

## ਮੁਬਾਹਕਬਾਦੀਆਂ

(15:1-12)

ਪਹਾੜੀ ਉਦੇਸ਼ (ਅਧਿਆਇ 5-7) ਮੱਤੀ ਦੁਆਰਾ ਇੰਜੀਲ ਦੇ ਆਪਣੇ ਵਿਰਤਾਂਤ ਵਿਚ ਸ਼ਾਮਲ ਕੀਤੀ ਜਾਣ ਵਾਲੀ ਸਿੱਖਿਆ ਦੇ ਪਹਿਲੇ ਭਾਗ ਦਾ ਕੰਮ ਕਰਦਾ ਹੈ। ਇਸ ਦੇ ਨਾਲ ਉਸ ਨੇ ਯਿਸੂ ਨੂੰ ਇਸਰਾਏਲ ਦੇ ਉਸ ਆਖਰੀ ਗੁਰੂ ਦੇ ਰੂਪ ਵਿਚ ਵਿਖਾਇਆ ਜਿਸ ਦੀਆਂ ਗੱਲਾਂ ਖੁਦਾਈ ਖਿਤਿਆਰ ਅਤੇ ਅਬਦੀ ਨਤੀਜਿਆਂ ਨਾਲ ਭਰੀਆਂ ਹੋਈਆਂ ਹੈ (7: 21-29)। ਇਹ ਉਪਦੇਸ਼ ਜਿਹੜਾ ਉਹਨੇ ਲਿਖਿਆ ਹੈ ਇਖਲਾਕੀ ਜਾਂ ਨੈਤਿਕ ਨੇਮਾਂ ਦੇ ਸਗਹਿ ਹੋਣ ਤੋਂ ਕਿਤੇ ਵਧ ਕੇ ਹੈ। ਇਸ ਵਿਚ ਉਸ ਸਰਵਉਚ ਇਖਤਿਆਰ ਦੀ ਬਲਕ ਹੈ ਜਿਹੜਾ ਯਿਸੂ ਭਾਵ ਮਸੀਹਾ ਕੋਲ ਉਨ੍ਹਾਂ ਸਭਦੇ ਉੱਪਰ ਹੈ ਜਿਨ੍ਹਾਂ ਨੂੰ ਹਮੇਸ਼ਾ ਦੀ ਜਿੰਦਗੀ ਮਿਲੇਗੀ।<sup>1</sup>

ਉਪਦੇਸ਼ ਦਾ ਆਰੰਭ ਲਾਜ਼ਮੀ ਗੱਲਾਂ ਦੀ ਥਾਂ ਮੁਬਾਰਕਬਾਦੀਆਂ ਨਾਲ ਹੁੰਦਾ ਹੈ। ਫਿਰ ਉਹ ਉਸ ਉੱਚੇ ਮਾਨਕ ਤਕ ਪਹੁੰਚ ਜਾਂਦਾ ਹੈ ਜਿਹੜਾ ਗ੍ਰੰਥੀਆਂ ਅਤੇ ਛਰੀਸੀਆਂ ਦੀ ਧਾਰਮਿਕਤਾਂ ਤੋਂ ਉੱਪਰ ਹੈ, ਭਾਵੇਂ ਇਹ ਕਿਰਪਾ ਦੇ ਸੰਦਰਭ ਨੂੰ ਕਦੇ ਨਹੀਂ ਛਡਦਾ<sup>2</sup> ਇਹ ਉੱਚਾ ਅਤੇ ਵਿਹਾਰਕ ਕੀਤੇ ਜਾਣ ਯੋਗ ਵੀ ਹੈ। ਇਸ ਉਦੇਸ਼ ਵਿਚ ਸੰਖੇਪ ਕੀਤੀਆਂ ਗਈਆਂ ਯਿਸੂ ਦੀਆਂ ਇਖਤਿਆਰ ਵਾਲੀਆਂ ਸਿੱਖਿਆਵਾਂ ਵਿਚ ਗ੍ਰੰਟ ਕਮੀਸ਼ਨ ਦੀ ਉਮੀਦ ਹੈ। ਰਸੂਲਾਂ ਨੂੰ ਆਪਣੇ ਆਖਰੀ ਛਰਮਾਨ ਵਿਚ ਯਿਸੂ ਨੇ ਉਨ੍ਹਾਂ ਨੂੰ ਸਭ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਉਹ ਸਭ ਗੱਲਾਂ ਮੰਨਣੀਆਂ ਸਿਖਾਉਣ ਦਾ ਹੁਕਮ ਦਿੱਤਾ, ਜਿਸ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ (28: 18-20)।

ਪਹਾੜੀ ਉਦੇਸ਼ ਦੀ ਇਕ ਢੁਕਵੀਂ ਰੂਪਰੇਖਾ ਬਣਾਉਣਾ ਮੁਸ਼ਕਿਲ ਹੈ। ਪਰ ਇਹ ਸਾਫ਼ ਲਗਦਾ ਹੈ ਕਿ ਉਪੇਦਸ਼ ਦਾ ਮੁੱਖ ਭਾਗ ‘ਸ਼ਸ਼ਾ’ ਅਤੇ ‘ਨਵੀਆਂ’ ਦੇ ਹਵਾਲਿਆਂ ਵਿੱਚੋਂ ਲਿਆ ਗਿਆ ਹੈ (5: 17; 7: 12)। ਹੇਠਾਂ ਦਿੱਤੀ ਗਈ ਰੂਪਰੇਖਾ ਇਕ ਆਮ ਚਿੱਤਰਣ ਹੈ ਜਿਹੜਾ ਯਿਸੂ ਨੇ ਆਪਣੀ ਪੇਸ਼ਕਸ਼ ਵਿਚ ਦਿੱਤਾ।<sup>3</sup>

- I. ਜਾਣ ਪਛਾਣ (5: 3-16)
  - ਉ. ਮੁਬਾਰਕਬਾਦੀਆਂ (5: 3-12)
  - ਅ. ਲੂਣ ਅਤੇ ਚਾਨਣ (5: 13-16)
- II. ਮੁੱਖ ਭਾਗ (5: 17-7: 12)
  - ਉ. ਪੁਰਾਣੀ ਅਤੇ ਨਵੀਂ ਧਾਰਮਿਕਤਾ (5: 17-48)
  - ਅ. ਬਾਹਰੀ ਬਨਾਮ ਅੰਦਰੂਨੀ ਧਾਰਮਿਕਤਾ (6: 1-18)
  - ਇ. ਖੁਦਾ ਉੱਤੇ ਨਿਰਭਰਤਾ (6: 19-34)
  - ਸ. ਵੱਖੋਂ ਵੱਖ ਸਿੱਖਿਆਵਾਂ ਅਤੇ ਸੁਨਹਿਰੀ ਨਿਯਮ (7: 1-12)
- III. ਸਾਰ (7: 13-27)
  - ਉ. ਦੇ ਰਾਹ (7: 13, 14)
  - ਅ. ਝੂਠੇ ਅਤੇ ਸੋਚੇ (7: 15-23)

ਮੱਤੀ ਵਿਚ ਪਹਾੜੀ ਉਪਦੇਸ਼ ਅਤੇ ਲੂਕਾ ਵਿਚ ਮੈਦਾਨੀ ਉਪਦੇਸ਼ ਦੀ ਤੁਲਨਾ ਕੀਤੀ ਜਾ ਸਕਦੀ ਹੈ (ਲੂਕਾ 6: 17-49)। ਇਕ ਵਿਚਾਰ ਇਹ ਹੈ ਕਿ ਇਹ ਦੋਵੇਂ ਉਪਦੇਸ਼ ਅਸਲ ਵਿਚ ਇੱਕੋ ਹੀ ਉਪਦੇਸ਼ ਹਨ ਅਤੇ ਲੂਕਾ ਨੇ ਸਿਰਫ਼ ਪੂਰੇ ਉਪਦੇਸ਼ ਦੇ ਆਪਣੇ ਤਰਜਮੇ ਨੂੰ ਸੁਰੱਖਿਅਤ ਕੀਤਾ। ਸਮੱਗਰੀ, ਭਾਸ਼ਾ ਅਤੇ ਤਰਤੀਬ ਦੀਆਂ ਸਮਾਨਤਾਵਾਂ ਨਾਲ ਅਜਿਹਾ ਵਿਚਾਰ ਬਣਿਆ ਹੈ<sup>14</sup> ਇਕ ਹੋਰ ਵਿਚਾਰ ਹੈ ਕਿ ਉਹ ਵੱਖੋਂ ਵੱਖ ਮੌਕਿਆਂ ਤੇ ਦਿੱਤੇ ਗਏ ਦੋ ਵੱਖੋਂ ਵੱਖ ਉਪਦੇਸ਼ ਹਨ। ਉਨ੍ਹਾਂ ਵਿਚ ਕਈ ਛਰਕ ਪਾਏ ਜਾਂਦੇ ਹਨ, ਮਿਸਾਲ ਦੇ ਤੌਰ ਤੇ ਉਸ ਸਥਿਤੀ ਦਾ ਵੇਰਵਾ ਜਿਸ ਵਿਚ ਉਪਦੇਸ਼ ਦਿੱਤੇ ਗਏ, ਵੱਖਰਾ ਲਗਦਾ ਹੈ: ‘‘ਪਹਾੜ’’ (5: 1) ਬਨਾਮ ‘‘ਪੱਧਰਾ ਥਾਂ’’ (ਲੂਕਾ 6: 17)। ਇਸ ਦੇ ਇਲਾਵਾ ਲੂਕਾ ਵਾਲੇ ਉਪਦੇਸ਼ ਵਿਚ ਬੋਝੀਆਂ ਮੁਖਾਰਕਬਦੀਆਂ (ਅਤੇ ਕੁਝ ਦੇ ਸ਼ਬਦ ਵਿਚ ਛਰਕ ਹੈ), ਦੇ ਇਲਾਵਾ ਇਸ ਵਿਚ ਹਾਇ ਵੀ ਹਨ (ਲੂਕਾ 6: 20-26) ਜੋ ਕਿ ਮੱਤੀ ਦੇ ਉਪਦੇਸ਼ ਵਿਚ ਨਹੀਂ ਹੈ।

ਦੋਹਾਂ ਉਪਦੇਸ਼ਾਂ ਦੀ ਤੁਲਨਾ ਕਰਨ ਤੇ, ਜੈਕ ਪੀ. ਲੂਈਸ ਨੇ ਹੇਠ ਲਿਖੇ ਸੰਕੇਤ ਬਣਾਏ ਹਨ:

1. ਦੋਹਾਂ ਉਪਦੇਸ਼ਾਂ ਦਾ ਆਰੰਭ (5: 3-12; ਲੂਕਾ 6: 20-22) ਅਤੇ ਮਕਾਨ ਬਣਾਉਣ ਵਾਲਿਆਂ ਦਾ ਦਿਸ਼ਟਾਂਤ ਨਾਲ ਹੁੰਦਾ ਹੈ (7: 24-27; ਲੂਕਾ 6: 47-49)।
2. ਮੱਤੀ ਵਾਲਾ ਉਪਦੇਸ਼ (107 ਆਇਤਾਂ) ਲੂਕਾ ਵਾਲੇ ਉਪਦੇਸ਼ (30 ਆਇਤਾਂ) ਨਾਲੋਂ ਬਹੁਤ ਵੱਡਾ ਹੈ।
3. ਲੂਕਾ ਵਾਲੇ ਉਪਦੇਸ਼ ਦੀਆਂ ਜ਼ਿਆਦਾਤਰ ਗੱਲਾਂ ਮੱਤੀ ਵਾਲੇ ਉਪਦੇਸ਼ ਵਿਚ ਮਿਲਦੀਆਂ ਹਨ।
4. ਮੱਤੀ ਵਾਲੇ ਉਪਦੇਸ਼ ਦੀ ਜ਼ਿਆਦਾਤਰ ਸਮੱਗਰੀ ਲੂਕਾ ਦੇ ਹੋਰ ਭਾਗਾਂ ਵਿਚ ਪਿੱਲਰੀ ਪਈ ਹੈ (ਅਧਿਆਇ 11, 12, 13, 14, 16)।
5. ਮੱਤੀ ਵਾਲਾ ਉਪਦੇਸ਼ ਯਿਸੂ ਦੇ ਬਾਰਾਂ ਰਸੂਲਾਂ ਨੂੰ ਚੁਣਨ ਤੋਂ ਪਹਿਲਾਂ ਮਿਲਦਾ ਹੈ (10: 1-4), ਜਦਕਿ ਲੂਕਾ ਵਾਲਾ ਉਪਦੇਸ਼ ਉਸ ਘਟਨਾ ਦੇ ਬਾਅਦ ਮਿਲਦਾ ਹੈ (ਲੂਕਾ 6: 12-16)<sup>15</sup>

ਇਹ ਕਾਫ਼ੀ ਮੁਮਕਿਨ ਲਗਦਾ ਹੈ ਕਿ ਮੱਤੀ ਅਤੇ ਲੂਕਾ ਵਾਲੇ ਉਪਦੇਸ਼ ਸਮੇਂ ਦੇ ਵੱਖੋਂ ਵੱਖੋਂ ਪੁਆਇੰਟਾਂ ਉੱਤੇ ਦਿੱਤੇ ਗਏ। ਆਖਰ ਯਿਸੂ ਕਈ ਵੱਖੋਂ ਵੱਖ ਸਮੂਹਾਂ ਅਤੇ ਸਰੋਤਿਆਂ ਨੂੰ ਸਿੱਖਿਆ ਦਿੰਦਾ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਮ ਤੌਰ ਤੇ ਆਪਣੀਆਂ ਗੱਲਾਂ ਨੂੰ ਦੁਹਰਾਉਂਦਾ ਸੀ। ਫਿਰ ਇਹ ਵੀ ਤਾਂ ਹੋ ਸਕਦਾ ਹੈ ਕਿ ਮੱਤੀ ਅਤੇ ਲੂਕਾ ਇੱਕੋ ਹੀ ਉਪਦੇਸ਼ ਦੱਸ ਰਹੇ ਹੋਣ ਜਿਸ ਵਿਚ ਮੱਤੀ ਪਹਾੜ ਦੇ ਪਿਛੇਕੜ ਉੱਤੇ ਜ਼ੋਰ ਦੇ ਰਿਹਾ ਹੋਵੇ ਅਤੇ ਲੂਕਾ ਪਹਾੜ ਦੇ ਪੱਧਰੇ ਥਾਂ ਤੇ ਜ਼ੋਰ ਦੇ ਰਿਹਾ ਹੋਵੇ। ਇਸ ਤੇ ਕੀ ਹੋਇਆ ਹੋਵੇਗਾ ਲਗਦਾ ਹੈ ਕਿ ਹਰ ਲੇਖਕ ਇੰਜੀਲ ਦੇ ਹਰ ਵਿਰਤਾਂਤ ਵਿਚ ਗੱਲਾਂ ਨੂੰ ਆਪਣੀ ਮਰਜ਼ੀ ਨਾਲ ਸ਼ਾਮਲ ਕਰਦਾ ਹੈ। ਮੱਤੀ ਨੇ ਉਸ ਸਿੱਖਿਆ ਨੂੰ ਚੁਣਿਆ ਜਿਹੜੀ ਖਾਸਕਰ ਉਸ ਸ਼ਰੂਆਤੀ ਨਾਲ ਅਤੇ ਉਨ੍ਹਾਂ ਯਹੁਦੀ ਸਰੋਤਿਆਂ ਨਾਲ ਜੁੜੀ ਸੀ, ਜਿਸ ਵਿੱਚੋਂ ਕੁਝ ਸਿੱਖਿਆ ਲੂਕਾ ਵਿਚ ਨਹੀਂ ਮਿਲਦੀ, ਜਦਕਿ ਲੂਕਾ ਨੇ ਉਹ ਸਮੱਗਰੀ ਚੁਣੀ ਜਿਹੜੀ ਖਾਸਕਰ ਗੈਰਕੌਮ ਪਾਠਕਾਂ ਦੇ ਲਈ ਢੁਕਵੀਂ ਹੋਣੀ ਸੀ।<sup>16</sup>

ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਪ੍ਰਮਾਣਿਕ ਧਾਰਮਿਕਤਾ ਅਤੇ ਖੁਸ਼ੀ ਉੱਤੇ ਉਪਦੇਸ਼ ਦਿੰਦੇ ਹੋਏ ਆਪਣੇ ਉਪਦੇਸ਼ ਦੀ ਭੂਮਿਕਾ ਦੇ ਰੂਪ ਵਿਚ ਸ਼ੁਰੂ ਕਰਦਾ ਹੈ। ਭਗਤੀ ਭਰੇ ਜੀਵਨ ਲਈ ਉਸ ਦਾ

ਢੰਗ ਅੱਜ ਦੀ ਸੱਭਿਆਤਾ ਦੇ ਵਿਚਾਰ ਨਾਲੋਂ ਖਿਲਕੁਲ ਛਰਕ ਸੀ। ਸੱਚੀ ਧਾਰਮਿਕਤਾ ਲਈ ਇਹ ਲੋੜਾਂ ਯਿਸੂ ਦੀਆਂ ਗੱਲਾਂ ਵਿਚ ਮਿਲਦੀਆਂ ਹਨ ਜਿਨ੍ਹਾਂ ਨੂੰ ਆਮ ਤੌਰ 'ਤੇ 'ਮੁਬਾਰਕਬਾਦੀਆਂ' ਆਖਿਆ ਜਾਂਦਾ ਹੈ। ਇਹ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ *beatitudo* ਤੋਂ ਲਿਆ ਗਿਆ ਹੈ ਜਿਸ ਦਾ ਯੂਨਾਨੀ ਸ਼ਬਦ *makarios* ਹੈ ਅਤੇ ਇਸ ਦਾ ਅਰਥ 'ਖੁਸ਼,' ''ਖੁਸ਼ਨਸੀਬ,' 'ਜਾਂ 'ਮੁਬਾਰਕ' ਹੈ।

ਯਿਸੂ ਨੇ ਧਰਮੀ ਆਦਮੀ ਦੇ ਵੇਰਵੇ ਲਈ ਜਿਸ ਤੋਂ ਖੁਦਾ ਖੁਸ਼ ਹੁੰਦਾ ਹੈ ਇਨ੍ਹਾਂ ਬਾਰਾਂ ਆਇਤਾਂ ਵਿਚ ਨੋਂ ਵਾਰ ਮਕੇਰੀਆਸ ਸ਼ਬਦ ਦੀ ਵਰਤੋਂ ਕੀਤੀ। ਮੁਬਾਰਕ ਲਈ ''ਪੈਂਨ'' ਸ਼ਬਦ ਹਮੇਸ਼ਾ ਬਹੁਵਰਚਨ ਵਿਚ ਹੈ, ਸ਼ਾਇਦ ਉਸ ਖੁਸ਼ੀ ਦੀ ਗੱਲ ਪੂਰਣਤਾ ਦਾ ਸੁਝਾਅ ਦਿੰਦਿਆਂ ਜਿਹੜੀ ਖੌਫ ਮੰਨਣ ਵਾਲਿਆਂ ਨੂੰ ਮਿਲੇਗੀ। ਜਿੱਥੇ ਵੀ ਇਸ ਸ਼ਬਦ ਦੀ ਵਰਤੋਂ ਹੋਈ ਹੈ ਉੱਥੇ ਇਸ ਦੇ ਬਾਅਦ ਉਸਤੋਂ ਉੱਪਰ ਵਾਅਦੇ ਨਾਲ ਇਸ ਨੂੰ ਵਿਖਾਉਣ ਵਾਲੇ ਆਦਮੀ ਦੀ ਖੁਸ਼ੀ ਦੇ ਨਾਲ ਹੋਈ ਹੈ।

ਜਿਵੇਂ ਕਿ ਮੁਬਾਰਕਬਾਦੀਆਂ ਵਿਚ ਵੇਖਿਆ ਜਾਂਦਾ ਹੈ, ਅਸਲੀ ਖੁਸ਼ੀ ਧਾਰਮਿਕਤਾ ਵਾਲੀ ਜਿੰਦਗੀ ਦਾ ਇਨਾਮ ਹੈ। ਰੂਹਾਨੀ ਖੁਸ਼ੀ ਆਦਮੀ ਦੀ ਜਿੰਦਗੀ ਨੂੰ ਸਭ ਤੋਂ ਨਿਰਾਸਾ ਭਰੇ ਸਮਿਆਂ ਵਿਚ ਵੀ ਸੰਤੁਸ਼ਟੀ ਨਾਲ ਭਰ ਦਿੱਤੀ ਗਈ (ਫਿਲੀਪੀਆਂ 4: 11, 12; 1 ਤਿਮੇਖਿਊਸ 6: 6–11)।<sup>17</sup>

### ਜਾਣ ਪਛਾਣ (5:1, 2)

<sup>1</sup>ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ੍ਹ ਗਿਆ ਅਰ ਜਦ ਬੈਠਾ ਤਦ ਉਹ ਦੇ ਚੇਲੇ ਉਹ ਦੇ ਕੋਲ ਆਏ। <sup>2</sup>ਅਤੇ ਉਸ ਨੇ ਆਪਣਾ ਮੁੰਹ ਖੋਲ੍ਹਾ ਅਤੇ ਉਨ੍ਹਾਂ ਨੂੰ ਇਹ ਉਪਦੇਸ਼ ਦੇਣ ਲੱਗਾ।

ਆਇਤਾਂ 1, 2. ਉਹ (ਯਿਸੂ) . . . ਪਹਾੜ ਉੱਤੇ ਚੜ੍ਹ ਗਿਆ। ''ਪਹਾੜ'' ਲਈ ਯੂਨਾਨੀ ਸ਼ਬਦ ਨੂੰ ਜ਼ਮੀਨ ਦੇ ਉੱਚੇ ਥਾਂ ਦੇ ਰੂਪ ਵਿਚ ਬੇਹਤਰ ਢੰਗ ਨਾਲ ਸਮਝਿਆ ਜਾਂਦਾ ਹੈ (ਵੇਖੋ 14: 23; 15: 29)। ਮੱਤੀ ਵਿਚ ਤੀਜੀ ਅਜ਼ਮਾਇਸ਼ (4: 8), ਰੂਪ ਬਦਲਣਾ (17: 1), ਗ੍ਰੇਟ ਕਮੀਸ਼ਨ (28: 16) ਸਾਣੇ ਹੋਰ ਅਹਿਮ ਘਟਨਾਵਾਂ ਨੂੰ ਉੱਚੇ ਥਾਂਵਾਂ ਨਾਲ ਜੋੜਿਆ ਗਿਆ।

ਭਲਾ ਵਰਚਨ ਮੂਸਾ, ਜਿਸਨੇ ਪੁਰਾਣੇ ਨੇਮ ਨੂੰ ਕਾਇਮ ਕਰਨ ਲਈ ਸੀਨੈ ਪਹਾੜ ਉੱਤੇ ਸ਼ਰਵਾ ਹਾਸਲ ਕੀਤੀ (ਕੁਚ 19–24) ਅਤੇ ਯਿਸੂ ਵਿਚ, ਜਿਸਨੇ ਨੇਵੇਂ ਨੇਮ ਦੀ ਤਿਆਰੀ ਵਿਚ ਪਹਾੜ ਉੱਤੇ ਇਕ ਨਵੀਂ ਸਰ੍ਹਾ ਦੱਸੀ, ਸੂਖਮ ਸਮਾਨਤਾ ਬਣਾਉਂਦਾ ਹੈ? ਇਹ ਵਿਚਾਰ ਭਾਵੇਂ ਸਪੱਸ਼ਟ ਨਹੀਂ ਹੈ ਪਰ ਇਸ ਤੱਥ ਨਾਲ ਮੇਲ ਥਾਂਦਾ ਹੈ ਕਿ ਯਿਸੂ ਉਹ ''ਨਥੀ'' ਹੈ ਜਿਸ ਦੀ ਗੱਲ ਮੂਸਾ ਨੇ ਕੀਤੀ ਸੀ ਅਤੇ ਉਸ ਦਾ ਇਕਾਇਆਰੀ ਵਰਚਨ ਮੰਨਿਆ ਜਾਣਾ ਚਾਹੀਦਾ ਹੈ (ਵਿਵਸਥਾਸਾਰ 18: 15, 18; ਰਸੂਲਾਂ ਦੇ ਕੰਮ 3: 22, 23; 7: 37; ਵੇਖੋ ਯੂਹੀਨਾ 6: 14; 7: 40)।

ਯਿਸੂ ਦੇ ਉਪਦੇਸ਼ ਦੀ ਥਾਂ ਲਈ ਵੱਖ ਥਾਂਵਾਂ ਦਾ ਸੁਝਾਅ ਦਿੱਤਾ ਗਿਆ ਹੈ। ਇਕ ਨੂੰ ਇਸ ਦੀਆਂ ਦੋ ਚੋਟੀਆਂ ਕਰਕੇ ''ਕਰਨੇ'' ਹਿੱਤੀਮ ਭਾਵ ''ਹਤੀਨ ਦੇ ਸਿੰਗਾ'' ਕਿਹਾ ਜਾਂਦਾ ਹੈ। ਇਹ ਥਾਂ ਤਿਬਿਗਿਆਸ ਦੇ ਨੇੜੇ ਅਸਲ ਵਿਚ ਠੰਡਾ ਪੈ ਚੁਕੇ ਜਵਾਲਾਮੁਖੀ ਦਾ ਥਾਂ ਹੈ। ਵੈਂਕ ਐਲ. ਕੋਕਸ ਨੇ ਉਸ ਦ੍ਰਿਸ਼ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ:

ਸਮੁੰਦਰ ਦੇ ਤਲ ਤੋਂ ਤਕਰੀਬਨ ਇਕ ਹਜ਼ਾਰ ਫੁੱਟ ਉੱਪਰ ਉੱਠ ਕੇ ਇਹ ''ਦੇ ਟਿੱਲਿਆਂ ਜਾਂ ਸਿੰਗਾਂ ਤੋਂ ਜੋ ਤਕਰੀਬਨ ਸੱਠ ਫੁੱਟ ਉੱਚੇ ਹਨ ਅਤੇ ਚੋਟੀ ਦਾ ਤਾਜ ਹਨ, ਤੋਂ ਖਾਸ ਤੌਰ 'ਤੇ ਨੇੜੇ ਦੇ ਮਸ਼ਹੂਰ ਥਾਂਵਾਂ ਤੋਂ ਛਰਕ ਹਨ। ਇਨ੍ਹਾਂ ਸਿੰਗਾਂ ਦੇ ਵਿੱਚ ਘਾਹ ਦੀ ਇਕ ਚੌੜੀ ਪੱਟੀ, ਭਾਵ ਇਕ ਕੁਦਰਤੀ ਅਖਾੜਾ ਹੈ ਜਿਸ ਵਿਚ ਬਹੁਤ ਵੱਡੀ ਭੀੜ ਇਕ ਅਵਾਜ਼ ਨੂੰ ਸੁਣ ਕੇ ਅਸਾਨੀ ਨਾਲ ਜਮ੍ਹਾ ਹੋ ਸਕਦੀ ਹੈ।<sup>18</sup>

ਹੋਰ ਸੰਭਾਵਨਾ ਕਲਹਰਨਾਹੁਮ ਅਤੇ ਦਬਗਾ ਵਿਚ ਗਲੀਲ ਦੀ ਝੀਲ ਦੇ ਉੱਤਰ ਵਿਚ ਇਕ ਪਹਾੜੀ ਹੈ। ਅੱਜ ਇਸ ਨੂੰ ਮੁਖਾਰਕਬਾਦੀਆਂ ਵਾਲੀ ਪਹਾੜੀ ਕਿਹਾ ਜਾਂਦਾ ਹੈ। ਪਹਾੜ ਦੇ ਇਕ ਪਾਸੇ ਇਸ ਉਪਦੇਸ਼ ਨੂੰ ਜਿਹੜਾ ਯਿਸੂ ਨੇ ਦਿੱਤਾ ਸੀ, ਯਾਦ ਕਰਾਉਂਦਾ ਹੋਇਆ ਹੁਣ ਇਕ ਚੈਪਲ ਹੈ।

ਪੱਕਾ ਭਾਵੇਂ ਕਿਸੇ ਨੂੰ ਨਹੀਂ ਪਤਾ ਕਿ ਉਹ ਉਪਦੇਸ਼ ਕਿਥੋਂ ਦਿੱਤਾ ਗਿਆ ਸੀ ਪਰ ਯਕੀਨਨ ਹੀ ਇਹ ਗਲੀਲ ਦੀ ਝੀਲ ਦੇ ਨੇੜੇ ਸੀ। ਸਾਨੂੰ ਭਾਵੇਂ ਇਹ ਗੱਲਾਂ ਕਦੇ ਪਤਾ ਨਾ ਲਗ ਸਕਣ ਕਿ ਇਹ ਉਪਦੇਸ਼ ਕਿਥੋਂ ਦਿੱਤਾ ਗਿਆ ਸੀ, ਪਰ ਮੱਤੀ ਨੇ ਐਨਾ ਪੱਕਾ ਕੀਤਾ ਹੈ ਕਿ ਸਾਨੂੰ ਇਹ ਪਤਾ ਲਗ ਸਕਦਾ ਹੈ ਕਿ ਕੀ ਕਿਹਾ ਗਿਆ ਸੀ।

ਯਿਸੂ ਪਹਾੜੀ ਉੱਤੇ ਬੈਠਾ। ਇਹ ਯਹੂਦੀ ਰੱਬੀਆਂ ਦਾ ਸਿੱਖਿਆ ਦੇਣ ਦਾ ਰਵਾਇਤੀ ਢੰਗ ਹੋਵੇਗਾ (13:2; 23:2; 24:3; 26:55)। ਫਿਰ ਉਹਦੇ ਚੇਲੇ ਉਹਦੇ ਕੋਲ ਆਏ। ਯਿਸੂ ਦੇ ‘ਚੇਲਿਆਂ’ ਅਤੇ ਭੀੜ ਵਿਚ ਸਹੀ ਸਹੀ ਸਬੰਧ ਸਪੱਸ਼ਟ ਨਹੀਂ ਦੱਸਿਆ ਗਿਆ। ਇਸ ਹਾਲਤ ਵਿਚ ਭੀੜ ਦਾ ਹੋਣਾ ਯਿਸੂ ਦੇ ਗੱਲ ਕਰਨ ਦੇ ਬਾਅਦ ਉਨ੍ਹਾਂ ਦੀ ਪ੍ਰਤੀਕਿਰਿਆ ਤੋਂ ਹੀ ਪਤਾ ਲਗ ਸਕਦਾ ਹੈ (7:28, 29)।

ਲੂਕਾ ਵੱਲੋਂ ਦਰਜ ਉਪਦੇਸ਼ ਪਹਾੜ ਉੱਤੇ ਬਾਰਾਂ ਰਸੂਲਾਂ ਦੇ ਚੁਣੇ ਜਾਣ ਦੇ ਬਾਅਦ ਆਉਂਦਾ ਹੈ (ਲੂਕਾ 6: 12–16)। ਉਹ ਯਿਸੂ ਦੇ ਨਾਲ ਪਹਾੜ ਤੋਂ ਉੱਤਰ ਕੇ ‘ਪੱਧਰੇ’ ਥਾਂ ਤੇ ਆਏ ਜਿਥੋਂ ‘ਉਹਦੇ ਚੇਲਿਆਂ ਦੀ ਵੱਡੀ ਮੰਡਲੀ’<sup>9</sup> ਨਾਲ ‘ਲੋਕਾਂ ਦੀ ਵੱਡੀ ਭੀੜ ਯਹੂਦੀਆ ਤੇ ਯਹੂਸ਼ਲਮ ਅਤੇ ਸੂਰ ਅਰ ਸੈਦਾ ਦੇ ਸਮੁੰਦਰ ਦੇ ਕੰਬਿਓਂ’ ਸੀ (ਲੂਕਾ 6: 17)।

ਸਭ ਲੋਕਾਂ ਦੇ ਜਮ੍ਹਾਂ ਹੋ ਜਾਣ ਤੇ ਯਿਸੂ ਨੇ ਆਪਣਾ ਮੁੰਹ ਖੋਲ੍ਹਿਆ ਅਤੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ। ਮੱਤੀ ਵੱਲੋਂ ਵਰਤੀ ਗਈ ਭਾਸ਼ਾ ਇਕ ਸੰਜੀਦਾ ਅਤੇ ਉੱਚ ਕੋਟੀ ਦੇ ਉਪਦੇਸ਼ ਦਾ ਸੁਝਾਅ ਦਿੰਦੀ ਹੈ (ਵੇਖੋ ਰਸੂਲਾਂ ਦੇ ਕੰਮ 8:35; 10:34)। ਡਗਲਸ ਆਰ. ਏ. ਹੋਅਰ ਨੇ ਟਿੱਪਣੀ ਕੀਤੀ ਹੈ, ‘ਉਹ ਇਕ ਰਾਜੇ ਵਾਂਗ ਆਪਣੀ ਗੱਦੀ ਉੱਤੇ ਬੈਠਦਾ ਹੈ, ਉਸ ਦੇ ਚੇਲੇ ਸ਼ਾਹੀ ਦਰਬਾਰ ਵਿਚ ਪਰਜਾ ਵਾਂਗ ਉਸ ਦੇ ਕੋਲ ਆਉਂਦੇ ਹਨ, ਅਤੇ ਰਾਜਾ ਆਪਣਾ ਪਹਿਲਾ ਸੰਦੇਸ਼ ਦਿੰਦਾ ਹੈ, ਜਿਸ ਵਿਚ ਉਹ ਵਿਸਤਾਰ ਨਾਲ ਦੱਸਦਾ ਹੈ ਕਿ ਉਸ ਦੇ ਰਾਜ ਵਿਚ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ।’<sup>10</sup>

ਯਿਸੂ ਦੀਆਂ ਗੱਲਾਂ ਨੂੰ ਆਮ ਤੌਰ ਤੇ ਨਵੇਂ ਨੇਮ ਦਾ ‘ਮੈਗਨਾ ਕਾਰਟਾ’ ਅਰਥਾਤ ਅਧਿਕਾਰ ਪੱਤਰ ਕਿਹਾ ਜਾਂਦਾ ਹੈ।<sup>11</sup> ਇਹ ਸਭ ਨਿਯਮ ਨਵੇਂ ਨੇਮ ਵਿਚ ਕਿਤੇ ਹੋਰ ਦੱਸੇ ਗਏ ਹਨ ਅਤੇ ਉਹ ਹਰ ਪੀੜ੍ਹੀ ਦੇ ਮਸੀਹੀ ਲੋਕਾਂ ਲਈ ਹਨ। ਉਸ ਦੇ ਵਚਨਾਂ ਵਿਚ ਜੇ ਉਨ੍ਹਾਂ ਨੂੰ ਮੰਨਿਆ ਜਾਵੇ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਅਖੀਰ ਵਿਚ ਇਸ ਜ਼ਿੰਦਗੀ ਵਿਚ ਉਹ ਅਨੰਦ ਜ਼ਰੂਰ ਮਿਲ ਸਕਦਾ ਹੈ।

### ਦਿਲ ਦੇ ਗਰੀਬ (5:3)

‘‘ਧੰਨ ਉਹ ਜਿਹੜੇ ਦਿਲ ਦੇ ਗਰੀਬ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।’

**ਆਇਤ 3. ਗਰੀਬ ਲਈ ਯੂਨਾਨੀ ਸ਼ਬਦ ਅਜਿਹੇ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਹੜਾ ਵਾਂਝਾ ਹੋਵੇ ਅਤੇ ਦੂਜਿਆਂ ਉੱਤੇ ਨਿਰਭਰ ਹੋਵੇ। ਜ਼ਬੂਰਾਂ ਦੀ ਪੂਰੀ ਕਿਤਾਬ ਵਿਚ ਬਦਕਾਰ ਧਨਵਾਨਾਂ ਨੂੰ ਧਰਮੀ ਗਰੀਬਾਂ ਦਾ ਖੂਨ ਨਿਚੋੜਦੇ ਹੋਏ ਵਿਖਾਇਆ ਗਿਆ ਹੈ; ਫਿਰ ਵੀ ਇਨ੍ਹਾਂ ਸਤਾਏ ਜਾਣ ਵਾਲਿਆਂ ਨੂੰ ਬੁਦਾ ਵੱਲੋਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਕੱਢ ਦਿੱਤਾ ਜਾਂਦਾ ਹੈ।<sup>12</sup> ਮਰੀਅਮ ਦੇ ਗੀਤ ਵਿਚ ਅਜਿਹੇ ਹੀ ਵਿਸ਼ੇ ਮਿਲਦੇ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਬੁਦਾ ਦੀਨ ਅਤੇ ਗਰੀਬ ਲੋਕਾਂ ਉੱਤੇ ਰਹਿਮ ਕਰਦਾ ਹੈ ਪਰ ਧਨਵਾਨਾਂ ਨੂੰ ਖਾਲੀ ਹੱਥ ਮੌਜ ਦਿੰਦਾ ਹੈ (ਲੂਕਾ 1:46–55)। ਨਿਰੂਪਤ**

ਨੂੰ ਪੂਰਾ ਕਰਦੇ ਹੋਏ ਯਿਸੂ ਨੇ ਆਖਿਆ ਕਿ ਉਹ ‘‘ਗਾਰੀਬਾਂ ਨੂੰ ਖੁਸ਼ਖਬਦੀ ਸੁਣਾਉਣ’’ ਲਈ ਅਤੇ ‘‘ਕੁਚਲਿਆਂ ਹੋਇਆਂ ਨੂੰ ਛੁਡਾਉਣ’’ ਲਈ ਆਇਆ (ਲੂਕਾ 4: 18; ਵੇਖੋ ਯਸਾਯਾਹ 61: 1)। ਨਵੇਂ ਨੇਮ ਦੇ ਸਮਿਆਂ ਵਿਚ ਗਾਰੀਬ ਲੋਕਾਂ ਨੂੰ ਖੁਦਾ ਉੱਤੇ ਨਿਰਭਰ ਰਹਿਣਾ ਪੈਂਦਾ ਸੀ ਅਤੇ ਧਰਮੀ ਗਾਰੀਬਾਂ ਨੂੰ ਨਥੀਆਂ ਅਤੇ ਹੋਰ ਲੋਕਾਂ ਵੱਲੋਂ ਖਾਸ ਢੰਗ ਨਾਲ ਖੁਦਾ ਦੇ ਖਾਸ ਧਿਆਨ ਦਾ ਵਿਸ਼ਾ ਮੰਨਿਆ ਜਾਂਦਾ ਸੀ।<sup>13</sup> ਇਸ ਪਿਛੇਕੜ ਨੂੰ ਧਿਆਨ ਵਿਚ ਰੱਖਿਆਂ ਕਿ ਸਾਨੂੰ ਹੋਰਾਨ ਨਹੀਂ ਹੋਣਾ ਚਾਹੀਦਾ ਕਿ ਲੂਕਾ ਵਾਲਾ ਉਪਦੇਸ਼ ‘‘ਗਾਰੀਬ’’ ਸ਼ਬਦ ਨੂੰ ਬਿਨਾਂ ਸ਼ਰਤ ਦੇ ਰਹਿਣ ਦਿੰਦਾ ਹੈ (ਲੂਕਾ 6: 20)।

ਲੂਕਾ ਦੇ ਉਲਟ ਮੱਤੀ ਦਿਲ ਦੇ ਸ਼ਬਦ ਨੂੰ ਸਾਮੀਲ ਕਰਦਾ ਹੈ। ਰੂਹਾਨੀ ਤੌਰ ਤੇ ਗਾਰੀਬ ਹੋਣ ਦਾ ਮਤਲਬ ਹੈ ਕਿ ਆਦਮੀ ਆਪਣੀਆਂ ਰੂਹਾਨੀ ਲੋੜਾਂ ਨੂੰ ਪੂਰਿਆਂ ਕਰਨ ਲਈ ਆਪਣੇ ਵਸੀਲਿਆਂ ਦੇ ਨਾਕਾਫੀ ਹੋਣ ਨੂੰ ਮੰਨਦਾ ਹੈ। ਜ਼ਬੂਰ ਲਿਖਣ ਵਾਲੇ ਨੇ ਲਿਖਿਆ ਹੈ ਕਿ ‘‘ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ; ... ਟੁੱਟੇ ਅਤੇ ਆਜ਼ਿਜ਼ ਦਿਲ’’ (ਜ਼ਬੂਰ 51: 17)। ਯਿਸੂ ਨੇ ਇਕ ਦ੍ਰਿਸ਼ਟਾਂਤ ਦੱਸਿਆ ਜੋ ਆਪਣੇ ਆਪ ਵਿਚ ਧਰਮੀ ਛਗੀਸੀ ਨੂੰ ਇਕ ਹਲੀਮ ਚੁੰਗੀ ਲੈਣ ਵਾਲੇ ਨਾਲੋਂ ਅੱਡ ਕਰਦਾ ਹੈ। ਛਗੀਸੀ ਨੇ ਤਾਂ ਦੁਆ ਵਿਚ ਆਪਣੀ ਤਾਰੀਝ ਕੀਤੀ ਸੀ, ਪਰ ਚੁੰਗੀ ਲੈਣ ਵਾਲਾ ਪੁਕਾਰ ਉੱਠਿਆ, ‘‘ਰੇ ਪਰਮੇਸ਼ੁਰ, ਮੈਂ ਪਾਪੀ ਉੱਤੇ ਦਾਗ ਕਰ!’’ (ਲੂਕਾ 18: 9–14)। ਪ੍ਰਕਾਸ਼ ਦੀ ਪੋਥੀ 3: 17 ਵਿਚ ਯਿਸੂ ਨੇ ਲੋਦੀਕੀਆ ਦੇ ਮਸੀਹੀ ਲੋਕਾਂ ਨੂੰ ਆਪਣੇ ਆਪ ਵਿਚ ਧਰਮੀ ਹੋਣ ਅਤੇ ਆਪਣੇ ਆਪ ਵਿਚ ਆਮੀਰ ਹੋਣ ਵਾਲਾ ਰਵੱਦੀਆ ਰੱਖਣ ਕਰਕੇ ਝਾੜਿਆ। ਉਸ ਨੇ ਕਿਹਾ, ‘‘ਤੁੰ ਜੋ ਆਖਦਾ ਹੈ— ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਜਿਹੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਹੈ ਅਤੇ ਨਹੀਂ ਜਾਣਦਾ ਹੈ— ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨ੍ਹਾ ਅਤੇ ਨੰਗਾ ਹੈਂ।’’

‘‘ਦਿਲ ਦੇ ਗਾਰੀਬ’’ ਹੋਣਾ ਆਕੜ੍ਹ ਅਤੇ ਆਪਣੇ ਵਿਚ ਧਰਮੀ ਹੋਣ ਦੇ ਉਲਟ ਹੈ। ਇਹ ਹਲੀਮ ਸੋਚ ਦੇ ਹੋਣਾ ਹੈ। ਇਹ ਮੁਖਾਰਕਬਾਦੀਆਂ ਦੀ ਪ੍ਰਭੂ ਦੀ ਤਾਰੀਝ ਤੋਂ ਪਹਿਲਾਂ ਆਉਂਦਾ ਹੈ, ਕਿਉਂਕਿ ਬਿਨਾਂ ਇਸ ਦੇ ਕਿਸੇ ਸੂਚੀ ਦੇ ਬਾਅਦ ਦੇ ਭਾਗ ਵਿਚ ਦੱਸੇ ਗਏ ਵਿਹਾਰਾਂ ਨੂੰ ਕਬੂਲ ਨਹੀਂ ਕੀਤਾ ਜਾ ਸਕਦਾ।

ਧਿਸੂ ਨੇ ਕਿਹਾ ਕਿ ‘‘ਦਿਲ ਦੇ ਗਾਰੀਬ’’ ਲੋਕਾਂ ਨੂੰ ਸੁਰਗ ਦਾ ਰਾਜ ਮਿਲੇਗਾ (3: 2 ਤੇ ਟਿੱਪਣੀਆਂ ਵੇਖੋ)। ਰੂਹਾਨੀ ਤੌਰ ਤੇ ਟੁੱਟੇ ਹੋਏ ਮਨ ਲੈ ਕੇ ਖੁਦਾ ਕੋਲ ਆਉਣ ਵਾਲਿਆਂ ਦੇ ਮਨਾਂ ਨੂੰ ਦਰੁਸਤ ਕੀਤਾ ਜਾਵੇਗਾ। ਯਸਾਯਾਹ ਨਥੀ ਦੇ ਰਾਹੀਂ ਖੁਦਾ ਨੇ ਆਖਿਆ, ‘‘ਮੈਂ ਉੱਚੇ ਅਤੇ ਪਵਿੱਤਰ ਅਸਥਾਨ ਵਿਚ ਵੱਸਦਾ ਹਾਂ, ... ਭਈ ਮੈਂ ਔਝਿਆਂ [‘ਦੀਨ’; NKJV] ਦੇ ਆਤਮਾ ਨੂੰ ਜੀਵਾਵਾਂ ਅਤੇ ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ’’ (ਯਸਾਯਾਹ 57: 15)। ਖੁਦਾ ਉਨ੍ਹਾਂ ਲੋਕਾਂ ਨੂੰ ਹੀ ਉੱਚਿਆਂ ਕਰਦਾ ਹੈ ਜਿਹੜੇ ਆਪਣੀਆਂ ਜਿੰਦਗੀਆਂ ਦਾ ਕੰਟਰੋਲ ਉਹਦੇ ਹੱਥ ਵਿਚ ਦੇ ਦਿੰਦੇ ਹਨ। ਯਾਕੂਬ ਨੇ ਲਿਖਿਆ ਹੈ, ‘‘ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ’’ (ਯਾਕੂਬ 4: 10; ਵੇਖੋ ਕਹਾਉਤਾਂ 29: 23)।

### ਜਿਹੜੇ ਸੋਗ ਕਰਦੇ ਹਨ (5:4)

4 “‘ਧੰਨ ਉਹ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਉਹ ਸ਼ਾਂਤ ਕੀਤੇ ਜਾਣਗੇ।’’

**ਆਖਿਤ 4.** ਸੋਗ ਲਈ ਸ਼ਬਦ ਸ਼ਾਇਦ ਯੂਨਾਨੀ ਭਾਸ਼ਾ ਦੇ ਸਭ ਤੋਂ ਮਜ਼ਬੂਤ ਅਤੇ ਕਈ ਸਭ ਤੋਂ ਸਖ਼ਤ ਸ਼ਬਦਾਂ ਵਿੱਚੋਂ ਹੈ ਜੋ ਸੋਗ ਅਤੇ ਦੁਖ ਨੂੰ ਵਿਖਾਉਂਦੇ ਹਨ। ਅਮ ਤੌਰ ਤੇ ਇਸ ਦੀ ਵਰਤੋਂ ਕਿਸੇ ਬੰਦੇ ਵੱਲੋਂ ਜਿਸ ਦਾ ਕੋਈ ਅਜੀਜ਼ ਖੁਸ਼ ਗਿਆ ਹੋਵੇ, ਭੱਲੇ ਗਏ ਦੁਖ ਨੂੰ ਜਾਹਿਰ ਕਰਨ ਲਈ

ਕੀਤੀ ਜਾਂਦੀ ਹੈ (ਉਤਪਤ 23:2; 37:34, 35; 50:3 [LXX]; ਮਰਭਸ 16:10)। ਇਹ ਅਜਿਹਾ ਸੋਗ ਹੈ ਜੋ ਬੰਦੇ ਨੂੰ ਜਕੜ ਲੈਂਦਾ ਹੈ ਅਤੇ ਉਸ ਨੂੰ ਜਾਣ ਨਹੀਂ ਦਿੰਦਾ। ਅਜਿਹਾ ਸੋਗ ਆਮ ਤੌਰ ਤੇ ਵਿਰਲਾਪ ਅਤੇ ਰੋਣ ਦੇ ਰਾਹੀਂ ਵਿਖਾਇਆ ਜਾਂਦਾ ਹੈ। ਅਸਲ ਵਿਚ ਬਾਈਬਲ ਵਿਚ ‘‘ਸੋਗ’’ ਅਤੇ ‘‘ਰੋਣਾ’’ ਸ਼ਬਦਾਂ ਨੂੰ ਕਈ ਵਾਰ ਇਕੱਠਿਆਂ ਪਾਇਆ ਜਾਂਦਾ ਹੈ। ਇਸ ਕਰਕੇ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ ਲੂਕਾ ਨੇ ਇਸ ਦੇ ਨਾਲ ਮੇਲ ਖਾਂਦੀ ਮੁਬਾਰਕਬਾਦੀ ਵਿਚ ਉਨ੍ਹਾਂ ਉੱਤੇ ਜਿਹੜੇ ‘‘ਰੋਂਦੇ’’ ਹਨ, ਸਿਰਫ ਬਰਕਤ ਦੀ ਗੱਲ ਕੀਤੀ (ਲੂਕਾ 6:21)।

ਪਰ ਇਸ ਵਿਚ ਸੱਕ ਹੈ ਕਿ ਯਿਸੂ ਖੁੱਸੇ ਹੋਏ ਅਜੀਜ਼ਾਂ ਤੇ ਸੋਗ ਦੀ ਗੱਲ ਕਰ ਰਿਹਾ ਸੀ ਜਾਂ ਨਹੀਂ। ਜਾਹਿਰ ਹੈ ਕਿ ਇਸ ਮੁਬਾਰਕਬਾਦੀ ਦਾ ਪਿਛੇਕੜ ਯਸਾਯਾਹ 61:2 ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਮਸੀਹਾ ਨੇ ‘‘ਸਾਰੇ ਸੋਗੀਆਂ ਨੂੰ ਦਿਲਾਸਾ’’ ਦੇਣਾ ਸੀ। ਪ੍ਰਚੀਨ ਇਸਰਾਏਲ ਵਿਚ ਸੋਗ ਕਰਨ ਵਾਲਿਆਂ ਨੂੰ ਆਪਣੇ ਲੋਕਾਂ ਦੇ ਅਤੇ ਖੁਦਾ ਨੂੰ ਉਸ ਦੇ ਬਾਅਦ ਹੋਣ ਵਾਲੇ ਨਿਆਂ ਤੋਂ ਪਰੇਸ਼ਾਨੀ ਹੁੰਦੀ ਸੀ। ਉਹ ਖੁਦਾ ਦੇ ਚੁਣੇ ਹੋਏ ਲੋਕਾਂ ਤੇ ਗੈਰਕੌਮਾਂ ਦੇ ਦੇਸ਼ਾਂ ਦੇ ਜਿੱਤ ਪਾਉਣ ਦੇ ਖਿਆਲ ਨਾਲ ਹੀ ਪਰੇਸ਼ਾਨ ਹੋ ਜਾਂਦੇ ਸਨ। ਅਜਿਹੀ ਇਕ ਉਦਾਹਰਣ ਯਿਰਮਿਯਾਹ ਹੈ ਜਿਹੜਾ ਯਹੁਸ਼ਲਮ ਉੱਤੇ ਰੋਇਆ ਸੀ (ਯਿਰਮਿਯਾਹ 9:1, 18; 13:17; 14:17)। ਵਿਰਲਾਪ ਵਿਚ ਉਸ ਨੇ ਯਹੁਸ਼ਲਮ ਭਾਵ ਖੁਦਾ ਦੇ ਚੁਣੇ ਹੋਏ ਸ਼ਹਿਰ ਤੇ ਇਸ ਕਰਕੇ ਅਫਸੋਸ ਕੀਤਾ ਕਿਉਂਕਿ ਇਹ ਆਪਣੇ ਆਪ ਦੀ ਸਜ਼ਾ ਦੇ ਰੂਪ ਵਿਚ ਬਰਬਾਦ ਹੋ ਗਿਆ ਸੀ।

ਕਈ ਵਾਰ ਧਾਰਮਿਕਤਾ ਨਾਲ ਸੋਗ ਮਿਲਦਾ ਹੈ। ਧਰਮੀ ਲੂਡ ਨੂੰ ਸਦੂਮ ਦੇ ਲੋਕਾਂ ਵੱਲੋਂ ‘‘ਨਾਜਾਇਜ਼ ਕੰਮਾਂ ਦੇ ਰਾਹੀਂ ਹਰ ਰੋਜ਼ ਸਤਾਇਆ ਜਾਂਦਾ’’ ਸੀ। ਅਨੈਤਿਕ ਹਾਲਾਤ ਜਿਨ੍ਹਾਂ ਵਿਚ ਉਹ ਰਹਿੰਦਾ ਸੀ ਉਹਨੂੰ ਪਰੇਸ਼ਾਨ ਕਰਦੇ ਸਨ (2 ਪਤਰਸ 2:6-8)। ਯਿਸੂ ਜਿਹੜਾ ‘‘ਦੁਖੀਆ ਮਨੁੱਖ, ਸੋਗ ਦਾ ਜਾਣੂ’’ ਸੀ (ਯਸਾਯਾਹ 53:3), ਬਾਰੀ ਸ਼ਹਿਰ ਯਹੁਸ਼ਲਮ ਨੂੰ ਵੇਖ ਕੇ ਉਸ ਉੱਤੇ ਰੋਇਆ ਸੀ (ਲੂਕਾ 19:41-44)। ਇਸ ਦੇ ਇਲਾਵਾ ਉਸ ਨੇ ਆਪਣੇ ਸਾਥੀ ਯਹੁਦੀਆਂ ਉੱਤੇ ਵੀ ਅਫਸੋਸ ਕੀਤਾ ਸੀ ਜਿਨ੍ਹਾਂ ਨੇ ਯਿਸੂ ਨੂੰ ਮਸੀਹਾ ਦੇ ਰੂਪ ਵਿਚ ਕਬੂਲ ਨਹੀਂ ਕੀਤਾ ਸੀ (ਰੋਮੀਆਂ 9:1-3)।

ਧਰਮੀ ਸੋਗ ਕਰਨ ਵਾਲੇ ਆਪ ਖੁਦ ਦੇ ਪਾਪਾਂ ਉੱਤੇ ਵੀ ਸੋਗ ਕਰਦੇ ਹਨ (ਜ਼ਬੂਰ 51:1-4, 7-12)। ਇਹ ਤਦੇ ਹੁੰਦਾ ਹੈ ਜਦ ਕਿਸੇ ਨੂੰ ਅਹਿਸਾਸ ਹੋਵੇ ਕਿ ਉਸ ਦੇ ਪਾਪਾਂ ਨਾਲ ਖੁਦਾ ਦਾ ਦਿਲ ਟੁੱਟਾ ਹੈ ਅਤੇ ਉਸ ਨੂੰ ਤੇਬਾ ਕਰਨ ਦੀ ਲੋੜ ਹੈ। ਪੌਲਸ ਨੇ ਕਿਹਾ ਕਿ ‘‘ਪਰਮੇਸ਼ੁਰ ਜੋਗ ਉਦਾਸੀ ਮੁਕਤੀ ਲਈ ਅਜਿਹੀ ਤੋਥਾ ਕਰਦੀ ਹੈ ਜਿਸ ਤੋਂ ਕੋਈ ਵੀ ਨਹੀਂ ਪਛਾਉਂਦਾ’’ (2 ਕੁਰਿੰਧੀਆਂ 7:10; NIV)।

ਹਕੀਕਤ ਇਹ ਹੈ ਕਿ ਜਿਹੜੇ ਲੋਕ ਆਪਣੇ ਖੁਦ ਦੇ ਪਾਪਾਂ ਉੱਤੇ ਅਤੇ ਦੂਜਿਆਂ ਦੇ ਪਾਪਾਂ ਉੱਤੇ ਸੋਗ ਕਰਦੇ ਹਨ ਉਹ ਸ਼ਾਂਤ ਕੀਤੇ ਜਾਣਗੇ। ਧਰਮੀ ਸੋਗ ਕਰਨ ਵਾਲਿਆਂ ਨੂੰ ਇਹ ਜਾਣ ਕੇ ਕਿ ਉਨ੍ਹਾਂ ਦੇ ਆਪਣੇ ਪਾਪਾਂ ਨੂੰ ਮਾਫ ਕਰ ਦਿੱਤਾ ਗਿਆ ਹੈ ਅਤੇ ਖੁਦਾ ਉਨ੍ਹਾਂ ਦੇ ਨਾਲ ਹੈ, ਇਸ ਜ਼ਿੰਦਗੀ ਦੌਰਾਨ ਉਨ੍ਹਾਂ ਨੂੰ ਸ਼ਾਂਤੀ ਮਿਲੇਗੀ, ਖੁਦਾ ਤੋਂ ਤਸੱਲੀ ਪਾਉਂਦੇ ਹਨ (11:28-30; 28:18-20; ਰਸੂਲਾਂ ਦੇ ਕੰਮ 2:38; 1 ਯੂਹੇਨਾ 1:7, 9)। ਆਖਰੀ ਸ਼ਾਂਤੀ ਤਾਂ ਆਉਣ ਵਾਲੀ ਜ਼ਿੰਦਗੀ ਵਿਚ ਹੀ ਮਿਲੇਗੀ (ਲੂਕਾ 16:25), ਜਦ ‘‘ਸਰਬ ਦਿਲਾਸੇ ਦਾ ਪਰਮੇਸ਼ੁਰ’’ (2 ਕੁਰਿੰਧੀਆਂ 1:3), ‘‘ਉਨ੍ਹਾਂ ਦੀਆਂ ਅੱਖੀਆਂ ਤੋਂ ਹਰੇਕ ਹੰਡੂ ਪੂੰਝੇਗਾ’’ (ਪ੍ਰਕਾਸ਼ ਦੀ ਧੋਬੀ 7:17; 21:4)।

### ਹਲੀਮ (5:5)

੫ ‘‘ਪੈਨ ਉਹ ਜਿਹੜੇ ਹਲੀਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ।’’

**ਆਇਤ 5.** ਹਲੀਮ ਲਈ ਯੂਨਾਨੀ ਸ਼ਬਦ ਦਾ ਅਨੁਵਾਦ ‘‘ਦੀਨ’’ ਹੀ ਕੀਤਾ ਜਾਂਦਾ ਹੈ (KJV)। ਮੂਲ ਵਿਚ ਇਸ ਦਾ ਅਰਥ ‘‘ਦਾਅਲੂ’’ ਜਾਂ ‘‘ਨਰਮ’’ ਹੈ ਪਰ ‘‘ਹਲੀਮੀ’’ ਦਾ ਮਤਲਬ ‘‘ਕਮਜ਼ੋਰੀ’’ ਨਹੀਂ ਹੈ। ‘‘*praus* ਵਿਚ ਹਲੀਮੀ ਹੈ, ਪਰ ਹਲੀਮੀ ਦੇ ਪਿੱਛੇ ਲੋਹੇ ਵਰਗੀ ਤਾਕਤ ਹੈ। ... ਇਹ ਤਾਕਤ ਵੱਸ ਦੇ ਅੰਦਰ ਹੈ।’’<sup>14</sup>

‘‘ਹਲੀਮੀ’’ ਲਈ ਅੰਗ੍ਰੇਜ਼ੀ ਸ਼ਬਦ ‘‘*meek*’’ ਨੂੰ ਕਈ ਵਾਰ ਸਨਮਾਨ ਤੋਂ ਘੱਟ ਭਾਵ ਕਮਜ਼ੋਰ, ਨਿਰਭਲ ਵਿਖਾਇਆ ਜਾਂਦਾ ਹੈ ਪਰ ਪ੍ਰਾਚੀਨ ਯੂਨਾਨੀ ਭਾਸ਼ਾ ਵਿਚ ਇਸ ਸ਼ਬਦ ਦਾ ਇਹ ਅਰਥ ਨਹੀਂ ਸੀ। *Praus* ਸ਼ਬਦ ਯੂਨਾਨੀ ਸੌਭਿਅਤਾ ਵਿਚ ਵੱਡੇ ਨੈਤਿਕ ਪੱਧਰ ਦਾ ਪਰਤੀਕ ਸੀ। ਵਿਲੀਅਮ ਬਾਰਕਲੇ ਨੇ ਇਸ ਸ਼ਬਦ ਦੇ ਨਾਲ ਅਨੁਵਾਦ ਦੀ ਮੁਸ਼ਕਿਲ ਨੂੰ ਵੀ ਬਿਆਨ ਕੀਤਾ ਹੈ।

ਉਸ ਨੇ ਕਿਹਾ, ‘‘ਅੰਗ੍ਰੇਜ਼ੀ ਦਾ ਕੋਈ ਵੀ ਸ਼ਬਦ ਇਸ ਦਾ ਅਨੁਵਾਦ ਨਹੀਂ ਕਰ ਸਕਦਾ, ਭਾਵੇਂ ਸ਼ਾਇਦ *genele* ਸ਼ਬਦ ਇਸ ਦੇ ਬਹੁਤ ਨੋਝਿਓਂ ਹੋ ਕੇ ਜਾਂਦਾ ਹੈ।’’ ਉਸ ਨੇ ਇਸ ਵਚਨ ਦਾ ਇਹ ਵਿਸਤਾਰ ਸਹਿਤ ਪੈਰਾ ਦਿੱਤਾ ਹੈ:

ਉਸ ਆਦਮੀ ਦਾ ਅੰਦਰ ਜਿਹੜਾ ਹਰ ਘੜੀ ਗੁੱਸੇ ਵਿਚ ਰਹਿੰਦਾ ਹੈ ਅਤੇ ਗਲਤ ਸਮੇਂ ਤੇ ਗੁੱਸਾ ਨਹੀਂ ਕਰਦਾ, ਜਿਸ ਕੋਲ ਹਰ ਸਹਿਜ ਗਿਆਨ ਅਤੇ ਉੱਤੇਜਨਾ ਵੱਸ ਵਿਚ ਹੈ ਉਹ ਆਪ ਖੁਦਾ ਦੇ ਵੱਸ ਵਿਚ ਹੈ, ਜਿਸ ਵਿਚ ਆਪਣੇ ਆਪ ਦੀ ਅਗਿਆਨਤਾ ਅਤੇ ਆਪਣੀ ਖੁਦ ਦੀ ਕਮਜ਼ੋਰੀ ਨੂੰ ਸਮਝਣ ਦੀ ਹਲੀਮੀ ਹੈ ਅਜਿਹਾ ਵਿਅਕਤੀ ਮਨੁੱਖਾਂ ਵਿਚ ਰਾਜਾ ਹੈ।<sup>15</sup>

ਤਾਂ ਫਿਰ ਹਲੀਮ ਆਦਮੀ ਉਹ ਹੋਇਆ ਜਿਹੜਾ ਸਹੀ ਸਮੇਂ ਤੇ ਸਹੀ ਗੱਲ ਤੇ ਕ੍ਰੋਧ ਕਰਦਾ ਹੈ। ਇਹ ਅਜਿਹਾ ਸ਼ਬਦ ਹੈ ਜੋ ਨਿੱਜੀ ਬੇਇੱਜਤੀ ਨਾਲੋਂ ਸਮਾਜ ਵਿਚ ਹੋਣ ਵਾਲੇ ਅਨਿਆਂ ਦੀ ਚਿੰਤਾ ਵੱਧ ਕਰਦਾ ਹੈ। ਅਜਿਹੇ ਬੰਦੇ ਨੂੰ ਕਮਜ਼ੋਰ ਜਾਂ ਅਸੁਰੋਧਿਅਤ ਮੰਨ੍ਹ ਨਾਲੋਂ ਸਾਨੂੰ ਬਾਰਕਲੇ ਦੀ ਇਸ ਗੱਲ ਨਾਲ ਸਹਿਮਤ ਹੋਣਾ ਪਵੇਗਾ, ‘‘ਇਹ ਇਤਿਹਾਸ ਦਾ ਤੱਥ ਹੈ ਕਿ ਆਪਣੇ ਆਪ ਨੂੰ ਵੱਸ ਵਿਚ ਰੱਖਣ ਦੇ ਦਾਨ, ਆਪਣੇ ਜਨੂੰਨ ਵਾਲੇ ਯੋਗ ਅਤੇ ਸੁਭਾਵਿਕ ਤੌਰ ਤੇ ਆਪਣੇ ਜੋਸ਼ ਨੂੰ ਅਨੁਸ਼ਾਸਨ ਵਿਚ ਰੱਖਣ ਵਾਲੇ ਲੋਕ ਹੀ ਮਹਾਨ ਹੋਏ ਹਨ।’’<sup>16</sup>

*Traus* ਦੀ ਵਿਆਖਿਆ ਮੂਸਾ ਅਤੇ ਯਿਸੂ ਦੋਹਾਂ ਦੇ ਵਰਣਨਾਂ ਲਈ ਹੋਈ ਹੈ। ਗਿਲਤੀ 12:3 ਕਹਿੰਦਾ ਹੈ ਕਿ ‘‘ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਧਰਮੀ ਉੱਤੇ ਸਨ ਬਹੁਤ ਅਧੀਨ [praus; LXX] ਸੀ (KJV)। ਆਪਣੀ ਗੱਲ ਕਰਦੇ ਹੋਏ ਯਿਸੂ ਨੇ ਆਖਿਆ ਕਿ ਉਹ ‘‘ਕੋਮਲ [praus] ਅਤੇ ਮਨ ਦਾ ਗਾਰੀਬ’’ ਸੀ (11:29; ਵੇਖੋ 21:5)। ਦੋਹਾਂ ਵਿੱਚੋਂ ਕੋਈ ਵੀ ਕਮਜ਼ੋਰ ਨਹੀਂ ਸੀ। ਦੋਵੇਂ ਬੜੇ ਸ਼ਕਤੀਸ਼ਾਲੀ ਅਤੇ ਕਾਬਲ ਸਨ ਪਰ ਉਹ ਖੁਦਾ ਵੱਲੋਂ ਦਿੱਤੀਆਂ ਹੋਈਆਂ ਆਪਣੀਆਂ ਭੂਮਿਕਾਵਾਂ ਨੂੰ ਪੂਰਾ ਕਰਨ ਲਈ ਸੇਵਕ ਵਾਲੇ ਰਵਾਈਏ ਅਤੇ ਸਮਝ ਨਾਲ ਭਰੇ ਹੋਏ ਸਨ। ‘‘ਯਿਸੂ ਨੇ ਜੇਲੋਤੇਸੀਆਂ ਦੇ ਇਕਦੇ ਅਨੁਸਾਰ ਤਾਕਤ ਨਾਲ ਸਿਆਸੀ ਰਾਜ ਕਾਇਮ ਕਰਕੇ ਮਸੀਹਾ ਦੀ ਆਪਣੀ ਸੇਵਕਾਈ ਨੂੰ ਪੂਰਾ ਨਹੀਂ ਕੀਤਾ ਬਲਕਿ ਖੁਦਾ ਅਤੇ ਆਪਣੇ ਸਾਥੀ ਮਨੁੱਖਾਂ ਦੀ ਹਲੀਮੀ ਅਤੇ ਭੁਰਬਾਨੀ ਭਰੀ ਸੇਵਾ ਵਿਚ ਰਹਿ ਕੇ ਕੀਤਾ।’’<sup>17</sup>

ਯਿਸੂ ਦੇ ਕਹਿਣ ਤੋਂ ਕੀ ਭਾਵ ਸੀ ਜਦ ਉਸ ਨੇ ਆਖਿਆ ਕਿ ਹਲੀਮ ਲੋਕ ਧਰਤੀ ਦੇ ਵਾਰਿਸ ਹੋਣਗੇ? ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਦੋ ਅਹਿਮ ਤੱਥਾਂ ਉੱਤੇ ਧਿਆਨ ਦੇਣਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਕਿ ‘‘ਧਰਤੀ’’ ਸ਼ਬਦ ਦਾ ਅਨੁਵਾਦ ‘‘ਜ਼ਮੀਨ’’ ਵੀ ਹੋ ਸਕਦਾ ਹੈ। ਦੂਜੀ, ਇਹ ਕਿ ਮੁਬਾਰਕਬਾਦੀ ਅਸਲ ਵਿਚ ਜ਼ਬੂਰ 37:11 (36:11; LXX) ਦਾ ਦੁਹਰਾਇਆ ਜਾਣਾ ਹੈ: ‘‘ਪਰ ਹਲੀਮ ਲੋਕ ਜ਼ਮੀਨ ਦੇ ਵਾਰਿਸ ਹੋਣਗੇ, ਅਤੇ ਬੜੀ ਸ਼ਾਂਤੀ ਨਾਲ ਨਿਹਾਲ ਹੋਣਗੇ’’ (NIV)। ਜ਼ਬੂਰ 37 ਦੁਸ਼ਟਾਂ ਅਤੇ ਧਰਮੀਆਂ ਵਿਚਕਾਰ ਫਰਕ ਕਰਦਾ ਹੈ। ਇਹ

ਇਸ ਸਵਾਲ ਦਾ ਕਿ ‘‘ਵਾਅਦੇ ਦੀ ਧਰਤੀ [ਕਨਾਨ] ਦੀ ਬਰਕਤ ਦਾ ਅਨੰਦ ਕੌਣ ਪਾਵੇਗਾ? ’’ ਦਾ ਜਵਾਬ ਦਿੰਦਾ ਹੈ। ਦੁਸ਼ਟ ਲੋਕ ਜਿਹੜੇ ਆਪਣੀਆਂ ਦੁਸ਼ਟ ਵਿਆਉਂਤਾਂ ਬਣਾਉਂਦੇ ਹਨ ਉਨ੍ਹਾਂ ਨੂੰ ਜ਼ਮੀਨ ਉੱਤੋਂ ਕੱਟ ਦਿੱਤਾ ਜਾਵੇਗਾ, ਜਦਕਿ ਧਰਮੀ ਅਤੇ ਉਨ੍ਹਾਂ ਦੀ ਸੰਤਾਨ ਜਿਹੜੇ ਪ੍ਰਭੂ ਵਿਚ ਭਰੋਸਾ ਰੱਖਦੇ ਹਨ, ਜ਼ਮੀਨ ਦੇ ਵਾਰਿਸ ਹੋਣਗੇ (ਵੇਖੋ 61:7)।

ਇਹ ਵਾਅਦਾ ਹਜ਼ਾਰ ਵਰ੍ਹੇ ਦੇ ਰਾਜ ਦੀ ਸਿੱਖਿਆ ਦੀ ਹਮਾਇਤ ਨਹੀਂ ਕਰਦਾ, ਜਿਸ ਵਿਚ ਕਿਹਾ ਜਾਂਦਾ ਹੈ ਕਿ ਜਦ ਯਿਸੂ ਵਾਪਸ ਆਵੇਗਾ ਤਾਂ ਉਹ ਧਰਤੀ ਉੱਤੇ ਆਪਣਾ ਰਾਜ ਕਾਇਮ ਕਰੇਗਾ। ਉਸ ਦਾ ਰਾਜ ਉਸ ਤੋਂ ਸੁਣਨ ਵਾਲੇ ਕੁਝ ਲੋਕਾਂ ਦੇ ਜੀਉਇਆਂ ਹੀ ਆ ਗਿਆ ਸੀ (ਵੇਖੋ ਮਰਕੁਸ 9:1; ਯੂਹੀਨਾ 18:36; ਰਸੂਲਾਂ ਦੇ ਕੰਮ 1:6-8)। ਇਸ ਮੁਖਾਰਕਬਾਦੀ ਨੂੰ ਪਰਲੋਕ ਸ਼ਾਸਤਰ ਦੇ ਅਰਥ ਵਿਚ ਸਿਰਫ਼ ‘‘ਨਵੇਂ ਆਕਾਸ਼’’ ਅਤੇ ‘‘ਨਵੀਂ ਧਰਤੀ’’ ਦੇ ਭਾਗ ਦੇ ਰੂਪ ਵਿਚ ਹੀ ਵੇਖਿਆ ਜਾਵੇ। ਜਿਸ ਦੇ ਮਸੀਹੀ ਲੋਕ ਸਮੇਂ ਦੇ ਅੰਤ ਵਿਚ ਵਾਰਿਸ ਹੋਣਗੇ (2 ਪਤਰਸ 3:13; ਪ੍ਰਕਾਸ਼ ਦੀ ਪੋਥੀ 21:1)। ਇਹ ਉਸ ਸੱਚਾਈ ਦੀ ਵੀ ਗੱਲ ਹੋਣੀ ਚਾਹੀਦੀ ਹੈ ਕਿ ਮੌਜੂਦਾ ਸਮੇਂ ਧਰਤੀ ਤੇ ਜੋ ਮਸੀਹ ਦੇ ਲੋਕ ਹਨ ਉਨ੍ਹਾਂ ਵਿਚ ਉਨ੍ਹਾਂ ਬਰਕਤਾਂ ਦਾ ਅਨੰਦ ਪਾਉਣ ਦੀ ਵਧੇਰੇ ਕਾਬਲੀਅਤ ਹੈ ਜਿਹੜੀਆਂ ਉਹ ਉਨ੍ਹਾਂ ਨੂੰ ਦਿੰਦਾ ਹੈ (ਵੇਖੋ 1 ਕੁਰੰਬਿਆਂ 3:21-23)। ਰੋਬਰਟ ਐਚ. ਮਾਉਸ ਦੇ ਸ਼ਬਦਾਂ ਦੀ ਵਰਤੋਂ ਕਰੀਏ, ਤਾਂ ਜਾਬਰ ਲੋਕ ਆਪਣੀ ਹਰਾਮ ਦੀ ਕਮਾਈ ਦਾ ਅਨੰਦ ਨਹੀਂ ਲੈ ਪਾਉਂਦੇ। ਸਿਰਫ਼ ਹਲੀਮ ਲੋਕਾਂ ਵਿਚ ਹੀ ਜ਼ਿੰਦਗੀ ਵਿਚ ਉਨ੍ਹਾਂ ਸਭ ਗੱਲਾਂ ਦਾ ਅਨੰਦ ਲੈਣ ਦੀ ਤਾਕਤ ਹੁੰਦੀ ਹੈ ਜੋ ਸੱਚੀ ਅਤੇ ਟਿਕਾਊ ਸੰਤੁਸ਼ਟੀ ਦਿੰਦੀ ਹੈ।<sup>18</sup> ਜੇਮਸ ਮੈਕਗਿੱਲ ਨੇ ਲਿਖਿਆ ਹੈ:

ਧਰਤੀ ਦੀ ਦੌਲਤ ਸਰਕਾਰੀ ਤੌਰ ਤੇ ਭਾਵੇਂ ਜਿਸ ਦੇ ਵੀ ਨਾਂ ਤੇ ਹੋਵੇ, ਪਰ ਇਹ ਸੰਸਾਰ ਸਾਡੇ ਪਿਤਾ ਦਾ ਹੈ ਅਤੇ ਹਲੀਮ ਲੋਕ ਉਸ ਦੀ ਸੰਤਾਨ ਅਤੇ ਉਸ ਦੇ ਵਾਰਿਸ ਹਨ। ...

ਹਲੀਮ ਲੋਕ ਇਸ ਧਰਤੀ, ਇਸ ਜ਼ਿੰਦਗੀ ਦਾ ਅਨੰਦ ਸੌਂ ਗੁਣਾ ਬਰਕਤਾਂ ਦੇ ਨਾਲ ਭਾਵ ਸਰਮੁਚ ਵਿਚ ਭਰਭੂਗੀ ਦੀ ਜ਼ਿੰਦਗੀ ਅਤੇ ਆਉਣ ਵਾਲੇ ਸੰਸਾਰ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹਨ! (ਮਰਕੁਸ 10:30)।<sup>19</sup>

### ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ (5:6)

੬ ‘‘ਧੰਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ ਕਿਉਂ ਜੋ ਉਹ ਰਜਾਏ ਜਾਣਗੇ। ’’

**ਆਇਤ 6.** ਭੁੱਖੇ ਤੇ ਤਿਹਾਏ ਹੋਣਾ ਸ਼ਾਇਦ ਇਨਸਾਨ ਵੱਲੋਂ ਚਾਹੀ ਜਾਣ ਵਾਲੀ ਸਭ ਤੋਂ ਮਜ਼ਬੂਤ ਅਤੇ ਸਭ ਤੋਂ ਵੱਧ ਚਾਹੀ ਜਾਣ ਵਾਲੀ ਸਿਸਮਾਨੀ ਖਾਇਸ਼ ਹੈ। ਪਰ ਅੱਜ ਦੇ ਸੰਸਾਰ ਵਿਚ ਲੋਕਾਂ ਲਈ ਜਿਨ੍ਹਾਂ ਕੋਲ ਖਾਣ ਅਤੇ ਪੀਣ ਦੀ ਕੋਈ ਕਮੀ ਨਹੀਂ ਹੈ, ਤਿੱਖੀ ਭੁੱਖ ਅਤੇ ਪਿਆਸ ਸਮਝ ਤੋਂ ਬਾਹਰ ਦੀ ਗੱਲ ਹੈ। ਯਿਸੂ ਨੂੰ ਪਤਾ ਸੀ ਕਿ ਭੁੱਖੇ ਹੋਣ ਦਾ ਕੀ ਮਤਲਬ ਹੁੰਦਾ ਹੈ। ਕਿਉਂਕਿ ਉਸ ਨੇ ਉਜਾੜ ਵਿਚ ਚਾਲੀ ਦਿਨ ਅਤੇ ਚਾਲੀ ਰਾਤਾਂ ਰੋਜ਼ਾਂ ਰੱਖਿਆ ਸੀ (4:2 ਤੇ ਟਿੱਪਣੀਆਂ ਵੇਖੋ)। ਦਿਲਚਸਪ ਗੱਲ ਇਹ ਹੈ ਕਿ ਲੂਕਾ ਦੇ ਉਪਦੇਸ਼ ਵਿਚ ਸਿਰਫ਼ ਇਹ ਹੈ, ‘‘ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਰਜਾਏ ਜਾਓਗੇ’’ (ਲੂਕਾ 6:21)। ਬੇਸ਼ਕ ਅਜਿਹੇ ਲੋਕ ਹਨ ਜਿਹੜੇ ਖੁਦਾ ਲਈ ਆਪਣੇ ਸਮਰਪਣ ਕਰਕੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਤੋਂ ਵਾਂਝੇ ਰਹਿੰਦੇ ਹਨ (2 ਕੁਰੰਬਿਆਂ 6:5; 11:27; ਪ੍ਰਕਾਸ਼ ਦੀ ਪੋਥੀ 7:16)।

ਮੱਤੀ ਵਿਚ ਯਿਸੂ ਨੇ ਭੁੱਖੇ ਅਤੇ ਪਿਆਸੇ ਹੋਣ ਦੇ ਵਿਚਾਰ ਨੂੰ ਧਰਮ ਦੇ ਵਾਕਾਅੰਸ਼ ਦੀ ਵਰਤੋਂ ਕਰਦਿਆਂ ਇਸ ਨੂੰ ਰੂਹਾਨੀ ਇੱਛਾ ਤੇ ਲਾਗੂ ਕੀਤਾ। ਅਜਿਹੇ ਰੂਪਰਕ ਦਾ ਪਿਛੋਕੜ ਜ਼ਬਰਦੀ ਦੀ ਕਿਤਾਬ

ਵਿਚ ਮਿਲਦਾ ਹੈ:

ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ,  
ਤਿਵੇਂ ਰੀ ਮੇਰਾ ਜੀ, ਰੇ ਪਰਮੇਸ਼ੁਰ, ਤੇਰੇ ਲਈ ਤਰਸਦਾ ਹੈ।  
ਮੇਰਾ ਜੀ ਪਰਮੇਸ਼ੁਰ ਦੇ ਲਈ, ਜੀਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ,  
ਮੈਂ ਕਦੋਂ ਜਾਵਾਂ ਅਤੇ ਪਰਮੇਸ਼ੁਰ ਦੇ ਸਨਮੁੱਖ ਹਾਜ਼ਰ ਹੋਵਾਂ (ਜ਼ਬੂਰ 42: 1, 2)।

ਰੇ ਪਰਮੇਸ਼ੁਰ ਤੂੰ ਮੇਰਾ ਪਰਮੇਸ਼ੁਰ ਹੈ।  
ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ,  
ਮੇਰੀ ਜਾਨ ਤੇਰੀ ਤਿਹਾਈ ਹੈ,  
ਮੇਰਾ ਸਰੀਰ ਤੇਰੇ ਲਈ ਤਰਸਦਾ ਹੈ,  
ਸੁੱਕੀ ਅਤੇ ਬੰਜਰ ਧਰਤੀ ਵਿਚ ਜਿੱਥੇ ਪਾਣੀ ਨਹੀਂ ਹੈ (ਜ਼ਬੂਰ 63: 1)।

ਰੂਹਾਨੀ ਭੁੱਖ ਅਤੇ ਪਿਆਸ ਦੀ ਗੱਲ ਯਸਾਯਾਹ ਵਿਚ ਵੀ ਮਿਲਦੀ ਹੈ:

‘ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ,  
ਅਤੇ ਜਿਹਦੇ ਕੋਲ ਚਾਂਦੀ ਨਹੀਂ, ਤੁਸੀਂ ਆਓ,  
ਲੈ ਲਓ ਅਤੇ ਖਾ ਲਓ,  
ਆਓ, ਬਿਨਾਂ ਚਾਂਦੀ, ਬਿਨਾਂ ਮੁੱਲ ਮਧ ਤੇ ਢੁੱਧ ਲੈ ਲਓ,  
ਜਿਹੜੀ ਰੋਟੀ ਨਹੀਂ, ਉਹਦੇ ਲਈ ਤੁਸੀਂ ਆਪਣੀ ਚਾਂਦੀ,  
ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਸ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ?  
ਪਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ,  
ਤੁਹਾਡਾ ਜੀ ਬਿੰਧਿਆਈ ਨਾਲ ਤ੍ਰਿਪਤ ਹੋਵੋ’’  
(ਯਸਾਯਾਹ 55: 1, 2)।

ਯਿਸੂ ਨੇ ਆਪਣੀ ਧਰਤੀ ਉਤਲੀ ਜ਼ਿੰਦਗੀ ਵਿਚ ਇਸ ਰੂਹਾਨੀ ਭੁੱਖ ਨੂੰ ਵਿਖਾਇਆ। ਜਦੋਂ ਸੈਤਾਨ ਨੇ ਉਸ ਨੂੰ ਪੱਥਰਾਂ ਨੂੰ ਰੋਟੀਆਂ ਬਣਾਉਣ ਲਈ ਆਖ ਕੇ ਉਸ ਦੀ ਅਜ਼ਮਾਇਸ਼ ਕੀਤੀ, ਤਾਂ ਉਸ ਨੇ ਇਹ ਕੱਹਿੰਦਿਆਂ ਜਵਾਬ ਦਿੱਤਾ, ‘‘ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁੱਖੋਂ ਨਿੱਕਲਦਾ ਹੈ’’ (4: 4)। ਯਾਕੂਬ ਦੇ ਖੂਹ ਉੱਤੇ ਜਦ ਚੇਲੇ ਸੁਖਾਰ ਨਾਮਕ ਨਗਰ ਤੋਂ ਭੋਜਨ ਲੈ ਕੇ ਮੁੜੇ ਤਾਂ ਉਹ ਦੰਗ ਰਹਿ ਗਏ ਕਿ ਉਸ ਨੇ ਖਾਣ ਤੋਂ ਨਾਹ ਕਰ ਦਿੱਤੀ। ਉਸ ਨੇ ਉਨ੍ਹਾਂ ਨੂੰ ਆਖਿਆ, ‘‘ਖਾਣ ਲਈ ਮੇਰੇ ਕੋਲ ਭੋਜਨ ਹੈ ਜਿਹਨੂੰ ਤੁਸੀਂ ਨਹੀਂ ਜਾਣਦੇ’’ ਅਤੇ ‘‘ਮੇਰਾ ਭੋਜਨ ਇਹੋ ਹੈ ਜੋ ਆਪਣੇ ਭੋਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹਦਾ ਕੰਮ ਸੰਪੂਰਣ ਕਰਾਂ’’ (ਯੂਹੇਨਾ 4: 32, 34)।

ਇਸ ਮੁਖਾਰਕਬਾਦੀ ਦੀ ਘੱਟੋਂ ਘੱਟੋਂ ਕੁਝ ਭਾਗ ਦੀ ਵਿਆਖਿਆ ਉਸ ਦੀ ਪਰਿਭਾਸ਼ਾ ਦਿੰਦਿਆਂ ਦਿੱਤੀ ਜਾਣੀ ਚਾਹੀਦੀ ਹੈ ਜੋ ‘‘ਧਰਮ’’ ਤੋਂ ਯਿਸੂ ਦਾ ਭਾਵ ਸੀ। ਯਿਸੂ ਵੱਲੋਂ ਵਰਤੇ ਗਏ ਸ਼ਬਦ ਨੂੰ ‘‘ਨਿਆਂ,’’ ‘‘ਨੈਤਿਕ ਇਮਾਨਦਾਰੀ,’’ ਜਾਂ ‘‘ਬੁਦਾ ਦੇ ਨਾਲ ਸਹੀ ਖਲੋਣਾ’’ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ। ਨਿਆਂ ਦੇ ਸਬੰਧ ਵਿਚ ਡੋਨਲਡ ਏ. ਹੈਗਨਰ ਨੇ ਸੁਝਾਅ ਦਿੱਤਾ ਹੈ ਕਿ ਇਸ ਮੁਖਾਰਕਬਾਦੀ ਨੇ ਦੱਬੇ ਕੁਲ ਹੋਇਆਂ ਨੂੰ ਦਲੇਰ ਕੀਤਾ ਹੈ ਜੋ ਪ੍ਰਾਸ ਤੌਰ ਤੇ ਉਸ ਰਾਜ ਨਾਲ ਜੁੜੇ ਨਿਆਂ ਲਈ ਭੁੱਖੇ ਅਤੇ ਪਿਆਸੇ ਸਨ, ਜਿਸ ਨੂੰ ਬੁਦਾ ਕਾਇਮ ਕਰ ਰਿਹਾ ਸੀ<sup>20</sup> ਲਿਓਨ ਮੌਰਿਸ ਨੇ ਕਿਹਾ ਹੈ ਕਿ ਧਰਮ ਦਾ ਸਬੰਧ ਨੈਤਿਕ ਇਮਾਨਦਾਰੀ ਨਾਲ ਹੈ। ਉਸ ਨੇ ਲਿਖਿਆ ਹੈ, ‘‘ਹਰ ਕੋਈ

ਕਦੇ ਨਾ ਕਦੇ ਸਹੀ ਕੰਮ ਕਰਦਾ ਹੈ, ਪਰ ਯਿਸੂ ਆਪਣੇ ਸੁਣਨ ਵਾਲਿਆਂ ਨੂੰ ਕਦੇ ਕਦੇ ਕੰਮ ਕਰਨ ਦਾ ਨਹੀਂ ਬਲਕਿ ਸਹੀ ਕਰਨ ਲਈ ਭਾਵ ਭਰੀ ਚਿੱਤਾ ਵੱਲ ਸੰਕੇਤ ਦਿੱਤਾ।’<sup>21</sup> ਖੁਦਾ ਦੇ ਸਭ ਲੋਕਾਂ ਅੰਦਰ ਕਮੀਆਂ ਤੇ ਪਾਪ ਹਨ, ਇਸ ਕਰਕੇ ਉਨ੍ਹਾਂ ਨੂੰ ਉਹਦੇ ਨਾਲ ਸਹੀ ਖਲੋਣ ਜਾਂ ਧਰਮ ਨੂੰ ਪਾਉਣ ਲਈ ਖੁਦਾ ਦੀ ਕਿਰਪਾ ਉੱਤੇ ਨਿਰਭਰ ਰਹਿਣਾ ਜ਼ਰੂਰੀ ਹੈ।

ਇਸ ਆਇਤ ਦੀ ਯੂਨਾਨੀ ਬਨਾਵਟ ਤੋਂ ਇਹ ਸੁਝਾਅ ਮਿਲ ਸਕਦਾ ਹੈ ਕਿ ਯਿਸੂ ਦੇ ਚੇਲਿਆਂ ਨੂੰ ਉਸ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ ਜਿਹੜਾ ਆਪਣੇ ਆਪ ਵਿਚ ਬਹੁਤ ਵੱਡਾ ਹੈ। ਖੁਦਾ ਦੇ ਨਾਲ ਸਹੀ ਜ਼ਿੰਦਗੀ ਜੀਣ ਦੇ ਰੂਪ ਵਿਚ ਧਰਮ ਦੇ ਰੂਪ ਵਿਚ ਪਰਿਭਾਸ਼ਿਤ ਬਦਲਵੀਂ ਰੂਹਾਨੀਅਤ ਪੂਰਕ ਨਹੀਂ ਬਲਕਿ ਰੂਹਾਨੀ ਲੋੜ ਹੈ। ਮਸੀਹ ਦਾ ਚੇਲਾ ਆਪਣੇ ਆਪ ਨੂੰ ਇਸ ਦੀ ਖੋਜ ਕਰਨ ਤੋਂ ਢੂਰ ਨਹੀਂ ਕਰ ਸਕਦਾ। ਉਸ ਨੂੰ ਇਸ ਦੇ ਹਰ ਭਾਗ ਦੀ ਤੜ੍ਹਪ ਹੈ<sup>22</sup>

ਜਨੂਨੀ ਢੰਗ ਨਾਲ ਖੁਦਾ ਦੀ ਤਲਾਸ਼ ਕਰਨ ਵਾਲਿਆਂ ਨਾਲ ਕੀਤਾ ਗਿਆ ਵਾਅਦਾ ਇਹ ਹੈ ਕਿ ਉਹ ਤ੍ਰਿਪਤ ਕੀਤੇ ਜਾਣਗੇ। ਖੁਦਾ ਨੇ ਉਨ੍ਹਾਂ ਦੇ ਮਨ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਵਾਅਦਾ ਦਿੱਤਾ ਹੈ। ਇੱਥੋਂ ਵਰਤੀ ਗਈ ਭਾਸ਼ਾ ਜ਼ਬੂਰ 107:9 ਨਾਲ ਮੇਲ ਖਾਂਦੀ ਹੈ: ‘‘ਉਹ ਤਾਂ ਤਰਸ ਦੀ ਜਾਨ ਨੂੰ ਰਜਾਉਂਦਾ ਹੈ ਅਤੇ ਭੁਖੀ ਜਾਨ ਨੂੰ ਪਧਾਰਥਾਂ ਨਾਲ ਭਰਦਾ ਹੈ’’ (ਵੇਖੋ ਯਿਰਮਿਯਾਹ 31:25; ਲੂਕਾ 1:53)। ਖੁਦਾ ਆਪਣੇ ਲੋਕਾਂ ਦੀਆਂ ਇੱਛਾਵਾਂ ਨੂੰ ਤ੍ਰਿਪਤ ਕਰ ਸਕਦਾ ਹੈ, ਭਾਵੇਂ ਉਹ ਸਰੀਰਕ ਹੋਣ ਜਾਂ ਆਤਮਿਕ ਜ਼ਾਹਿਰ ਹੈ ਕਿ ਇਹ ਰੂਹਾਨੀ ਸੰਤੁਸ਼ਟੀ ਮੌਜੂਦਾ ਯੁੱਗ ਵਿਚ ਹੋ ਸਕਦੀ ਹੈ। ਯਿਸੂ ਨੇ ਕਿਹਾ, ‘‘ਜੀਉਣ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ’’ (ਯੂਹੰਨਾ 6:35)। ਇਸ ਦੇ ਇਲਾਵਾ ਇਹ ਰੂਹਾਨੀ ਭਰਪੂਰੀ ਆਉਣ ਵਾਲੇ ਯੁੱਗ ਵਿਚ ਵਿਖਾਇਆ ਗਿਆ ਹੈ (8:11, 12; 22:1-10; 25:10; ਪ੍ਰਕਾਸ਼ ਦੀ ਪੋਥੀ 19:9)। ਸੁਰਗੀ ਨਗਰ ਵਿਚ ਪਿਆਸ ਜ਼ਿੰਦਗੀ ਦੇ ਪਾਣੀ ਨਾਲ ਬੁਝਾਈ ਜਾਵੇਗੀ ਜਿਹੜਾ ਬਿਨਾਂ ਕੀਮਤ ਦੇ ਮਿਲਦਾ ਹੈ (ਪ੍ਰਕਾਸ਼ ਦੀ ਪੋਥੀ 21:6; 22:17)।

### ਦਯਾਵਾਨ ਲੋਕ (5:7)

‘‘‘ਧੈਨ ਉਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ ਉੱਤੇ ਦਯਾ ਕੀਤੀ ਜਾਵੇਗੀ।’’

**ਆਇਤ 7. ਦਯਾਵਾਨ ਯੂਨਾਨੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਸ਼ਬਦ ਹੈ ਜਿਸ ਦਾ ਅਨੁਵਾਦ ‘‘ਹਮਦਰਦੀ’’ ਵੀ ਹੋ ਸਕਦਾ ਹੈ। ਅਨੁਵਾਦ ਹੋਇਆ ਇਸ ਨਾਲ ਜੁਝਿਆ ਸ਼ਬਦ ‘‘ਦਯਾ’’ ਹਮਦਰਦੀ ਦਾ ਸੰਕੇਤ ਦਿੰਦਾ ਹੈ ਜੋ ਕਿਸੇ ਹੋਰ ਦੇ ਪ੍ਰਤੀ ਮਹਿਸੂਸ ਕੀਤੀ ਜਾਂਦੀ ਹੈ ਅਤੇ ਕੰਮਾਂ ਵਿਚ ਵਿਖਾਈ ਜਾਂਦੀ ਹੈ। ਕਿਸੇ ਦੂਜੇ ਤੇ ਦਯਾ ਕਰਨ ਵਾਲਾ ਆਦਮੀ ਉਹਦੇ ਪ੍ਰਤੀ ਪਰੋਪਕਾਰੀ ਹੋ ਕੇ ਉਸ ਦੀ ਭਲਿਆਈ ਦੀ ਚਾਹ ਕਰਦਾ ਹੈ। ਇਹ ਸ਼ਬਦ ਕਿਸੇ ਲਈ ਸਿਰਫ ਅਫਸੋਸ ਕਰਨ ਨਾਲੋਂ ਫਰਕ ਹਨ ਕਿਉਂਕਿ ਇਸ ਵਿਚ ਉਸ ਆਦਮੀ ਦੀ ਮਦਦ ਲਈ ਕੀਤੇ ਜਾਣ ਵਾਲੇ ਸਕਾਰਾਤਮਕ ਕੰਮ ਜ਼ਰੂਰੀ ਹਨ। ਇਹ ‘‘ਸਮਾਨ-ਅਨੁਭੂਤੀ’’ ਹੈ ਨਾ ਕਿ ‘‘ਸਹਾਨੁਭੂਤੀ,’’ ਜੋ ਸਿਰਫ ਦੂਜੇ ਪ੍ਰਤੀ ਤਰਸਯੋਗ ਭਾਵਨਾ ਰੱਖਣ ਦੀ ਯੋਗਤਾ ਹੈ।**

ਦਯਾਵਾਨ ਹੋਣ ਤੇ ਯਿਸੂ ਦੀ ਸਿੱਖਿਆ ਨਵੇਂ ਨੇਮ ਦੇ ਸੰਸਾਰ ਦੀ ਖਾਸ ਜੀਵਨ-ਸ਼ੈਲੀ ਦੇ ਉਲਟ ਸੀ। ਰੋਮੀ ਲੋਕ ਤਰਸ ਨੂੰ ਤੁੱਛ ਮੰਨਦੇ ਸਨ ਅਤੇ ਇਸ ਨੂੰ ਆਤਮਾ ਦੇ ਰੋਗ ਦੇ ਰੂਪ ਦੇ ਵਿਚ ਵੇਖਦੇ ਸਨ। ਉਹ ਦਯਾ ਨੂੰ ਕਮਜ਼ੋਰੀ ਦਾ ਪ੍ਰਤੀਕ ਮੰਨਦੇ ਸਨ ਅਤੇ ਹਰ ਇਕ ਇਸਾਨੀ ਕਮਜ਼ੋਰੀ ਵਿੱਚੋਂ ਇਸ ਨੂੰ ਸਭ ਤੋਂ ਤੁੱਛ ਮੰਨਦੇ ਸਨ। ਉਹ ਮਰਦਾਨਗੀ ਨੂੰ ਵੰਡਿਆਉਂਦੇ ਸਨ ਅਤੇ ਉਨ੍ਹਾਂ ਲਈ ਦਯਾ

ਵਿਖਾਉਣ ਦਾ ਮਤਲਬ ਮਰਦਾਨਗੀ ਦੀ ਕਮੀ ਸੀ।<sup>23</sup>

ਜਿਸੂ ਦੇ ਸਮੇਂ ਦੇ ਯਹੂਦੀ ਧਾਰਮਿਕ ਲੋਕਾਂ ਵਿਚ ਆਮ ਤੌਰ ਤੇ ਦਯਾ ਨਹੀਂ ਹੁੰਦੀ ਸੀ। ਉਹ ਆਪਣੇ ਆਪ ਵਿਚ ਧਰਮੀ ਸਨ, ਘਮੰਡ ਨਾਲ ਭਰੇ ਅਤੇ ਦੋਸ਼ ਲਾਉਣ ਵਾਲੇ ਹੁੰਦੇ ਸਨ। ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਕੋਲ ਧਰਮ ਸ਼ਾਸਤਰ ਦੇ ਹਰ ਸਵਾਲ ਦਾ ਜਵਾਬ ਹੈ ਪਰ ਉਹ ਦੁਖੀ ਲੋਕਾਂ ਲਈ ਕੋਈ ਰਹਿਮ ਨਹੀਂ ਕਰਦੇ ਸਨ। ਦੁਖੀਆਂ ਨੂੰ ਉਹ ਪਾਪ ਲਈ ਖੁਦਾ ਵੱਲੋਂ ਮਿਲੀ ਸਜ਼ਾ ਦੇ ਰੂਪ ਵਿਚ ਵੇਖਦੇ ਸਨ (ਵੇਖੋ ਲੂਕਾ 13: 1-5; ਯੂਹੀਨਾ 9: 1, 13, 34)। ਪੋਲਸ ਦੇ ਗੁਰੂ ਗਮਲੀਏਲ ਨੂੰ ਟਾਲਮੁਡ ਵਿਚ ਇਹ ਕਹਿੰਦਿਆਂ ਵਿਖਾਇਆ ਗਿਆ ਹੈ, ‘ਜਿਹੜਾ [ਵੀ] ਦੂਜਿਆਂ ਪ੍ਰਤੀ ਦਾਅਲੂ ਹੁੰਦਾ ਹੈ, ਉਸ ਉੱਤੇ ਸੁਰਗ ਵੱਲੋਂ ਦਯਾ ਵਿਖਾਈ ਗਈ ਹੁੰਦੀ ਹੈ, ਜਦਕਿ ਜਿਹੜਾ ਦੂਜਿਆਂ ਉੱਤੇ ਦਯਾਲੂ ਨਹੀਂ ਹੁੰਦਾ ਉਸ ਉੱਤੇ ਸੁਰਗ ਵੱਲੋਂ ਦਯਾ ਨਹੀਂ ਕੀਤੀ ਗਈ ਹੁੰਦੀ।’<sup>24</sup>

ਆਪਣੇ ਕਈ ਸਮਕਾਲੀਆਂ ਦੇ ਉਲਟ ਦਯਾ ਬਾਰੇ ਉਸ ਦਾ ਵਿਚਾਰ ਸਹੀ ਸੀ। ਦਯਾ ਖੁਦਾ (ਕੁਰਾ 34: 6; ਲੂਕਾ 6: 36) ਅਤੇ ਮਸੀਹ (ਇਬਰਾਨੀਆਂ 2: 17) ਦੀਆਂ ਮਹਾਨ ਖੂਬੀਆਂ ਵਿੱਚੋਂ ਇਕ ਸੀ। ਜਿਸੂ ਨੇ ਦਯਾ ਨੂੰ ‘ਤੁਰੇਤ ਦੇ ਭਾਰੇ ਹੁਕਮਾਂ’ ਨਾਲ ਮਿਲਾਇਆ (23: 23; ਵੇਖੋ 9: 13; 12: 7)। ਉਸ ਦੀ ਮੁਖਾਰਕਬਾਈ ਵਿਚ ਕਹਾਉਤਾਂ 14: 21 ਵਿਚ ਲਿਖੀ ਗੱਲ ਵੀ ਮਿਲਦੀ ਹੈ: ‘ਅਤੇ ਜੋ ਮਸਕੀਨਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ’ (LXX)। ਦਯਾ ਦਾ ਵਿਸ਼ਾ ਮੱਤੀ ਵਿਚ ਸਮਾ ਜਾਂਦਾ ਹੈ, ਤਦ ਵੀ ਜਦ ‘‘ਦਯਾ’’ ਲਈ ਖਾਸ ਸ਼ਬਦਾਂ ਦੀ ਵਰਤੋਂ ਨਹੀਂ ਹੋਈ। ਰੰਬਰਟ ਐਚ. ਗੁੰਡਰੀ ਨੇ ਇਹ ਸੂਰੀ ਇਕੱਠੀ ਕੀਤੀ ਹੈ:

ਯੂਸੂਫ ਮਰੀਅਮ ਨੂੰ ਬਦਨਾਮ ਨਾ ਕਰਨ ਦੀ ਇੱਛਾ ਕਰਕੇ ਦਯਾ ਵਿਖਾਉਂਦਾ ਹੈ (1: 19); ਇਕ ਪਤੀ ਲਈ ਆਪਣੀ ਪਤਨੀ ਨੂੰ ਤਲਾਕ ਨਾ ਦੇ ਕੇ ਉਸ ਤੇ ਦਯਾ ਵਿਖਾਉਣ ਜ਼ਰੂਰੀ ਹੈ (5: 31-32 ...); ਕਰਜਦਾਰਾਂ ਦਾ ਦ੍ਰਿਸ਼ਟਾਂਤ ਦਯਾ ਦੇ ਇਕ ਕਾਰਜ ਦੇ ਰੂਪ ਵਿਚ ਮਾਫ਼ੀ ਦਾ ਵਰਣਨ ਕਰਦਾ ਹੈ (18: 23-35); ਮਜ਼ਦੂਰਾਂ ਨੂੰ ਪੂਰੀ ਦਿਨ ਦੀ ਮਜ਼ਦੂਰੀ ਦੇਣਾ ਜਿਨ੍ਹਾਂ ਨੇ ਸਿਰਫ ਇਕ ਘੰਟਾਂ ਕੰਮ ਕੀਤਾ ਸੀ ਵੀ ਅਜਿਹਾ ਹੀ ਕਾਰਜ ਹੈ (20: 1-16); ‘ਛੋਟੇ ਬਾਲਕਾਂ’ (ਅਧਿਆਇ 18) ਭਾਵ ਬੱਚਿਆਂ, ਅੰਨ੍ਹਿਆਂ ਅਤੇ ਹੈਕਲ ਵਿਚ ਲੰਗਾਝਿਆਂ (21: 14-16), ਅਤੇ ਮਸੂਲ ਲੈਣ ਵਾਲਿਆਂ ਅਤੇ ਵੇਸਵਾਵਾਂ (21: 28-32); ਵੱਲ ਜਿਸੂ ਦਾ ਧਿਆਨ ਦਯਾ ਨੂੰ ਹੀ ਵਿਖਾਉਂਦਾ ਹੈ; ਅਤੇ ਦਯਾ ਦੇ ਕੰਮ ਆਖਰੀ ਨਿਆਂ ਵੇਲੇ ਭੇਡਾਂ ਨੂੰ ਬੱਕਰੀਆਂ ਨਾਲੋਂ ਅੱਡ ਕਰਦੇ ਹਨ (25: 31-46)।<sup>25</sup>

ਜਿਸੂ ਨੇ ਕਿਹਾ ਸੀ ਕਿ ਜਿਹੜੇ ਲੋਕ ਦੂਜਿਆਂ ਤੇ ਦਯਾ ਕਰਦੇ ਹਨ ਉਨ੍ਹਾਂ ਤੇ ਵੀ ਦਯਾ ਕੀਤੀ ਜਾਵੇਗੀ। ਬਾਅਦ ਵਿਚ ਉਸ ਨੇ ਦੱਸਿਆ, ‘ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਾ ਕਰੇਗਾ’ (6: 15)। ਜੇ ਅਸੀਂ ਦੂਜਿਆਂ ਉੱਤੇ ਦਯਾ ਨਹੀਂ ਵਿਖਾਉਂਦੇ ਹਾਂ ਤਾਂ ਅਸੀਂ ਆਪਣੀ ਮਾਫ਼ੀ ਵਾਸਤੇ ਦੇਰਵਜ਼ੇ ਬੰਦ ਕਰਦੇ ਹਾਂ। ਯਾਕੂਬ ਨੇ ਲਿਖਿਆ ਹੈ, ‘ਕਿਉਂਕਿ ਜਿਹਨੇ ਦਯਾ ਨਾ ਕੀਤੀ ਉਹਦਾ ਨਿਆਉਂ ਦਯਾ ਤੋਂ ਬਿਨਾਂ ਕੀਤਾ ਜਾਵੇਗਾ। ਦਯਾ ਨਿਆਉਂ ਦੇ ਉੱਤੇ ਛਤਹਿ ਪਾਉਂਦੀ ਹੈ’ (ਯਾਕੂਬ 2: 13)। ਸਾਡੇ ਪਾਪ ਮਾਫ ਕਰਨ ਦੀ ਇੱਛਾ ਉਸ ਦੇ ਧਿਆਰ ਅਤੇ ਸਾਡੇ ਪ੍ਰਤੀ ਦਯਾ ਦੇ ਕਾਰਣ ਆਉਂਦੀ ਹੈ। ਉਸ ਦੀ ਦਯਾ ਉਸ ਦੀ ਕਿਰਪਾ ਨਾਲ ਆਉਂਦੀ ਹੈ ਅਤੇ ਦੋਵੇਂ ਹੀ ਉਸ ਦੇ ਧਿਆਰ ਦਾ ਇਜ਼ਹਾਰ ਹਨ। ਆਪਣੀ ਦਯਾ ਵਿਚ ਖੁਦਾ ਸਾਨੂੰ ਸਹੀ ਸਜ਼ਾ ਦੇ ਯੋਗ ਹੋਣ ਤੇ ਸਜ਼ਾ ਨਹੀਂ ਦਿੰਦਾ ਬਲਕਿ ਆਪਣੀ ਕਿਰਪਾ ਵਿਚ ਉਹ ਸਾਨੂੰ ਮਾਫ਼ੀ ਦਿੰਦਾ ਹੈ, ਜਿਸ ਦੇ ਅਸੀਂ ਯੋਗ ਨਹੀਂ ਹਾਂ। ‘ਦਯਾ ਦਾ ਸੰਬੰਧ ਲੱਛਣਾਂ ਨਾਲ ਹੈ ਜਦਕਿ ਕਿਰਪਾ ਦਾ ਸੰਬੰਧ ਕਾਰਣ ਨਾਲ ਹੈ। ਦਯਾ ਸਜ਼ਾ ਤੋਂ ਰਾਹਤ ਦੀ ਪੇਸ਼ਕਸ਼ ਕਰਦੀ ਹੈ ਜਦਕਿ ਕਿਰਪਾ ਜੁਰਮ ਦੀ

ਮਾਫ਼ੀ ਦੀ ਪੇਸ਼ਕਸ਼ ਕਰਦੀ ਹੈ। ਦਯਾ ਤਕਲੀਫ਼ ਨੂੰ ਚੁੱਕਦੀ ਹੈ। ਜਦਕਿ ਕਿਰਪਾ ਬੀਮਾਰੀ ਦਾ ਇਲਾਜ ਕਰਦੀ ਹੈ<sup>26</sup> ਹੈਡਨ ਡਬਲਯੂ. ਰੋਬਿਨਸਨ ਨੇ ਜਦ ਇਹ ਲਿਖਿਆ ਤਾਂ ਉਹ ਠੀਕ ਹੀ ਕਹਿ ਰਿਹਾ ਹੋਵੇਗਾ ਕਿ ‘ਕਿਰਪਾ ਸਾਡੇ ਪਾਪੀ ਹੋਣ ਲਈ ਪਰਮੇਸ਼ੁਰ ਦੀ ਪ੍ਰਤੀਕਿਰਿਆ ਹੈ, ਜਦਕਿ ਦਯਾ ਸਾਡੀ ਤਰਸਯੋਗ ਹਾਲਤ ਉੱਤੇ ਉਸ ਦੀ ਪ੍ਰਤੀਕਿਰਿਆ ਹੈ।’<sup>27</sup>

### ਸ਼ੁੱਧ ਮਨ ( 5:8 )

<sup>8</sup> ‘‘ਧੰਨ ਉਹ ਜਿਹੜੇ ਸ਼ੁੱਧ ਮਨ ਹਨ ਕਿਉਂ ਜੇ ਉਹ ਪਰਮੇਸ਼ੁਰ ਨੂੰ ਵੇਖਣਗੇ।’’

ਆਇਤ 8. ਸ਼ੁੱਧ ਲਈ ਯੂਨਾਨੀ ਸ਼ਬਦ ਨਵੇਂ ਨੇਮ ਵਿਚ ਸਤਾਈ ਵਾਰ ਮਿਲਦਾ ਹੈ। NASB ਵਿਚ ਇਸ ਦਾ ਅਨੁਵਾਦ ‘‘ਪਵਿੱਤਰ’’ ਜਾਂ ‘‘ਸਾਫ਼’’ ਕੀਤਾ ਗਿਆ ਹੈ। ਮਨ ਅੰਦਰੂਨੀ ਇਨਸਾਨ ਵੱਲ ਇਸ਼ਾਗਾ ਕਰਦਾ ਹੈ ਜਿਸ ਵਿਚ ਉਸ ਦੇ ਜਜਬਾਤ, ਸੌਚ ਅਤੇ ਇੱਛਾ ਹੈ। ਇਹ ਮੁਬਾਰਕਬਾਦੀ ਗ੍ਰੰਥੀਆਂ ਅਤੇ ਫ਼ਰੀਸ਼ੀਆਂ ਵੱਲੋਂ ਮੰਨੀਆਂ ਜਾਣ ਵਾਲੀਆਂ ਬਾਹਰੀ ਰਵਾਇਤੀ ਸਾਫ਼ ਸਫ਼ਾਈ ਦੇ ਉਲਟ ਹੈ, ਮਸੀਹ ਦੇ ਚੇਲਿਆਂ ਦੀ ਅੰਦਰੂਨੀ ਪਵਿੱਤਰਤਾ ਦੀ ਗੱਲ ਕਰਦੀ ਹੈ (ਵੇਖੋ 15: 1-11; 23: 25-28)। ਸ਼ੁੱਧ ਮਨ ਹਰ ਚੰਗੇ ਜੀਵਨ ਦਾ ਸਰੋਤ ਅਤੇ ਬੁਨਿਆਦ ਹੈ। ਬਿਨਾਂ ਇਸ ਦੇ ਸਹੀ ਕੰਮ ਬੇਕਾਰ ਸੰਸਕਾਰਾਂ ਵਿਚ ਬਦਲ ਜਾਂਦੇ ਹਨ (ਵੇਖੋ 12: 34; 15: 19)। ਮਾਈਕਲ ਜੇ. ਵਿਲਕਿੰਸ ਨੇ ਇਸ ਦੀ ਲੋੜ ਨੂੰ ਇਸ ਤਰ੍ਹਾਂ ਸੰਖੇਪ ਕੀਤਾ ਹੈ:

ਰੱਬੀ ਲੋਕ ਰਵਾਇਤੀ ਸ਼ੁੱਧਕਰਣ ਨੂੰ ਬਣਾਏ ਰੱਖਣ ਲਈ ਨੇਮਾਂ ਦਾ ਇਕ ਪੇਚੀਦਾ ਸਿਸਟਮ ਬਣਾਉਂਦੇ ਸਨ ਜੋ ਬਾਅਦ ਵਿਚ ਸਿਸ਼ਨਾਹ ਦਾ ਭਾਗ ਬਣ ਗਿਆ ਜਿਸ ਵਿਚ *Tohoroth* ('‘ਸਾਫ਼ਾਈ’’) ਸ਼ਾਮਿਲ ਹੈ। ਪਰ ਇਹ ਸਾਰੇ ਨੇਮ, ਸ਼ੁੱਧਤਾ ਦੇ ਸਾਰੇ ਨੇਮਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਮਨ ਸ਼ੁੱਧ ਹੋਣ ਨਾਲ ਬਾਹਰੀ ਸ਼ੁੱਧਤਾ ਮਿਲਦੀ ਹੈ ਨਾ ਕਿ ਬਾਹਰੀ ਰੂਪ ਸਾਫ਼ ਹੋਣ ਨਾਲ ਮਨ ਸ਼ੁੱਧ ਹੁੰਦਾ ਹੈ। ... ਸ਼ੁੱਧ ਮਨ ਉਸ ਵਿਅਕਤੀ ਦਾ ਚਿੱਤਰਣ ਹੈ ਜਿਸ ਦੀ ਲਗਨ ਭੁਦਾ ਦੇ ਪ੍ਰਤੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ<sup>28</sup>

ਜਿਸੂ ਦੀ ਮੁਬਾਰਕਬਾਦੀ ਵਿਚ ਬੰਦਰੀ ਦੇ ਰਾਹ ਦੀ ਗੁੰਜ ਸੁਣਾਈ ਦਿੰਦੀ ਹੈ ਜਿਸ ਦਾ ਵਰਣਨ ਜ਼ਬੂਰਾਂ ਦੀ ਪੋਥੀ ਵਿਚ ਹੈ:

ਯਹੋਵਾਹ ਦੇ ਪਹੜ ਉੱਤੇ ਕੌਣ ਚੜ੍ਹੇਗਾ,  
ਅਤੇ ਉਸ ਦੇ ਪਵਿੱਤਰ ਅਸਥਾਨ ਵਿਚ ਕੌਣ ਖੜਾ ਹੋਵੇਗਾ?  
ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ,  
ਅਤੇ ਜਿਸ ਨੇ ਆਪਣਾ ਜੀਅ ਛਰੇਬ ਵੱਲ ਨਹੀਂ ਲਾਇਆ,  
ਅਤੇ ਛਲਣ ਲਈ ਸਹੁੰ ਨਹੀਂ ਖਾਧੀ (ਜ਼ਬੂਰ 24:3, 4)।

ਜ਼ਬੂਰਕਾਰ ਨੇ ਇਹ ਵੀ ਦੁਆ ਕੀਤੀ:

ਹੋ ਪ੍ਰਗਮੇਸ਼ੁਰ, ਮੇਰੇ ਲਈ ਇਕ ਪਾਕ ਮਨ ਉਤਪਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂਦ ਸਥਿਰ ਆਤਮਾ ਵੀ। ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣਾ ਪਵਿੱਤਰ ਆਤਮਾ ਸੇਖੋ ਨਾ ਲੈ (ਜ਼ਬੂਰ 51: 10, 11)।

ਸਿਰਫ਼ ਉਹੀ ਲੋਕ ਜਿਹੜੇ ‘‘ਸ੍ਰੋਧ ਮਨ’’ ਹਨ, ਖੁਦਾ ਨੂੰ ਵੇਖਣਗੇ। ਇੱਥੇ ਕਿਰਿਆ ਸ਼ਬਦ ‘‘ਵੇਖਣਾ’’ ਅੱਖਾਂ ਨਾਲ ਵੇਖਣ ਨਾਲੋਂ ਅੱਗੇ ਵੱਧ ਜਾਂਦਾ ਹੈ। ਇਸ ਤੋਂ ਭਾਵ ਖੁਦਾ ਨੂੰ ਮਹਿਸੂਸ ਕਰਨਾ, ਅਨੰਦ ਕਰਨਾ ਅਤੇ ਜਾਣਨਾ ਹੈ। ਇਹ ਸੱਚ ਹੈ ਕਿ ਕਦੇ ਕਿਸੇ ਨੇ ਖੁਦਾ ਨੂੰ ਨਹੀਂ ਵੇਖਿਆ (ਭੁਚ 33:20; ਯੂਹੰਨਾ 1:18; 1 ਤਿਮੋਖਿਊਸ 6:16)। ਪਰ ਇਸ ਵਿਚ ਇਹ ਬੋਧ ਹੈ ਕਿਸ ਵਿਚ ਮਸੀਹੀ ਲੋਕ ਉਸ ਨੂੰ ਜਿਸਮਾਨੀ ਤੌਰ ਤੇ ਵੇਖੇ ਬਗੈਰ ਵੀ ਵਿਸ਼ਵਾਸ ਦੀਆਂ ਅੱਖਾਂ ਨਾਲ ਆਹਮੇ ਸਾਹਮਣੇ ਮਹਿਸੂਸ ਕਰ ਸਕਦੇ ਹਨ (ਜ਼ਬੂਰ 63:2; ਇਬਰਾਨੀਆਂ 11:27)। ਤਾਂ ਵੀ ਇਕ ਦਿਨ ਉਹ ਵਿਸ਼ਵਾਸ ਵਿਖਾਈ ਦੇਵੇਗਾ (ਵੇਖੋ 2 ਭੁਰਿੰਧੀਆਂ 5:7), ਅਤੇ ਮਸੀਹੀ ਲੋਕ ਉਸ ਨੂੰ ‘‘ਆਹਮੇ ਸਾਹਮਣੇ’’ ਵੇਖਣਗੇ (1 ਭੁਰਿੰਧੀਆਂ 13:12; ਵੇਖੋ 1 ਯੂਹੰਨਾ 3:2)। ਸੁਰਗੀ ਨਗਰ ਵਿਚ ਖੁਦਾ ਆਪਣੇ ਲੋਕਾਂ ਵਿਚ (ਪ੍ਰਕਾਸ਼ ਦੀ ਪੇਖੀ 21:3) ਰਹੇਗਾ ਅਤੇ ਉਹ ‘‘ਉਹਦਾ ਦਰਸ਼ਣ ਪਾਉਣਗੇ’’ (ਪ੍ਰਕਾਸ਼ ਦੀ ਪੇਖੀ 22:4)।

### ਮੇਲ ਕਰਾਉਣ ਵਾਲੇ (5:9)

‘‘‘ਧੰਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਉਹ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ।’’

**ਆਇਤ 9.** ਮੇਲ ਕਰਾਉਣ ਵਾਲੇ ਦੇ ਪਿੱਛੇ ਯੂਨਾਨੀ ਭਾਸ਼ਾ ਸ਼ਬਦ ਪੂਰੇ ਨਵੇਂ ਨੇਮ ਵਿਚ ਇੱਥੇ ਹੀ ਮਿਲਦਾ ਹੈ। ਲੂਈਸ ਨੇ ਆਖਿਆ ਹੈ ਕਿ ਇਹ ਸ਼ਬਦ ‘‘ਅਜਿਹੇ ਵਿਹਾਰ ਦਾ ਵਰਣਨ ਹੈ ਜੋ ਅਫਵਾਹ ਫੈਲਾਉਣ ਵਾਲੇ, ਲੱਤ ਅੜਾਉਣ ਵਾਲੇ, ਸ਼ਰਾਰਤੀ, ਗੱਪੀ ਅਤੇ ਨੁਕਸਾਨ ਪਹੁੰਚਾਉਣ ਵਾਲੇ ਦੇ ਉਲਟ ਹੈ।<sup>29</sup>

ਨਵੇਂ ਨੇਮ ਵਿਚ ‘‘ਮੇਲ’’ ਲਈ ਯੂਨਾਨੀ ਭਾਸ਼ਾ ਦੇ ਸ਼ਬਦ ਸ਼ਾਂਤੀ ਦੇ ਨੱਥੇ ਤੋਂ ਵੱਧ ਰੂਪਾਂ ਦੀ ਵਰਤੋਂ ਮਿਲਦੀ ਹੈ ਅਤੇ ਇਹ ਇਸ ਦੀ ਤਕਰੀਬਨ ਹਰ ਕਿਤਾਬ ਵਿਚ ਹੈ। ‘‘ਮੇਲ’’ ਲਈ ਇਬਰਾਨੀ ਭਾਸ਼ਾ ਦੇ ਸ਼ਬਦ (*shalom*) ਅਰਥਾਤ ਸ਼ਾਲੋਮ ਦਾ ਅਰਥ ਬਗੈਰ ਦੀ ਗੈਰ ਮੌਜੂਦਗੀ ਨਾਲੋਂ ਕਿਤੇ ਵਧ ਕੇ ਹੈ। ਭਾਵ ਇਸ ਵਿਚ ਦੂਸਰਿਆਂ ਦੀ ਸਕਾਰਾਤਮਕ ਭਲਿਆਈ ਦੀ ਇੱਛਾ ਹੈ। ਹੇਅਰ ਨੇ ਇਸ ਸ਼ਬਦ ਨੂੰ ਇਸ ਦੇ ਸਭਿਆਚਾਰਕ ਸੰਦਰਭ ਵਿਚ ਬੜੇ ਹੀ ਪ੍ਰਭਾਵੀ ਢੰਗ ਨਾਲ ਲਾਇਆ ਹੈ।

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਮੁਬਾਰਕਬਾਦੀ ਪਹਿਲਾਂ ਪੈਕਸ ਰੋਮਾਨ [ਰੋਮੀ ਸ਼ਾਂਤੀ] ਦੇ ਸਮੇਂ ਵਿਚ ਥੋੜੀ ਗਈ ਸੀ। ਫੌਜੀ ਸਰੋਸ਼ਠਾ ਦੀ ਤਾਕਤ ਨਾਲ ਰੋਮੀਆਂ ਨੇ ਇਕ ਦੂਜੇ ਦਾ ਮੁਕਾਬਲਾ ਕਰਦੇ ਰਹਿਣ ਵਾਲੇ ਰਾਜਾਂ ਦੀਆਂ ਛੋਟੀਆਂ ਲੜਾਈਆਂ ਮਤਮ ਕਰ ਦਿੱਤੀਆਂ, ਭੁੱਖੋ ਸਾਗਰ ਨੂੰ ਸਮੁੰਦਰੀ ਡਾਕੂਆਂ ਤੋਂ ਮੁਕਤ ਕਰਵਾ ਲਿਆ ਅਤੇ ਦੇਸ਼ ਵਿਚ ਰਾਹਜ਼ਨੀ ਨੂੰ ਬਹੁਤ ਹੱਦ ਤਕ ਬੰਦ ਕਰ ਦਿੱਤਾ ਸੀ। ਹੜੂਮਤ ਦੀਆਂ ਹੱਦਾਂ ਨੂੰ ਛੱਡ ਹੋਰ ਕਿਤੇ ਜੰਗ ਨਹੀਂ ਮਿਲਦੀ ਸੀ। ਪਰ ਇਬਰਾਨੀ ਸ਼ਾਮਲ ਸ਼ਾਲੋਮ ਵਿਚ ਮੇਲ ਜਿਸ ਨਾਲ ਸਭ ਦੀ ਭਲਾਈ ਦੇ ਮਕਸਦ ਨਾਲ ਮਿਲ ਕੇ ਸਹਿਯੋਗ ਕਰਨਾ ਸੀ, ਰੋਮੀ ਦਲਾਂ ਵੱਲੋਂ ਕਾਇਮ ਨਹੀਂ ਕੀਤਾ ਜਾ ਸਕਦਾ ਸੀ।<sup>30</sup>

ਪਹਿਲੀ ਸਦੀ ਦੇ ਡਾਲਿਸਤੀਨ ਦੇ ਇਤਿਹਾਸਕ ਪਿਛੋਕੜ ਨੂੰ ਧਿਆਨ ਵਿਚ ਰੱਖਦਿਆਂ ਹੈਗਨਰ ਨੇ ਸੁਝਾ ਦਿੱਤਾ ਹੈ ਕਿ ਇਹ ਮੁਬਾਰਕਬਾਦੀ ਉਨ੍ਹਾਂ ਦੇ ਖਿਲਾਫ ਸੀ ਜਿਹੜੇ ਜੇਲੋਤੇਸੀ ਸਨ। ਇਹ ਯਹੂਦੀ ਝੰਾਂਤੀਕਾਰੀ ਇਲਛਾ ਅਰਥਾਤ ਆਪਣੇ ਰੋਮੀ ਦਮਨਕਾਰੀਆਂ ਨੂੰ ਕੱਢ ਕੇ ਇਸਰਾਏਲ ਦੇ ਰਾਜ ਨੂੰ ਫੇਰ ਤੋਂ ਬਹਾਲ ਕਰਨਾ ਚਾਹੁੰਦੇ ਸਨ (ਵੇਖੋ ਯੂਹੰਨਾ 6:15)। ਉਸ ਨੇ ਆਖਿਆ, ‘‘ਆਪਣੀ ਜੰਗਪਸੰਦੀ ਨਾਲ ਜੇਲੋਤੇਸਾਂ ਨੂੰ ਇਹ ਵਿਖਾਉਣ ਦੀ ਹੋਰ ਉਮੀਦ ਸੀ ਕਿ ਉਹ ‘ਪਰਮੇਸ਼ੁਰ ਦੇ ਪੁੱਤਰ

ਹਨ' '' ਪਰ ਜਿਸੂ ਨੇ ਦੱਸਿਆ ਕਿ ਖੁਦਾ ਦਾ ਰਾਜ ਇਸ ਤਰ੍ਹਾਂ ਨਹੀਂ ਆਉਣਾ ਸੀ। ਇਸ ਦੇ ਉਲਟ ਉਸ ਦਾ ਆਉਣਾ ਖੁਦਾਈ ਪਹਿਲ ਨਾਲ ਹੋਣਾ ਸੀ ਅਤੇ ਇਸ ਵਿਚ ਉਹ ਲੋਕ ਹੋਣੇ ਸਨ ਜਿਹੜੇ ਮੇਲ ਨੂੰ ਵਧਾਵਾ ਦਿੰਦੇ ਹਨ।<sup>31</sup>

ਜਿਸੂ ਦੇ ਚੇਲਿਆਂ ਨੂੰ ਮੇਲ ਜਾਂ ਸ਼ਾਂਤੀ ਉੱਤੇ ਵਿਚਾਰ ਕਰਲ ਜਾਂ ਇਸ ਦੀਆਂ ਗੱਲਾਂ ਕਰਨ ਨਾਲੋਂ ਬਹੁਤ ਵੱਧ ਕਰਨ ਦੀ ਲੋੜ ਸੀ। ਪ੍ਰਭੂ ਨੇ ਇਹ ਨਹੀਂ ਕਿਹਾ ਸੀ ਕਿ '‘ਧੰਨ ਉਹ ਜਿਹੜੇ ਸ਼ਾਂਤੀ ਪਸੰਦ ਹਨ’ ਜਾਂ ‘‘ਧੰਨ ਉਹ ਜਿਹੜੇ ਸ਼ਾਂਤੀ ਦੀ ਉਸੀਦ ਰੱਖਦੇ ਹਨ।’’ ਉਸ ਨੇ ਆਪਣੇ ਚੇਲਿਆਂ ਨੂੰ ਮੇਲ ਯਾਨੀ ਸ਼ਾਂਤੀ ਲਿਆਉਣ ਲਈ ਕਿਹਾ ਜਿਥੇ ਇਹ ਨਹੀਂ ਪਾਈ ਜਾਂਦੀ। ਇਹ ਮੁਬਾਰਕਬਾਦੀ ਸਿਰਫ ਵੜਾਈ ਤੋਂ ਬਚਨ ਵਾਲਿਆਂ ਲਈ ਵਾਅਦਾ ਨਹੀਂ ਹੈ। ਇਸ ਦੇ ਉਲਟ ਸੱਚੀ ਖੁਸ਼ੀ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਹੜੇ ਆਪਣੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਉੱਤੇ ਜਿੱਤ ਪਾਉਂਦੇ ਹਨ। ਬਾਰਕਲੇ ਨੇ ਮੇਲ ਕਰਾਉਣ ਦੇ ਇਸ ਭਾਗ ਦਾ ਮੁਲਾਂਕਣ ਕੀਤਾ ਹੈ:

ਜਿਸ ਗੱਲ ਦੀ ਇਸ ਮੁਬਾਰਕਬਾਦੀ ਵਿਚ ਮੰਗ ਕੀਤੀ ਗਈ ਹੈ ਉਸ ਚੀਜ਼ਾਂ ਨੂੰ ਇਸ ਕਰਕੇ ਮੰਗ ਲੈਣਾ ਜ਼ਰੂਰੀ ਨਹੀਂ ਹੈ ਕਿ ਅਸੀਂ ਉਨ੍ਹਾਂ ਤੋਂ ਕੋਈ ਗੱਲ ਕਰਨ ਤੋਂ ਪਰੇਸ਼ਾਨੀ ਨਾਲ ਬਚਣਾ ਚਾਹੁੰਦੇ ਹਾਂ, ਬਲਕਿ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਅਤੇ ਸ਼ਾਂਤੀ ਦਾ ਰਾਹ ਜੋ ਸੰਘਰਸ਼ ਵਿੱਚੋਂ ਦੀ ਹੋ ਕੇ ਜਾਂਦਾ ਹੈ ਤਾਂ ਸ਼ਾਂਤੀ ਜਾਂ ਮੇਲ ਰੱਖਣਾ ਜ਼ਰੂਰੀ ਹੈ।<sup>32</sup>

ਜਿਸੂ ਨੇ ਕਿਹਾ ਕਿ ਜਿਹੜੇ ਲੋਕ ਮੇਲ ਨੂੰ ਵਧਾਵਾ ਦਿੰਦੇ ਹਨ ਉਹ ਪਰਮੇਸ਼ੂਰ ਦੇ ਪੁੱਤਰ ਅਖਵਾਉਣਗੇ। ਖੁਦਾ ਮਨੁੱਖ ਜਾਤੀ ਨੂੰ ਆਪਣੀ ਸੰਗਤੀ ਵਿਚ ਵਾਪਸ ਰਲਾਉਣ ਲਈ ਆਪਣੇ ਇਕਲੋਤੇ ਬੇਟੇ ਦੀ ਕੁਰਬਾਨੀ ਕਰਕੇ ਸਭ ਤੋਂ ਵੱਡਾ ਮੇਲ ਕਰਾਉਣ ਵਾਲਾ ਹੈ (ਰੋਮੀਆਂ 5: 1-11; ਅਫਸੀਆਂ 2: 11-22)। ਉਹ ‘‘ਸ਼ਾਂਤੀ ਦਾ ਪਰਮੇਸ਼ੂਰ’’ (ਫਿਲਿਪੀਆਂ 4: 9; 1 ਬੱਸਲੁਨੀਕੀਆਂ 5: 23) ਹੈ। ਮੇਲ ਕਰਾਉਣ ਵਾਲੇ ਭਾਵ ਸ਼ਾਂਤੀ ਕਰਾਉਣ ਵਾਲੇ ਲੋਕ ‘‘ਪਰਮੇਸ਼ੂਰ ਦੇ ਪੁੱਤਰ’’ ਅਖਵਾਉਣਗੇ, ਕਿਉਂਕਿ ਉਨ੍ਹਾਂ ਦਾ ਸੁਭਾਅ ਉਹਦੇ ਵਰਗ ਹੀ ਹੈ। ਭਾਵੇਂ ਇਸ ਗੱਲ ਦਾ ਅਰਥ ਇਹ ਹੈ ਕਿ ਜਿਸ ਵਿਚ ਖੁਦਾ ਵਛਾਦਾਰ ਵਿਸ਼ਵਾਸੀਆਂ ਨੂੰ ‘‘ਪੁੱਤਰ’’ ਆਖਦਾ ਹੈ (ਰੋਮੀਆਂ 8: 14; ਗਲਾਤੀਆਂ 3: 26, 27)। ਪਰ ਉਹ ਮੇਲ ਕਰਾਉਣ ਵਾਲਿਆਂ ਨੂੰ ਆਖਰੀ ਨਿਆਂ ਵੇਲੇ ਵੀ ਆਪਣੀ ਸੰਤਾਨ ਬਣਾਵੇਗਾ।

### ਸਤਾਏ ਜਾਣ ਵਾਲੇ (5:10-12)

<sup>10</sup> ‘‘ਧੰਨ ਉਹ ਜਿਹੜੇ ਧਰਮ ਦੇ ਕਾਰਣ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।

<sup>11</sup> ‘‘ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਣ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਬੂਠ ਮੁਠ ਲਾਉਣਗੇ। <sup>12</sup> ਅਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਵੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ।’’

5:3-12 ਵਿਚ ‘‘ਧੰਨ’’ ਸ਼ਬਦ ਭਾਵੇਂ ਨੌਂ ਵਾਰ ਮਿਲਦਾ ਹੈ ਅਤੇ ਤਕਨੀਕੀ ਤੌਰ ਤੇ ਮੁਬਾਰਕਬਾਦੀਆਂ ਨੌਂ ਹੀ ਹਨ, ਪਰ ਅਠਵੀ (5: 10) ਅਤੇ ਨੌਂਵੀ (5: 11, 12) ਮੁਬਾਰਕਬਾਦੀ ਨੂੰ ਆਮ ਤੌਰ ਤੇ ਇੱਕਠੇ ਰੱਖ ਲਿਆ ਜਾਂਦਾ ਹੈ ਕਿਉਂ ਜੋ ਦੋਵੇਂ ਸਤਾਏ ਜਾਣ ਨਾਲ ਸਬੰਧਿਤ ਹਨ। ਪਹਿਲੀਆਂ ਅੱਠ ਮੁਬਾਰਕਬਾਦੀਆਂ ਅੱਜ ਪੁਰਖ ‘‘ਉਹ’’ ਵਿਚ ਹਨ, ਪਰ ਨੌਂਵੀ ਮੁਬਾਰਕਬਾਦੀ ਮੱਧਮ ਪੁਰਖ ‘‘ਤੁਸੀਂ’’ ਵਿਚ ਬਦਲ ਜਾਂਦੀ ਹੈ। ਸ਼ਾਇਦ ਜਿਸੂ ਨੇ ਉਨ੍ਹਾਂ ਵਿੱਚੋਂ ਅੱਠ ਮੁਬਾਰਕਬਾਦੀਆਂ

ਭੀੜ ਵਾਸਤੇ ਆਖੀਆਂ ਅਤੇ ਨੌਵੀਂ ਮੁਬਾਰਕਬਾਦੀ ਆਪਣੇ ਚੇਲਿਆਂ ਲਈ<sup>33</sup> ਲੂਣ ਅਤੇ ਚਾਨਣ ਦੇ ਰੂਪ ਵਿਚ ਆਪਣੇ ਚੇਲਿਆਂ ਦੀ ਚਰਚਾ ਕਰਦਿਆਂ ਉਸ ਨੇ ਮੱਧਮ ਪੁਰਖ ਵਿਚ ਗੱਲ ਕਰਨਾ ਜਾਰੀ ਰੱਖਿਆ (5: 13–16)।

ਆਇਤ 10. ਇਨ੍ਹਾਂ ਆਖਰੀ ਆਇਤਾਂ ਵਿਚ ‘ਮੁਬਾਰਕਬਾਦੀਆਂ’ ਦੇ ਵਿਰੋਧਾਭਾਸਾਂ ਦਾ ਚਰਮ ਆ ਜਾਂਦਾ ਹੈ।<sup>34</sup> ਯਿਸੂ ਨੇ ਆਖਿਆ, ‘‘ਧੰਨ ਉਹ ਸਿਹੜੇ ਧਰਮ ਦੇ ਕਾਰਣ ਸਤਾਏ ਗਏ ਹਨ ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।’’ ‘‘ਸਤਾਏ’’ ਲਈ ਯੂਨਾਨੀ ਭਾਸ਼ਾ ਦੇ ਸ਼ਬਦ ਦਾ ਅਰਥ ਹੈ ‘‘ਪਿੱਛਾ ਕੀਤਾ ਜਾਣਾ, ਕੱਢੇ ਜਾਣਾ ਖਦੇਵੇ ਜਾਣਾ।’’ ਇਹ ਸ਼ਬਦ ਸਰੀਰਕ ਸਤਾਅ, ਪਰੋਸ਼ਾਨ ਕਰਨ ਅਤੇ ਸਤਾਏ ਜਾਣ ਦੇ ਹੋਰ ਰੂਪਾਂ ਦਾ ਸੁਝਾਅ ਦਿੰਦਾ ਹੈ।

ਇਸ ਮੁਬਾਰਕਬਾਦੀ ਦਾ ਵਾਅਦਾ ਭਾਵ ਸੁਰਗ ਦਾ ਰਾਜ ਆਮ ਅਰਥ ਵਿਚ ਸਤਾਏ ਜਾਣ ਵਾਲਿਆਂ ਨੇ ‘‘ਧਰਮ ਦੇ ਕਾਰਣ’’ ਸਤਾਏ ਜਾਣ ਵਾਲਿਆਂ ਲਈ ਹੀ ਹੈ। ਪਤਰਸ ਨੇ ਬੁਰਿਆਈ ਕਰਨ ਤੇ ਸਤਾਏ ਜਾਣ ਨੂੰ ਮਸੀਹ ਲਈ ਸਤਾਏ ਜਾਣ ਨਾਲੋਂ ਬਿਲਕੁਲ ਅੱਡ ਕੀਤਾ ਹੈ:

ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ ਇਸ ਲਈ ਜੋ ਤੇਜ਼ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ। ਪਰ ਐਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਯਾ ਚੋਰ ਯਾ ਬੁਰਿਆਰ ਯਾ ਹੋਰਨਾਂ ਦੇ ਕੰਮ ਵਿਚ ਲੱਤ ਅੜਾਉਣ ਵਾਲਾ ਹੋ ਕੇ ਦੁਖ ਪਾਵੇ! ਪਰ ਜੇ ਕੋਈ ਮਸੀਹ ਹੋਣ ਕਰਕੇ ਦੁਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੋ (1 ਪਤਰਸ 4: 14–16; ਵੇਖੋ 3: 14)।

ਆਇਤ 11. ਯਿਸੂ ਨੇ ਸਤਾਏ ਜਾਣ ਦੇ ਵਿਸ਼ੇ ਤੇ ਬੋਲਣਾ ਜਾਰੀ ਰੱਖਿਆ: ‘‘ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਣ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਛੁਠ ਮੂਠ ਲਾਉਣਗੇ।’’ ਸਤਾਅ ਵਿਚ ਬੇਇੱਜਤੀ ਅਤੇ ਬਦਨਾਮੀ ਦੇਵੇਂ ਸ਼ਾਮਿਲ ਹਨ। ਲੁਕਾ 6: 22 ਵਿਚ ਹੋਰ ਵੇਰਵਾ ਹੈ: ‘‘ਧੰਨ ਹੋ ਤੁਸੀਂ ਜਦ ... ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਉਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ ਅਤੇ ਤੁਹਾਡਾ ਨਾਲ ਬੁਰਾ ਜਾਣ ਕੇ ਕੱਢ ਸੁੱਟਣਗੇ।’’ (5: 10)। ‘‘ਬੋਲੀਆਂ’’ ਲਈ ਵਰਤੇ ਗਏ ਯੂਨਾਨੀ ਸ਼ਬਦ ਵਿਚ ਬੇਹੱਦ ਬੇਇੱਜਤੀ ਸ਼ਾਮਿਲ ਹੈ ਅਤੇ ਇਸ ਦਾ ਅਨੁਵਾਦ ‘‘ਗਾਲਾਂ ਕੱਢਣਾ’’ ਜਾਂ ‘‘ਫਿਟਕਾਰਨਾ’’ ਵੀ ਹੋ ਸਕਦਾ ਹੈ। ਮੂਲ ਵਿਚ ਇਸ ਦਾ ਅਰਥ ‘‘ਕਿਸੇ ਦੇ ਦੰਦਾਂ ਵਿਚ ਬੇਇੱਜਤੀ ਜਾਂ ਬਦਨਾਮੀ ਸੁੱਟਣਾ’’ ਹੈ।

‘‘ਮੇਰੇ ਕਾਰਣ’’ ਤੋਂ ਭਾਵ ‘‘ਮਸੀਹ ਦੀ ਪ੍ਰਾਤਿਰ ਹੈ।’’ ਇਹ ਵਾਕਅੰਸ਼ ‘‘ਧਰਮ ਦੇ ਕਾਰਣ’’ ਵਾਂਗ ਹੀ ਹੈ। ਯਿਸੂ ਨੇ ਵਾਅਦਾ ਕੀਤਾ ਕਿ ਉਸ ਦੇ ਚੇਲਿਆਂ ਨਾਲ ਵੀ ਉਸੇ ਤਰ੍ਹਾਂ ਬਦਸਲੂਕੀ ਕੀਤੀ ਜਾਵੇਗੀ ਜਿਵੇਂ ਉਹਦੇ ਨਾਲ ਕੀਤੀ ਗਈ ਸੀ। ਉਸ ਨੇ ਆਖਿਆ, ‘‘ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਨਾ ਚਾਕਰ ਆਪਣੇ ਮਾਲਕ ਨਾਲੋਂ’’ (10: 24) ਉਸ ਨੇ ਆਪਣੇ ਚੇਲਿਆਂ ਨੂੰ ਚਿਤਾਵਨੀ ਦਿੱਤੀ ਕਿ ਇਕ ਤੋਂ ਦੂਜੇ ਸ਼ਹਿਰ ਵਿਚ ਉਨ੍ਹਾਂ ਦਾ ਪਿੱਛਾ ਕੀਤਾ ਜਾਵੇਗਾ, ਉਨ੍ਹਾਂ ਨੂੰ ਗਿਰਫਤਾਰ ਕੀਤਾ ਜਾਵੇਗਾ, ਉਨ੍ਹਾਂ ਉੱਤੇ ਮੁਕਦਮੇ ਚਲਾਏ ਜਾਣਗੇ, ਕੋੜੇ ਮਾਰੇ ਜਾਣਗੇ ਅਤੇ ਇਥੋਂ ਤਕ ਕਿ ਮਾਰ ਵੀ ਸੁਟਿਆ ਜਾਵੇਗਾ (10: 16–23)।

ਆਇਤ 12. ਅਜਿਹੇ ਸਤਾਅ ਦੇ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ‘‘ਅੰਦ ਹੋਵੇ ਅਤੇ ਖੁਸ਼ੀ ਕਰੋ।’’ ਲੁਕਾ 6: 23 ਕਹਿੰਦਾ ਹੈ, ‘‘ਉਸ ਦਿਨ ਅੰਨਤ ਹੋਵੇ ਅਤੇ ਖੁਸ਼ੀ ਨਾਲ ਉਛਲੋ।’’ ਸਤਾਅ ਦੇ ਦੌਰਾਨ ਅੰਦ ਕਰਨ ਦੀ ਗੱਲ ਅੱਜ ਦੇ ਚੇਲਿਆਂ ਨੂੰ ਭਾਵੇਂ ਬੇਤੁਕੀ ਅਤੇ ਆਦਰਸ਼ਵਾਦੀ ਲੱਗੇ ਪਰ ਮੁੱਢਲੀ ਕਲੀਸੀਆ ਲਈ ਅਜਿਹਾ ਕੁਝ ਨਹੀਂ ਸੀ। ਕੋੜੇ ਮਾਰੇ ਜਾਣ ਦੇ ਬਾਅਦ ਰਸੂਲ ‘‘ਇਸ ਗੱਲ ਤੋਂ ਅੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਣ ਬੇਪਤ ਹੋਣ ਦੇ ਜੋਗ ਗਿਣੇ ਗਏ

ਮਹਸਭਾ ਦੇ ਸਾਹਮਣੇ ਚਲੇ ਗਏ' (ਰਸੂਲਾਂ ਦੇ ਕੰਮ 5:40, 41)।

ਸਤਾਅ ਦੇ ਦੌਰਾਨ ਵੀ ਯਿਸੂ ਦੇ ਵਾਅਦੇ ਦੇ ਕਾਰਣ ਅਨੰਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ 'ਤੁਹਾਡਾ ਫਲ ਸੁਰਗ ਵਿਚ ਬਹੁਤ ਹੈ।' ਹੇਠਾਂ ਦੇ ਕਸ਼ਟ ਉੱਪਰ ਦੀਆਂ ਬਰਕਤਾਂ ਦੇ ਮੁਬਾਬਲੇ ਬਹੁਤ ਘੱਟ ਅਤੇ ਥੋੜ੍ਹੀ ਦੇਰ ਲਈ ਹਨ (2 ਕੁਰੀਬੀਆਂ 4: 17)।

ਮੁਬਾਰਕਬਾਦੀਆਂ ਦਾ ਆਰੰਭ ਅਤੇ ਅੰਤ 'ਸੁਰਗ ਦਾ ਰਾਜ' ਦੇ ਹਵਾਲਿਆਂ ਨਾਲ ਹੁੰਦਾ ਹੈ। ਪਹਿਲੀ ਅਤੇ ਆਖਰੀ ਮੁਬਾਰਕਬਾਦੀ ਵਿਚ ਸੁਰਗ ਦੇ ਹਵਾਲੇ ਹਨ: 'ਸੁਰਗ ਦਾ ਰਾਜ ਉਨ੍ਹਾਂ ਦਾ ਹੈ' (5:3, 10) ਅਤੇ 'ਤੁਹਾਡਾ ਫਲ ਸੁਰਗ ਵਿਚ ਬਹੁਤ ਹੈ' (5: 12)।

ਯਿਸੂ ਦੇ ਚੇਲੇ ਜਦ ਵਛਾਦਾਰੀ ਨਾਲ ਧਾਰਮਿਕਤਾ ਲਈ ਸਤਾਏ ਜਾਣ ਨੂੰ ਝੱਲਦੇ ਹਨ ਤਾਂ ਉਹ ਪੁਰਾਣੇ ਨੇਮ ਦੇ ਨਈਆਂ ਨਾਲ ਆਪਣੀ ਥਾਂ ਬਣਾ ਲੈਂਦੇ ਹਨ: 'ਇਸ ਲਈ ਜੇ ਉਨ੍ਹਾਂ ਨੇ ਤੁਹਾਥੋਂ ਅਗਲੇ ਨਈਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ।' ਨਈਆਂ ਨੇ ਉਨ੍ਹਾਂ ਲੋਕਾਂ ਵੱਲੋਂ ਜਿਨ੍ਹਾਂ ਨੂੰ ਉਨ੍ਹਾਂ ਨੇ ਸਮਝਾਉਣਾ ਚਾਹਿਆ ਸੀ, ਠੁਕਰਾਏ ਜਾਣ ਅਤੇ ਸਤਾਏ ਜਾਣ ਦੇ ਬਾਵਜੂਦ ਭੁਦਾ ਦੀ ਸੇਵਾ ਕੀਤੀ ਅਤੇ ਉਸ ਨੂੰ ਵਡਿਆਈ ਦਿੱਤੀ (23:31, 34, 37; ਰਸੂਲਾਂ ਦੇ ਕੰਮ 7:52; ਇਥਰਾਨੀਆਂ 11:32-38; ਯਾਕੂਬ 5:10, 11)। ਅਜਿਹਾ ਸਤਾਅ ਸਹਿਣ ਵਾਲੇ ਸਭ ਲੋਕਾਂ ਨੂੰ ਭੁਦਾ ਵੱਲੋਂ ਇਨਾਮ ਦਿੱਤਾ ਜਾਵੇਗਾ।

### ~~~ ਸਬਕ ~~~

#### ਖੁਸ਼ੀ ਦਾ ਪਿੱਛਾ (5:1-12)

ਖੁਸ਼ੀ ਸਾਨੂੰ ਕਿਵੇਂ ਮਿਲ ਸਕਦੀ ਹੈ? ਭਲਾ ਸਾਨੂੰ ਖੁਸ਼ ਕਰਨਾ ਕਿਸੇ ਹੋਰ ਦੀ ਸਿੱਮੇਵਾਰੀ ਹੈ। ਭਲਾ ਖੁਸ਼ੀ ਬਹੁਤੀ ਕਮਾਈ ਵਾਲੀ ਨੌਕਰੀ ਪਾ ਕੇ, ਸਾਡੀਆਂ ਇਛਾਵਾਂ ਨਾਲ ਮੇਲ ਖਾਂਦਾ ਘਰ ਮਿਲਣ ਤੇ, ਕਿਸੇ ਸੁਖਾਂਵੇਂ ਸਮਾਜ ਵਿਚ ਰਹਿਣ ਜਾਂ ਛਾਇਦੇਮੰਦ ਮਾਲੀ ਨਿਵੇਸ਼ ਕਰਨ ਨਾਲ ਮਿਲਦੀ ਹੈ? ਨਹੀਂ ਇਹ ਇਨ੍ਹਾਂ ਵਿੱਚੋਂ ਕਿਸੇ ਨਾਲ ਨਹੀਂ ਮਿਲਦੀ। ਅਸਲ ਵਿਚ ਖੁਸ਼ੀ ਦੀ ਖੋਜ ਆਪਣੇ ਆਧ ਵਿਚ ਸਭ ਤੋਂ ਵੱਡਾ ਦੁੱਖ ਦਾ ਕਾਰਣ ਹੈ (1 ਤਿਮੇਖਿਊਸ 6:9, 10)। ਖੁਸ਼ੀ ਜ਼ਰੂਰ ਹੀ ਸਾਡੇ ਅੰਦਰੋਂ ਆਉਂਦੀ ਹੈ। ਸਚਮੁਚ ਵਿਚ ਖੁਸ਼ ਉਹ ਹੈ ਜਿਸ ਦੀ ਜ਼ਿੰਦਗੀ ਵੱਸ ਵਿਚ ਅਤੇ ਸੰਤੁਲਿਤ ਹੈ। ਦੂਜੇ ਸ਼ਬਦਾਂ ਵਿਚ, ਸੱਚੀ ਖੁਸ਼ੀ ਭੁਦਾ ਦੇ ਨਾਲ ਅਤੇ ਆਪਣੇ ਆਲੋਚਨਾਵਾਲੇ ਦੇ ਲੋਕਾਂ ਨਾਲ ਸਹੀ ਸਥਾਨ ਹੋਣ ਨਾਲ ਆਉਂਦੀ ਹੈ।

#### ਯਿਸੂ ਦੀ ਸਿੱਖਿਆ ਅਨੁਸਾਰ ਬਣਨਾ (5:1-12)

ਮੱਤੀ ਦੇ ਵਿਰਤਾਂਤ ਵਿਚ ਦਿੱਤੀਆਂ ਪਹਿਲੀਆਂ ਚਾਰ ਮੁਬਾਰਕਬਾਦੀਆਂ ਦਿਲ ਅਤੇ ਮਨ ਦੇ ਅੰਦਰੂਨੀ ਨਿਯਮਾਂ ਨਾਲ ਸਬੰਧਿਤ ਹਨ। ਆਖਰੀ ਚਾਰ ਮੁਬਾਰਕਬਾਦੀਆਂ ਉਸ ਢੰਗ ਨੂੰ ਵਿਖਾਉਂਦੀਆਂ ਹਨ ਜਿਸ ਨਾਲ ਸਾਨੂੰ ਦੂਜਿਆਂ ਨਾਲ ਜੁੜਨਾ ਜ਼ਰੂਰੀ ਹੈ। ਉਦਾਹਰਣ ਲਈ ਜਦ ਅਸੀਂ 'ਦਿਲ ਦੇ ਗੁਰੀਬ' (5: 7) ਹੁੰਦੇ ਹਾਂ ਤਾਂ ਅਸੀਂ ਆਪਣੇ ਲਈ ਭੁਦਾ ਦੀ ਦਯਾ ਨੂੰ ਸਮਝ ਸਕਦੇ ਹਾਂ। ਜਿਸ ਕਰਕੇ ਬਦਲੇ ਵਿਚ ਸਾਨੂੰ ਦੂਜਿਆਂ ਪ੍ਰਤੀ ਵਧੇਰੇ ਦਿਆਲੂ ਹੋਣਾ ਚਾਹੀਦਾ ਹੈ (5: 3)। ਆਪਣੇ ਪਾਪਾਂ ਨੂੰ ਪਛਾਣ ਲੈਣ ਅਤੇ ਉਨ੍ਹਾਂ ਲਈ ਸਚਮੁਚ ਵਿਚ ਅਛਸੋਸ ਹੋਣ ਤੇ (5: 4) ਸਾਨੂੰ ਵੱਧ ਪਵਿੱਤਰ ਜ਼ਿੰਦਗੀ ਜੀਣ ਦੀ ਇੱਛਾ ਹੋਣੀ ਚਾਹੀਦੀ ਹੈ (5: 8)। ਦਿਲ ਦੇ ਹਲੀਮ ਹੋਣਾ (5: 5) ਸਾਡਾ ਉਨ੍ਹਾਂ ਗੱਲਾਂ ਦੀ ਖੋਜ ਦਾ ਕਾਰਣ ਹੋਵੇਗਾ ਜੋ ਮੇਲ ਵੱਲ ਲਿਜਾਂਦੀਆਂ ਹਨ (5: 9)। ਜਦ ਅਸੀਂ ਸਚਮੁਚ ਵਿਚ 'ਧਰਮ ਦੇ ਭੁੱਖੇ ਅਤ ਤਿਹਾਏ ਹੋਵਾਂਗੇ' (5: 6) ਤਾਂ ਅਸੀਂ ਉਸ ਕੀਮਤ ਨੂੰ ਸਮਝ ਪਾਵਾਂਗੇ ਜਿਹੜੀ ਯਿਸੂ ਦੇ

ਚੇਲਿਆਂ ਦੇ ਰੂਪ ਵਿਚ ਹੋਣੀ ਜ਼ਰੂਰੀ ਹੈ (5: 10–12)। ਪੌਲਸ ਲਿਖਦਾ ਹੈ ਕਿ ‘‘ਸਭੇ ਜਿੰਨੇ ਮਸੀਹ ਯਿਸੂ ਵਿਚ ਭਗਤੀ ਨਾਲ ਉਮਰ ਕਬੱਲੀ ਚਾਹੁੰਦੇ ਹਨ ਸੇ ਸਤਾਏ ਜਾਣਗੇ’’ (2 ਤਿਮੋਥਿਊਸ 3: 12)।

ਡੀ. ਮਾਰਟਿਨ ਲੋਇਡ-ਜੋਨਸ ਨੇ ਮੁਬਾਰਕਬਾਦੀਆਂ ਦੀਆਂ ਚਾਰ ਪ੍ਰਮੁੱਖ ਸੱਚਾਈਆਂ ਵੱਲ ਧਿਆਨ ਦੁਆਇਆ ਹੈ<sup>15</sup> (1) ਉਹ ਹਰ ਮਸੀਹੀ ਦੀ ਜਿੰਦਗੀ ਦੇ ਢੰਗ ਦਾ ਵੇਰਵਾ ਹਨ ਕਿ ਉਸ ਦੀ ਜਿੰਦਗੀ ਕਿਹੜੀ ਹੋਣੀ ਚਾਹੀਦੀ ਹੈ। (2) ਉਹ ਇਸ ਲਈ ਦਿੱਤੀਆਂ ਗਈਆਂ ਹਨ ਕਿ ਹਰ ਮਸੀਹੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਵਿਚ ਸਮਾ ਲਵੇ। (3) ਉਹ ਉਹ ਨਹੀਂ ਹਨ ਜਿਨ੍ਹਾਂ ਨੂੰ ਅਸੀਂ ਸੁਭਾਵਕ ਰੁਸ਼ਾਨ ਆਖੀਏ ਬਲਕਿ ਉਹ ਸਾਨੂੰ ਸਾਡੇ ਸੁਭਾਵਕ ਵਿਹਾਰ ਦੇ ਉਲਟ ਕਰਨ ਦੀ ਚੁਣੌਤੀ ਦਿੰਦੀਆਂ ਹਨ। (4) ਉਹ ਸਾਨੂੰ ਸੰਸਾਰ ਅਤੇ ਇਸ ਦੀਆਂ ਲਾਲਸਾਵਾਂ ਤੋਂ ਉੱਪਰ ਰਹਿਣ ਅਤੇ ਆਪਣੇ ਆਲੇ ਦੁਆਲੇ ਦੇ ਲੇਕਾਂ ਨਾਲ ਸਚਮੁਚ ਵਿਚ ਵੱਖਰੇ ਅਤੇ ਨਿਰਾਲੇ ਢੰਗ ਨਾਲ ਰਹਿਣ ਨੂੰ ਆਖਦੀਆਂ ਹਨ।

ਅੱਜ ਬਹੁਤ ਸਾਰੇ ਮਸੀਹੀ ਲੋਕ ਇੱਥੋਂ ਤਕ ਕਿ ਪ੍ਰਭੂ ਦੀ ਕਲੀਸੀਆ ਦੀਆਂ ਕਈ ਮੰਡਲੀਆਂ ਵੀ ਆਪਣੇ ਆਲੇ ਦੁਆਲੇ ਦੇ ਮਾਹੌਲ ਦੇ ਅਨੁਸਾਰ ਢਲਣ ਅਤੇ ਉਸ ਨੂੰ ਅਪਨਾਉਣ ਲਈ ਸਮਾਂ ਅਤੇ ਪੈਸਾ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਕਰਨ ਨਾਲੋਂ ਸਾਨੂੰ ਵੱਖਰੇ ਖੜ੍ਹੇ ਹੋਣ ਦੀ ਹਿੰਮਤ ਕਰਨੀ ਚਾਹੀਦੀ ਹੈ (ਵੇਖੋ ਯਾਨੁਥ 4: 4; 1 ਯੂਹੇਨਾ 2: 15–17)। ਅਸੀਂ ਸੰਸਾਰ ਨੂੰ ਕਲੀਸੀਆ ਉੱਤੇ ਹਮਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਕਲੀਸੀਆ ਬਹੁਤ ਕਰਕੇ ਸੰਸਾਰ ਦੇ ਵਰਗੀ ਹੀ ਬਣ ਗਈ ਹੈ। ਯਿਸੂ ਨੇ ਆਖਿਆ ਕਿ ਉਸ ਦੇ ਚੇਲੇ ਭਾਵੇਂ ਇਸ ਸੰਸਾਰ ਵਿਚ ਹੋਣਗੇ ਪਰ ਉਨ੍ਹਾਂ ਨੂੰ ‘‘ਸੰਸਾਰ ਦੇ’’ ਨਹੀਂ ਹੋਣਾ ਚਾਹੀਦਾ (ਯੂਹੇਨਾ 17: 15–17)।

### ਇਕ ਮਸੀਹੀ ਦੀ ਜਿੰਦਗੀ (5:1-12)

ਹੇਠਾਂ ਦਿੱਤੇ ਵਾਕਾਂ ਦੀ ਵਰਤੋਂ ਪ੍ਰਮੁੱਖ ਪੁਆਈਂਟਾਂ ਦੇ ਰੂਪ ਵਿਚ ਕਰਦਿਆਂ ਮੁਬਾਰਕਬਾਦੀਆਂ ਉੱਤੇ ਇਕ ਸਬਕ ਬਣਾਇਆ ਜਾ ਸਕਦਾ ਹੈ:

1. ਆਪਣੇ ਨਾਕਾਫੀ ਵਸੀਲਿਆਂ ਨੂੰ ਸਮਝੋ।
2. ਸਮਝ ਲਵੇ ਕਿ ਸਾਡੇ ਪਾਪਾਂ ਨਾਲ ਖੁਦਾ ਦਾ ਦਿਲ ਦੁਖੀ ਹੁੰਦਾ ਹੈ।
3. ਪੂਰੀ ਤਰ੍ਹਾਂ ਨਾਲ ਖੁਦਾ ਅੱਗੇ ਸਮਰਪਣ ਕਰ ਦਿਓ।
4. ਤਾਂਘ ਨਾਲ ਰੂਹਾਨੀ ਭੋਜਨ ਦੀ ਲਾਲਸਾ ਕਰੋ।
5. ਦਿਆਲੂ ਹੋਣਾ ਨੂੰ ਯਾਦ ਰੱਖੋ।
6. ਮਨ ਸਾਫ਼ ਰੱਖੋ।
7. ਮੇਲ ਕਰਵਾਉਣ ਵਾਲੇ ਬਣਨ ਦਾ ਇਗਦਾ ਕਰੋ।
8. ਸਤਾਅ ਆਉਣ ਤੇ ਅੰਨੰਦ ਕਰੋ।

### ਸੋਗ ਕਰਨ ਵਾਲਿਆਂ ਲਈ ਤਸੱਲੀ (5:4)

ਜਦ ਸਾਡੇ ਪਾਪਾਂ ਦੇ ਬੋਧ ਸਾਨੂੰ ਦੱਬ ਲੈਂਦੇ ਅਤੇ ਸਾਡੇ ਲਈ ਚੁੱਕਣੇ ਬੜੇ ਭਾਰੀ ਹੋ ਜਾਂਦੇ ਹਨ (ਵੇਖੋ ਜ਼ਬੂਰ 38: 4; 51: 3), ਤਾਂ ਯਿਸੂ ਸਾਡੇ ਉੱਤੇਂ ਉਸ ਭਾਰ ਨੂੰ ਹਟਾ ਸਕਦਾ ਹੈ (ਮੱਤੀ 11: 28–30)। ਸਾਡੇ ਉਸ ਮੁਕਤੀ ਨੂੰ ਕਬੂਲ ਕਰ ਲੈਣ ਤੇ ਜਿਸਨੂੰ ਉਹ ਅਗਿਆਕਾਰ ਵਿਸ਼ਵਾਸ ਦੇ ਰਹੀ ਦਿੰਦਾ ਹੈ, ਆਪਣੇ ਅੰਦਰ ਸਾਨੂੰ ਰੂਹਾਨੀ ਸ਼ਾਂਤੀ ਮਿਲਣ ਲਗਦੀ ਹੈ। ਯਿਸੂ ਨੇ ਕਿਹਾ ਕਿ ਅਸੀਂ ‘‘ਸ਼ਾਂਤ ਕੀਤੇ’’ ਜਾਵਾਂਗੇ। ਪੌਲਸ ਨੇ ਲਿਖਿਆ, ‘‘ਮੈਂ ਹੁਣ ਉਨ੍ਹਾਂ ਲਈ ਜਿਹੜੇ ਮਸੀਹ ਯਿਸੂ ਵਿਚ ਹਨ ਸਜ਼ਾ ਦਾ ਹੁਕਮ ਨਹੀਂ ਹੈ’’ (ਰੋਮੀਆਂ 8: 1)। ਵਿਸ਼ਵਾਸ, ਤੇਥਾਂ ਕਰਨ ਅਤੇ ਬਪਤਿਸਮੇ ਵਿਚ ਇਹ ਸਮਝ

ਜਾਣ ਤੇ ਕਿ ਸਾਡੇ ਪਾਪ ਜਿਸੂ ਦੇ ਲਹੂ ਵਿਚ ਧੌਂ ਦਿਤੇ ਗਏ ਹਨ ਬੜੀ ਰਾਹਤ ਅਤੇ ਸਕੁਨ ਮਿਲਦਾ ਹੈ। ਅਸੀਂ ਇਸ ਬਰਕਤ ਦਾ ਅੰਨਦ ਲੈਂਦੇ ਰਹਿ ਸਕਦੇ ਹਾਂ, ਜੇ ਅਸੀਂ ਉਸ ਦੇ ਵਚਨ ਦੀ ਰੋਸ਼ਨੀ ਵਿਚ ਚਲਦੇ ਰਹੀਏ ਅਤੇ ਆਪਣੇ ਪਾਪਾਂ ਨੂੰ ਉਸ ਦੇ ਅੱਗੇ ਮੰਨਦੇ ਰਹੀਏ (1 ਯੂਹੇਨਾ 1:7-10)।

### ਪਰਮ ਦੇ ਭੁਖੇ ਅਤੇ ਤਿਹਾਏ ਹੋਣਾ (5:6)

ਇਸ ਆਇਤ ਵਿਚ ‘‘ਪਰਮ’’ ਸ਼ਬਦ ਦੀ ਵਰਤੋਂ ਉਸ ਦਾਨ ਦੇ ਵਰਣਨ ਲਈ ਕੀਤੀ ਗਈ ਹੈ ਜਿਹੜਾ ਬਚਾਏ ਹੋਇਆਂ ਉੱਤੇ ਕਿਰਪਾ ਨਾਲ ਖੁਦਾ ਦਿੰਦਾ ਹੈ (2 ਕੁਰਿੰਥੀਆਂ 5:21)। ਜਦ ਅਸੀਂ ਵਿਸ਼ਵਾਸ ਨਾਲ, ਬਪਤਿਸਮਾ ਪਾਉਣ ਦੇ ਮਸੀਹ ਦੇ ਹੁਕਮ ਨੂੰ ਮੰਨਦੇ ਹਾਂ ਤਾਂ ਖੁਦਾ ਸਾਨੂੰ ‘‘ਪਰਮੀ’’ ਐਲਾਨ ਦਿੰਦਾ ਹੈ (ਰੋਮੀਆਂ 3:21-26; 6:3, 4, 17, 18)। ਖੁਦਾ ਮਸੀਹ ਦੀ ਕੁਰਬਾਨੀ ਨੂੰ ਸਾਡੇ ਕਬੂਲ ਕਰਨ ਦੇ ਅਧਾਰ ਤੇ ਸਾਡੇ ਲਈ ਦੋ ਚੀਜ਼ਾਂ ਕਰਦਾ ਹੈ। ਪਹਿਲਾਂ ਤਾਂ ਉਹ ਸਾਡੇ ਮਾਫ਼ ਕੀਤੇ ਪਾਪਾਂ ਨੂੰ ਸਾਡੇ ਖਿਲਾਫ਼ ਲਾਉਣ ਤੋਂ ਪਰਹੇਜ਼ ਕਰਦਾ ਹੈ ਅਤੇ ਫਿਰ ਸਾਨੂੰ ‘‘ਬਿਨਾਂ ਕਰਮਾਂ ਦੇ ਪਰਮੀ ਠਹਿਰਾਉਂਦਾ ਹੈ’’ (ਰੋਮੀਆਂ 4:5-9)।

‘‘ਪਰਮੀ’’ ਤੋਂ ਭਾਵ ਖੁਦਾ ਦੇ ਹੁਕਮਾਂ ਨੂੰ ਮੰਨਣਾ ਵੀ ਹੈ (5:10; 6:1; ਲੂਕਾ 1:6; 2 ਤਿਮੋਖਉਸ 3:16; ਇਬਰਾਨੀਆਂ 12:11)। ਰੂਹਾਨੀ ਜ਼ਿੰਦਗੀ ਦੀ ਪਛਾਣ ‘‘ਸਹੀ ਹੋਣਾ’’ ਦੀ ਤੜਫ਼ ਹੈ। ਜੇ ਅਸੀਂ ਮਸੀਹੀ ਹੋਣ ਦੇ ਨਾਤੇ ਆਪਣੇ ਅੰਦਰ ਇਹ ਰੂਹਾਨੀ ਲਾਲਸਾ ਨਹੀਂ ਰੱਖਦੇ ਤਾਂ ਅਸੀਂ ਉਹ ਨਹੀਂ ਬਣ ਸਕਾਂਗੇ ਜੋ ਖੁਦਾ ਸਾਨੂੰ ਬਣਾਉਣਾ ਚਾਹੁੰਦਾ ਹੈ। ‘‘ਜੇ ਮੁਬਾਰਕ ਹੋਣਾ ਸਿਰਫ਼ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਪਾ ਲਿਆ ਹੈ, ਤਾਂ ਕੋਈ ਵੀ ਮੁਬਾਰਕ ਨਹੀਂ ਹੋਵੇਗਾ।’’ ਇਹ ਉਸੇ ਨੂੰ ਮਿਲਦੀ ਹੈ ਜਿਹੜਾ ਗਲਤੀਆਂ ਅਤੇ ਨਾਕਾਮੀਆਂ ਦੇ ਬਾਵਜੂਦ ਭਲਿਆਈ ਲਈ ਜਨੂਨੀ ਪਿਆਰ ਨਾਲ ਬਣਿਆ ਰਿਹਿੰਦਾ ਹੈ।<sup>36</sup>

ਜੇ ਅਸੀਂ ਖੁਦਾ ਦੇ ਵਚਨ ਨਾਲ ਭਰੇ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੀ ਭੁੱਖ ਅਤੇ ਪਿਆਸ ਉਵੇਂ ਹੋਣੀ ਜ਼ਰੂਰੀ ਹੈ ਜਿਵੇਂ ਬਹੁਤ ਦੇਰ ਤੋਂ ਖਾਣਾ ਅਤੇ ਪਾਣੀ ਮਿਲੇ ਬਗੈਰ ਸਰੀਰ ਨੂੰ ਹੁੰਦੀ ਹੈ। ਸਰੀਰ ਮਰ ਜਾਂਦਾ ਹੈ ਪਰ ਆਤਮਾ ਅਮਰ ਰਹਿੰਦੀ ਹੈ, ਇਸ ਕਰਕੇ ਰੂਹਾਨੀ ਭੁੱਖ ਦਾ ਮਿਟਣਾ ਵਿੱਡ ਦੀ ਭੁੱਖ ਮਿਟਾਉਣ ਨਾਲੋਂ ਬਹੁਤਾ ਜ਼ਰੂਰੀ ਹੈ।

### ਖੁਦਾ ਨੂੰ ਵੇਖਣਾ (5:8)

ਇਸ ਉੱਤੇ ਕੋਈ ਲੜਾਈ ਨਹੀਂ ਹੈ ਕਿ ਅਸੀਂ ਉਹੀ ਵੇਖਦੇ ਹਾਂ ਜੋ ਅਸੀਂ ਵੇਖਣਾ ਚਾਹੁੰਦੇ ਹਾਂ। ਇਕ ਵਿਸ਼ਵਾਸੀ ਆਦਮੀ ਜਦ ਅਸਮਾਨ ਨੂੰ ਵੇਖਦਾ ਹੈ ਤਾਂ ਉਸ ਨੂੰ ਉਸ ਵਿਚ ਖੁਦਾ ਦੀ ਦਸਤਕਾਰੀ ਵਿਖਾਈ ਦਿੰਦੀ ਹੈ (ਜ਼ਬੂਰ 19:1)। ਨਾਸਤਿਕ ਆਦਮੀ ਸਿਰਫ਼ ਬੇਇਤਹਾ ਅਸਮਾਨ ਨੂੰ ਅਤੇ ਕਾਲੇਪਨ ਨੂੰ ਵੇਖਦਾ ਹੈ। ਛੁੱਲਾਂ ਨੂੰ ਪਿਆਰ ਕਰਨ ਵਾਲਾ ਉਨ੍ਹਾਂ ਦੀ ਖੂਬਸੂਰਤੀ ਨੂੰ ਵੇਖ ਕੇ ਉਨ੍ਹਾਂ ਦੀ ਖੂਬਸੂਰਤੀ ਸਕਦਾ ਹੈ, ਪਰ ਟ੍ਰੋਂਡ ਵਨਸਪਤੀ ਸ਼ਾਸਤਰੀ ਇਸ ਨੂੰ ਇਸ ਦੇ ਜੀਵ ਵਿਗਿਆਨਕ ਨਾਲ ਹੀ ਸੱਦੇਗਾ ਅਤੇ ਉਹ ਇਸ ਦੀਆਂ ਗੁਪਤ ਖੂਬੀਆਂ ਦੀ ਗੱਲ ਕਰੇਗਾ। ਕਲਾ ਦੇ ਨਸੂਨੇ ਨੂੰ ਵੇਖ ਕੇ ਕਲਾ ਦਾ ਅਲੋਚਕ ਸਰਵੋਤਮ ਰਚਨਾ ਨੂੰ ਵੀ ਵੇਖੇਗਾ, ਜਦਕਿ ਅਨਾਜੀ ਨਿਰੀਖਕ ਨੂੰ ਸਿਰਫ਼ ਰੰਗ ਅਤੇ ਸ਼ਕਲਾਂ ਹੀ ਵਿਖਾਈ ਦੇਣਗੀਆਂ। ਪਰਮ ਅੰਨਦ ਖੁਦਾ ਨੂੰ ਉਵੇਂ ਹੀ ਵੇਖਣ ਤੇ ਮਿਲੇਗਾ ਜਿਵੇਂ ਉਹ ਅਨਾਦੀਕਾਲ ਵਿਚ ਹੈ, ਪਰ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਵਿਚ ਉਸ ਨੂੰ ਵੇਖਣਾ ਸਾਡੇ ਸਫਰ ਨੂੰ ਹੋਰ ਵੀ ਸੁਖਾਲਾ ਬਣਾ ਦੇਵੇਗਾ। ਅਸੀਂ ਆਪਣੇ ਆਲੇ ਦੁਆਲੇ ਉਸ ਦੀ ਦਸਤਕਾਰੀ ਨੂੰ (ਰੋਮੀਆਂ 1:20) ਅਤੇ ਆਪਣੀਆਂ ਜ਼ਿੰਦਗੀਆਂ ਵਿਚ ਉਸ ਦੇ ਉਪਾਅ ਦੇ ਕੰਮ ਕਰਨ ਨੂੰ (ਰੋਮੀਆਂ 8:28) ਵੇਖ ਸਕਦੇ ਹਾਂ।

## ਸਚਮੁਚ ਵਿਚ ਮੇਲ ਕਰਾਉਣ ਵਾਲੇ ( 5:9 )

ਸਾਡੇ ਅੰਦਰ ਜਾਂ ਤਾਂ ਮੇਲ ਕਰਾਉਣ ਵਾਲੇ ਜਾਂ ਝਗੜਾ ਪਵਾਉਣ ਵਾਲੇ ਬਣਨ ਦੀ ਕਾਬਲੀਅਤ ਹੈ। ਸਭ ਲੋਕ ਜਿਹੜੇ ਆਖਦੇ ਹਨ ਉਹ ਸ਼ਾਂਤੀ ਜਾਂ ਮੇਲ ਚਾਹੁੰਦੇ ਹਨ ਅਸਲ ਵਿਚ ਉਹ ਸਾਰੇ ਮੇਲ ਕਰਾਉਣ ਵਾਲੇ ਨਹੀਂ ਹੋ ਸਕਦੇ। ਬਹੁਤ ਸਾਰੇ ਲੋਕ ਜੋ ਸ਼ਾਂਤੀ ਚਾਹੁਣ ਦਾ ਦਾਅਵਾ ਕਰਦੇ ਹਨ ਅਸਲ ਵਿਚ ਉਹ ਲੜਾਈ ਕਰਵਾਉਣ ਵਾਲੇ ਹੁੰਦੇ ਹਨ। ਯਿਸੂ ਦੀ ਹਰਕਤ ਸੁਸਤੀ ਨਾਲੋਂ ਸਰਗਰਮ ਸਮੂਲੀਅਤ ਦੀ ਗੱਲ ਕਰ ਰਿਹਾ ਸੀ। ਉਹ ਸਾਨੂੰ ਮੇਲ ਕਰਾਉਣ ਵਾਲੇ ਬਣਨ ਲਈ ਆਖਦਾ ਹੈ ਨਾ ਕਿ ਸ਼ਾਂਤੀਵਾਦੀ ਬਣਨ ਲਈ।

ਸਾਡੇ ਅੱਜ ਦੇ ਸੰਸਾਰ ਲਈ ਸ਼ਾਇਦ ਇਸ ਮੁਬਾਰਕਬਾਦੀ ਨਾਲੋਂ ਢੁਕਵਾਂ ਸੰਦੇਸ਼ ਹੋਰ ਕੋਈ ਨਹੀਂ ਹੈ ਕਿ ‘‘ਧੰਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ’’ ( 5: 9 )। ਲੋਕਾਂ ਵਿਚ ਜੰਗ ਅਤੇ ਇਹ ਸਾਰਾ ਦੁੱਖ, ਬੇਚੈਨੀ ਅਤੇ ਅਣਬਣ ਦਾ ਡਰ ਕਿਉਂ ਬਣਿਆ ਰਹਿੰਦਾ ਹੈ? ਇਸ ਮੁਬਾਰਕਬਾਦੀ ਦਾ ਇਸ ਸਵਾਲ ਦਾ ਇੱਕੋ ਹੀ ਜਵਾਬ ਹੈ, ਪਾਪ ਦੇ ਕਾਰਣ। ਸਾਡੀ ਹਰ ਪਰੇਸ਼ਾਨੀ ਦਾ ਕਾਰਣ ਇਨਸਾਨ ਦੀ ਕਾਮਨਾ, ਲੋਭ ਅਤੇ ਲਾਲਚ ਅਤੇ ਸਵਾਰਬੀ ਹੋਣਾ ਹੈ। ਇਹੀ ਹਰ ਤਰ੍ਹਾਂ ਦੀ ਪਰੇਸ਼ਾਨੀ ਅਤੇ ਝਗੜੇ ਦਾ ਕਾਰਣ ਹੈ, ਭਾਵੇਂ ਉਹ ਲੋਕਾਂ ਵਿਚ ਹੋਵੇ, ਕਿਸੇ ਦੇਸ਼ ਦੇ ਅੰਦਰ ਫਿਰਕਿਆਂ ਵਿਚ ਜਾਂ ਦੇਸ਼ਾਂ ਵਿਚ। ਅਸੀਂ ਆਧੁਨਿਕ ਸੰਸਾਰ ਦੀ ਮੁਸ਼ਕਿਲ ਨੂੰ ਸਮਝ ਹੀ ਨਹੀਂ ਸਕਦੇ ਜਦੋਂ ਤਕ ਅਸੀਂ ਮਨੁੱਖ ਅਤੇ ਪਾਪ ਦੇ ਸਬੰਧ ਵਿਚ ਨਵੇਂ ਨੇਮ ਦੀ ਸਿੱਖਿਆ ਨੂੰ ਨਹੀਂ ਮੰਨਦੇ।

ਖੁਦਾ ਦੀ ਸੰਤਾਨ ਨੂੰ ‘‘ਉਨ੍ਹਾਂ ਗੱਲਾਂ ਦਾ ਪਿੱਛਾ ਕਰਨ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਤੋਂ ਮਿਲਾਪ ਅਤੇ ਇਕ ਦੂਏ ਦੀ ਤਰੱਕੀ ਹੋਵੇ’’ (ਰੋਮੀਆਂ 14: 19)। ਜਿੱਥੋਂ ਤਕ ਹੋ ਸਕਦੇ ਤਾਂ ਵਿਸ਼ਵਾਸੀਆਂ ਨੂੰ ‘‘ਸਾਰੇ ਮਨੁੱਖਾਂ ਦੇ ਨਾਲ ਮੇਲ’’ ਰੱਖਣਾ ਚਾਹੀਦਾ ਹੈ (ਰੋਮੀਆਂ 12: 18)। ਆਤਮਾ ਦੇ ਰਾਹੀਂ ਚਲਾਏ ਜਾਣ ਵਾਲੇ ਆਦਮੀ ਦੀ ਸਿੱਦਗੀ ਦੇ ਹਰ ਪਲ ਦੀ ਇਕ ਗੱਲ ‘‘ਮੇਲ’’ ਹੈ (ਗਲਾਤੀਆਂ 5: 22)। ਪੌਲਸ ਨੇ ਅਫਸੂਸ ਦੀ ਕਲੀਸੀਆ ਨੂੰ ‘‘ਮਿਲਾਪ ਦੇ ਬੰਧ ਵਿਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ’’ ਕਰਨ ਦੀ ਬੇਨਤੀ ਕੀਤੀ (ਅਫਸੀਆਂ 4: 3)।

ਯਿਸੂ ਦੀ ਗੱਲ ਨੂੰ ਮੰਨ ਦੀ ਸ਼ਾਂਤੀ ਅਤੇ ਖੁਦਾ ਨਾਲ ਮੇਲ ਹੋਣ ਲਈ ਵੀ ਲਾਗੂ ਕੀਤਾ ਜਾ ਸਕਦਾ ਹੈ। ਯਸਾਇਹਾ ਨੇ ਕਿਹਾ, ‘‘ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ’’ (ਯਸਾਇਹ 48: 22)। ਜਦੋਂ ਤਕ ਸਾਡੇ ਪਾਪ ਮਾਫ ਨਹੀਂ ਹੁੰਦੇ ਅਤੇ ਸਾਡੀ ਆਪਣੇ ਰਚਣਹਾਰੇ ਨਾਲ ਸੁਲਾਹ ਨਹੀਂ ਹੈ ਜਾਂਦੀ ਤਦੋਂ ਤਕ ਮਨ ਦੀ ਸ਼ਾਂਤੀ ਦੀ ਕੋਈ ਸੰਭਾਵਨਾ ਨਹੀਂ ਹੈ। ਇੰਜੀਲ ਦੀ ਗੱਲ ਮੰਨ ਲੈਣ ਦੇ ਬਾਅਦ ਜਦੋਂ ਅਸੀਂ ਦੁਆ ਵਿਚ ਖੁਦਾ ਕੋਲ ਆਪਣੀਆਂ ਚਿੱਤਾਵਾਂ ਲੈ ਜਾਂਦੇ ਹਾਂ ਤਾਂ ‘‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ’’ ਪਾ ਸਕਦੇ ਹਾਂ (ਫਿਲਿਪੀਆਂ 4: 6, 7)।

## ਸਤਾਅ ਦੇ ਰੂਪ ( 5:10-12 )

ਪੌਲਸ ਨੇ ਕਿਹਾ ਕਿ ‘‘ਸੱਭੇ ਜਿੰਨੇ ਮਸੀਹ ਯਿਸੂ ਵਿਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹੋ ਸੋ ਸਤਾਏ ਜਾਣਗੇ’’ (2 ਤਿਮੋਬਿਊਸ 3: 12; ਵੇਖੋ ਯੂਹੇਨਾ 15: 20; 1 ਬੱਸਲੁਨੀਕੀਆਂ 3: 3, 4)। ਮੱਤੀ 5: 10, 11 ਵਿਚ ਯਿਸੂ ਨੇ ਮਸੀਹੀ ਲੋਕਾਂ ਉੱਤੇ ਹੋ ਸਕਣ ਵਾਲੇ ਕਈ ਤਰ੍ਹਾਂ ਦੇ ਸਤਾਅ ਦੀ ਗੱਲ ਕੀਤੀ।

ਮਸੀਹੀ ਲੋਕਾਂ ਨੂੰ ਸਿਸਮਾਨੀ ਤੌਰ ਤੇ ਸਤਾਇਆ ਜਾ ਸਕਦਾ ਸੀ। ਬਹੁਤ ਸਾਰੇ ਮੁੱਢਲੇ ਮਸੀਹੀ ਲੋਕਾਂ ਨੂੰ ਸਲੀਬ ਉੱਤੇ ਟੰਗ ਦਿੱਤਾ ਗਿਆ, ਖੁੰਡਿਆਂ ਨਾਲ ਬੰਨ੍ਹ ਕੇ ਮਰਵਾ ਦਿੱਤਾ ਗਿਆ, ਬੋਰ ਹੋ ਗਈ ਜੰਤਾ ਦੇ ਮਨਪਰਚਾਵੇ ਲਈ ਰੰਗਭੂਮੀ ਵਿਚ ਰੋਸ਼ਨੀ ਲਈ ਮੁੰਡਾ ਸਾੜ ਦਿੱਤਾ ਗਿਆ<sup>137</sup>

ਮਸੀਹੀ ਲੋਕਾਂ ਦੀ ‘‘ਬੇਇੱਜਤੀ’’ ਕੀਤੀ ਜਾ ਸਕਦੀ ਸੀ। ਜੇ ਅਸੀਂ ਧਰਮੀ ਸਿੱਦਗੀ ਜੀਉਂਦੇ ਹਾਂ

ਤਾਂ ਅਸੀਂ ਉਨ੍ਹਾਂ ਹੱਥਾਂ ਵੱਲੋਂ ਦੁਨਿਆਵੀ ਤਰੀਕੇ ਨਾਲ ਰਹਿੰਦਾ ਹਾਂ ਬੇਇਜ਼ਤ ਹੋ ਕੇ ਸਤਾਏ ਜਾ ਸਕਦੇ ਹਾਂ (ਯੂਹੰਨਾ 15: 18-20)।

ਮਸੀਹੀ ਲੋਕਾਂ ਦੀ ਬਦਨਾਮੀ ਕੀਤੀ ਜਾ ਸਕਦੀ ਹੈ। ਮੂੰਹ ਤੇ ਬੋਲਣ ਨਾਲੋਂ ਕਈ ਵਾਰ ਪਿੱਠ ਪਿੱਛੇ ਬੁਰਿਆਈ ਕਰਨ ਵਾਲੇ ਲੋਕ ਮਸੀਹੀ ਲੋਕਾਂ ਦੀਆਂ ਬੁਰਿਆਈਆਂ ਕਰਦੇ ਹਨ। ਲੋਕਾਂ ਵੱਲੋਂ ਹਮਲਾ ਕੀਤੇ ਜਾਣ ਤੇ ਦੁਖੀ ਹੋਣ ਵਾਂਗ ਉਹ ਘੱਟੋ ਘੱਟ ਸਾਨੂੰ ਉਨ੍ਹਾਂ ਦੇ ਖਿਲਾਫ਼ ਸਫ਼ਾਈ ਦੇਣ ਦਾ ਮੌਕਾ ਦਿੰਦੇ ਹਨ। ਹਮਲਾ ਜਦੁ 'ਪਿੱਠ ਵਿਚ ਛੁਗ' ਹੋਵੇ ਤਾਂ ਸਾਡੀ ਜਾਣਕਾਰੀ ਦੇ ਬਗੈਰ ਸਾਡੇ ਵਕਾਰ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ।

ਸਾਨੂੰ ਅਜਿਹੇ ਸਤਾਵਾਂ ਉੱਤੇ ਕੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ? ਯਿਸੂ ਨੇ ਆਖਿਆ, 'ਅੰਨੰਦ ਹੋਵੇ ਅਤੇ ਖੁਸ਼ੀ ਕਰੋ' (5: 12)। ਉਹਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਇਸ ਨੂੰ ਹੱਸਦੇ ਹੱਸਦੇ ਝੱਲ ਲਈਏ।' ਉਸ ਨੇ ਸਾਨੂੰ ਅੰਨੰਦ ਕਰਨ ਦਾ ਕਾਰਣ ਯਾਦ ਦੁਆਇਆ ਕਿ ਇਸ ਦਾ ਕਾਰਣ ਇਹ ਹੈ ਕਿ 'ਸੁਰਗ ਵਿਚ ਸਾਡਾ ਛਲ ਬਹੁਤ ਹੈ।' ਸਾਡਾ ਆਖਰੀ ਛਲ ਸੁਰਗ ਵਿਚ ਸਾਡਾ ਅਥਦੀ ਘਰ ਹੀ ਹੋਵੇਗਾ, ਪਰ ਸਾਡਾ ਸਾਰਾ ਫਲ ਭਵਿੱਖ ਹੀ ਨਹੀਂ ਹੈ (ਮਰਕੁਸ 10: 29, 30)। ਸਾਨੂੰ ਮਸੀਹ ਵਿਚ ਬਹੁਤਾਇਤ ਦੀ ਜ਼ਿੰਦਗੀ ਹੁਣ, ਅਤੇ ਹਰ ਤਰ੍ਹਾਂ ਦੀਆਂ ਰੂਹਾਨੀ ਬਰਕਤਾਂ ਮਿਲੀਆਂ ਹਨ (ਯੂਹੰਨਾ 10: 10; ਅਫਸੀਆਂ 1: 3)।

### ਸਤਾਅ (5:10-12)

ਕਈ ਵਾਰ ਸਮਝ ਦੀ ਕਮੀ, ਮੂਰਖਤਾ ਜਾਂ ਗੁੜਬੜ ਕਰਕੇ ਸਾਨੂੰ ਦੁੱਖ ਛੱਲਣੇ ਪੈ ਸਕਦੇ ਹਨ। ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਦੇ ਕਾਰਣ ਸਤਾਇਆ ਜਾ ਰਿਹਾ ਹੈ, ਜਦੋਕਿ ਉਹ ਸਿਰਫ਼ ਬਦਕਾਰੀਆਂ ਦੇ ਦੁਨਿਆਵੀ ਨਤੀਜਿਆਂ ਨੂੰ ਭੋਗ ਰਹੇ ਹੁੰਦੇ ਹਨ (ਵੇਖੋ 1 ਪਤਹਰ 4: 14-16)। ਅਜਿਹੇ ਲੋਕ ਜ਼ਬਰਦਸਤੀ ਸ਼ਹੀਦ ਬਣਦੇ ਹਨ। ਇਸ ਤਰ੍ਹਾਂ ਦਾ 'ਸਤਾਏ ਜਾਣ' ਦਾ ਰਵੱਈਆ ਆਪਣੇ ਆਪ ਵਿਚ ਕੁਝ ਲੋਕਾਂ ਲਈ ਸਤਾਅ ਨੂੰ ਸੱਦਾ ਦੇਣਾ ਹੈ। ਰੋਬਿਨਸਨ ਨੇ ਅਜਿਹੇ ਲੋਕਾਂ ਲਈ ਕਿਹਾ ਹੈ, 'ਉਹ ਬੜੇ ਜੋਸ਼ੀਲੇ ਲੋਕ ਹਨ, ਯਿਸੂ ਦੇ ਨਾਂ ਦੀ ਲਾਲਸਾ ਰੱਖਣ ਵਾਲੇ ਜਿਹੜਾ ਸ਼ਾਇਦ ਕਦੇ ਕਮੀਜ਼ ਦੀ ਜੇਥੂ ਤੋਂ ਅੱਗੇ ਨਹੀਂ ਵਧਦਾ। ਉਨ੍ਹਾਂ ਨੂੰ ਲਗ ਸਕਦਾ ਹੈ ਕਿ ਉਨ੍ਹਾਂ ਨੇ ਸਲੀਬ ਦੀ ਠੋਕਰ ਨੂੰ ਅਪਣਾਇਆ ਹੈ, ਪਰ ਉਹ ਆਪ ਸਿਰਫ਼ ਠੋਕਰ ਹਨ।'<sup>1</sup>

ਸਾਨੂੰ ਠੋਕਰ ਦੇਣ ਵਾਲੇ ਰਵੱਈਏ, ਠੋਕਰ ਦੁਆਉਣ ਵਾਲੇ ਕੱਪੜੇ ਜਾਂ ਠੋਕਰ ਦੁਆਉਣ ਵਾਲੀ ਗੱਲਬਾਤ ਨਾ ਰੱਖਣ ਬਾਰੇ ਚੌਕਸ ਰਹਿਣਾ ਚਾਹੀਦਾ ਹੈ। ਜੇ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਚਲਾਉਂਦੇ ਹਾਂ ਅਤੇ ਦੂਜਿਆਂ ਨੂੰ ਠੋਕਰ ਦੁਆਉਂਦੇ ਹਾਂ ਜਿਸ ਨਾਲ ਉਹ ਸਾਨੂੰ ਠੁਕਰਾਉਣ ਜਾਂ ਘਟੀਆ ਸਮਝਣ ਤਾਂ ਉਹ ਸਾਨੂੰ ਸਤਾ ਨਹੀਂ ਰਹੇ ਹਨ। ਇਸ ਦੇ ਉਲਟ ਅਸੀਂ ਹੀ ਆਪਣੇ ਗਲਤ ਰਵੱਈਏ ਕਰਕੇ ਦੁੱਖ ਪਾ ਰਹੇ ਹਾਂ। ਇਹ ਉਹ ਹਾਲਤ ਨਹੀਂ ਹੈ ਜੋ ਯਿਸੂ ਨੇ ਕਿਹਾ ਕਿ ਸਾਡੇ ਲਈ ਬਰਕਤ ਬਣੇਗੀ।

### ਟਿੱਪਣੀਆਂ

<sup>1</sup>ਆਰ. ਟੀ. ਵ੍ਰਾਂਸ, ਦ ਗੱਸਪਲ ਅਕਾਰਡਿੰਗ ਟੂ ਮੈਥਿਊ, ਦ ਟਿੰਡੇਲ ਨਿਊ ਟੈਸਟਮੈਂਟ ਕਮੈਂਟਰੀ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲਿਸ਼ਿੰਗ ਕੰ., 1985), 106-7. ਐਲਓਨ ਮੈਰਿਸ, ਦ ਗੱਸਪਲ ਅਕਾਰਡਿੰਗ ਟੂ ਮੈਥਿਊ, ਪਿੱਲਰ ਕਮੈਂਟਰੀ (ਗ੍ਰੈਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲਿਸ਼ਿੰਗ ਕੰ., 1992), 95. <sup>2</sup>ਡੇਨਲਡ ਏ. ਹੈਗਨਰ, ਮੈਥਿਊ 1-13, ਵਰਡ ਬਿਬਲੀਕਲ ਕਮੈਂਟਰੀ, ਜਿਲਦ 33ਏ (ਡਲਾਸ: ਵਰਡ ਬੁਕਸ, 1993), 84. <sup>3</sup>ਦੇ ਸਰਮਨਾਂ ਦੇ ਇੱਕੋ ਜਿਹੀ ਤਰਤੀਬ ਲਈ ਡਿਕਸ਼ਨਰੀ ਆਫ

ਜ਼ਿਜ਼ਮ ਐੰਡ ਦ ਗੌਸਪਲਸ, ਸੰਪਾ. ਜੋਏਲ ਬੀ. ਗ੍ਰੀਨ ਐੰਡ ਸਕੈਟ ਮੈਕਨਾਈਟ (ਡਾਊਨਰਜ਼ ਗ੍ਰੇਵ, ਇਲਿਨੋਇ: ਇੰਟਰਵਰਸਟੀ ਪੈਸ, 1992), 736 ਵਿਚ ਜੀ. ਐਨ. ਸਟੈਂਡਨ, 'ਸਰਮਨ ਆਨ ਦਾ ਮਾਉਟ ਪਲੇਨ ਵਿਚ ਚਾਰਟ ਵੇਲੋ।' ੫ਜੈਕ ਪੀ. ਲੁਈਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਪਾਰਟ 1, ਦ ਲਿਵਿੰਗ ਵਰਡ ਕਮੈਂਟਰੀ (ਆਸਟਿਨ, ਟੈਕਸਸ: ਸਵੀਟ ਪਬਲਿਸਿੰਗ ਕੰ., 1976), 78. ੬5: 14, 17, 19-24, 27-31, 33-38, 41, 43, 45, 47; 6: 1-8, 14-18; 7: 6, 12ਆ, 15, 22, 23. ੭ਆਰ. ਟੀ. ਛੂਂਸ ਨੇ ਲਿਖਿਆ ਹੈ ਕਿ ਮੁਬਾਰਕਬਾਦੀਆਂ 'ਦੁਨੀਆਂ ਦੇ ਬੰਦੇ' ਨਾਲੋਂ 'ਅਸਲੀ ਚੇਲੇ' ਦੇ ਵਿਹਾਰ ਨੂੰ ਫਰਕ ਕਰਦੀ ਹੈ। ੮ਛੂਂਬ ਆਰ. ਏ. ਕੋਬਸ, ਸਰਮਨ ਨੋਟਸ ਆਨ ਦ ਸਰਮਨ ਆਨ ਦ ਮਾਉਟ (ਨੈਸ਼ਨਲ ਗੌਸਪਲ ਐਡਵੋਕੇਟ ਕੰ., 1955), 7. ੯ਯਸੂ ਦੇ ਕਈ ਪੈਰੋਕਾਰਾਂ ਨੂੰ 'ਚੇਲੇ' ਆਖਿਆ ਜਾਂਦਾ ਸੀ, ਪਰ ਉਸ ਦੇ ਮਗਰ ਚੱਲਣ ਦੇ ਸਮਰਪਣ ਅਤੇ ਕਾਰਣ ਦੇ ਉਨ੍ਹਾਂ ਦੇ ਵੱਖੋ-ਵੱਖ ਪੱਧਰ ਸਨ। ਉੱਤੋਂ-ਉੱਤੋਂ ਉਸ ਦੀ ਸ਼ਹਿਰਤੀ ਵਿਚ ਆਉਣ ਵਾਲੇ ਬੋੜੀ ਦੇਰ ਬਾਅਦ ਉਹਦੇ ਮਗਰ ਚੱਲਣਾ ਛੱਡ ਗਏ (ਯੂਹੰਨਾ 6:66-68)। ੧੦ਡਗਲਸ ਆਰ. ਏ. ਹੋਅਰ, ਮੈਥਿਊ, ਇੰਟਰਪ੍ਰੈਟੇਸ਼ਨ (ਲੁਈਸਵਿੱਲੇ: ਜੈਨ ਨੋਕਸ ਪੈਸ, 1993), 35.

੧੧ਵਿਲੀਅਮ ਬਾਰਕਲੇ, ਦ ਗੌਸਪਲ ਆਫ ਦ ਮੈਥਿਊ, ਜਿਲਦ 1, ਜਿਲਦ ਦੂਜੀ, ਦ ਡੇਅਲੀ ਸਟੱਡੀ ਬਾਈਬਲ (ਫਿਲਾਡੈਲਫੀਆ: ਵੈਸਟੀਮੰਸਟਰ ਪੈਸ, 1958), 79. ੧੨ਜ਼ਬੂਰ 14:4-6; 22:26; 34:6; 35: 10; 37: 14, 15; 40: 17; 82: 2, 3; 86: 1, 2; 112: 9; 113: 7; 140: 12, 13. ੧੩ਹੇਨਰ, 91. ੧੪ਵਿਲੀਅਮ ਬਾਰਕਲੇ, ਏ ਨਿਊ ਟੈਸਟਮੈਂਟ ਵਰਡਬੁਰ (ਨਿਊ ਯਾਰਕ: ਹਾਰਪਰ ਐੰਡ ਬੁਦਿਕਲ, ਮਿਤੀ ਰਹਿਤ), 104. ੧੫ਬਾਰਕਲੇ, ਮੈਥਿਊ, 93. ੧੬ਉਹੀ। ੧੭ਰੈਬਰਟ ਐਚ. ਮਾਉਂਸ, ਮੈਥਿਊ, ਨਿਊ ਇੰਟਰਨੈਸ਼ਨਲ ਬਿਬਲੀਕਲ ਕਮੈਂਟਰੀ (ਪੀਬੋਡੀ, ਮੈਸਾਚੂਈਟਸ: ਹੈਂਡਿਕਲਸਨ ਪਬਲਿਸ਼ਰਜ਼, 1991), 39. ੧੮ਉਹੀ। ੧੯ਜੇਸ ਮੈਕਰਿਗੱਲ, 'ਖਲੋੱਸਡ ਆਰ ਦ ਮੀਕ,' ਸਪਿਰਿਚਾਲ ਸੌਨਡ ਲੈਕਚਰਜ਼ (1982): 32. ੨੦ਹੈਗਨਰ, 93.

੨੧ਮੈਰਿਸ, 99. ੨੨ਜੈਨ ਮੈਕਾਰਥਰ, ਜੂਨੀ., ਦ ਮੈਕਾਰਥਰ ਨਿਊ ਟੈਸਟਮੈਂਟ ਕਮੈਂਟਰੀ: ਮੈਥਿਊ 1-7 (ਸਿਕਾਗੇ: ਮੁਡੀ ਪੈਸ, 1985), 178. ੨੩ਪ੍ਰਾਚੀਨ ਰੋਮ ਵਿਚ ਸਤੋਇਕੀ ਲੋਕ 'ਮਰਦਾਨਗੀ' ਜਾਂ 'ਗੁਣ' ਉੱਤੇ ਜ਼ੋਰ ਦਿੰਦੇ ਸਨ। ਇਸ ਵਿਚਾਰ ਦੀ ਸ਼ੁਰੂਆਤ ਯੂਨਾਨ ਵਿਚ ਹੋਈ ਅਤੇ ਪੇਨੋਸ਼ਿਆਸ (185-110 ਈ. ਪੂ.) ਅਤੇ ਓਸੀਡੋਲਿਊਸ (135-51 ਈ. ਪੂ.) ਨਾਮਕ ਦੋ ਯੂਨਾਨੀ ਦਾਰਸ਼ਨਿਕਾਂ ਰਹੀਂ ਰੋਮ ਵਿਚ ਇਸ ਦਾ ਪ੍ਰਾਚਰ ਕੀਤਾ ਗਿਆ। ਬਾਅਦ ਦੇ ਯੂਨਾਨੀ ਲੇਖਕ ਡਾਇਜ਼ੀਨਸ ਨੇ ਆਤਮਾ ਦੀਆਂ ਬੀਮਾਰੀਆਂ ਵਿਚ 'ਤਗਸਵਾਨ,' ਜਾਂ 'ਰਹਿਮ' ਵੀ ਪਾ ਦਿੱਤੇ। (ਡਾਇਜ਼ੀਨਸ ਲੇਰਿਜ਼ਿਊਸ ਲਾਈਵਜ਼ ਆਫ ਐਮੀਨੇਂਟ ਫਿਲਾਸਫਰਸ 7. 115.) ੨੪ਟਾਲਮੁਡ ਸਥਥ 151ਬੀ. ੨੫ਰੈਬਰਟ ਐਚ. ਗੁੰਡਰੀ, ਮੈਥਿਊ: ਏ ਕਮੈਂਟਰੀ ਆਨ ਹਿਜ ਲਿਟਰੇਰੀ ਐਂਡ ਬਿਲੋਜੀਕਲ ਆਰਟ (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲਿਸਿੰਗ ਕੰ., 1982), 71. ੨੬ਮੈਕਾਰਥਰ, 191. ੨੭ਹੈਡਨ ਡਬਲਯੂ. ਰੈਬਿਨਸਨ, ਦ ਵਿਸ਼ਵਿਅਨ ਸਾਲਟ ਐੰਡ ਲਾਈਫ ਕੰਪਨੀ (ਗ੍ਰੌਂਡ ਰੈਪਿਡਸ, ਮਿਸਿਗਨ: ਡਿਸਕਵਰੀ ਹਾਊਸ ਪਬਲਿਸ਼ਰਜ਼, 1988), 65. ੨੮ਜੈਨ ਡਰਵਨ ਇਲੱਸਟ੍ਰੇਟਡ ਬਾਈਬਲ ਬੈਕਗ੍ਰਾਊਂਡਜ਼ ਕਮੈਂਟਰੀ, ਜਿਲਦ 1, ਮੈਥਿਊ, ਮਾਰਕ, ਲੂਕ, ਸੰਪਾ. ਕਲਿੰਟਨ ਈ. ਆਰਨੋਲਡ (ਗ੍ਰੌਂਡ ਰੈਪਿਡਸ, ਮਿਸਿਗਨ: ਜੈਨ ਡਰਵਨ, 2002), 35 ਵਿਚ ਵੇਖੋ ਮਾਈਕਲ ਜੇ. ਵਿਲਾਰਿੰਸ, 'ਮੈਥਿਊ।' ੨੯ਲੁਈਸ, 83. ੩੦ਹੋਅਰ, 42.

੩੧ਹੈਗਨਰ, 94. ੩੨ਬਾਰਕਲੇ, ਮੈਥਿਊ, 104. ੩੩ਮੈਦਾਨੀ ਉਪਦੇਸ਼ ਦੀਆਂ ਚਾਰੇ ਮੁਬਾਰਕਬਾਦੀਆਂ ਮੱਧਮ ਪੁਰਖ ਵਿਚ ਹਨ (ਲੁਕ 6:20-23)। ੩੪ਹੈਗਨਰ, 94. ੩੫ਡੀ. ਮਾਰਟਿਨ ਲੋਂਇਡ-ਜੋਨਸ, ਸਟੱਡੀਜ਼ ਇਨ ਦ ਸਰਮਨ ਆਨ ਦ ਮਾਉਟ, ਜਿਲਦ 1 (ਗ੍ਰੌਂਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਂਸ ਪਬਲਿਸਿੰਗ ਕੰ., ਮਿਤੀ ਰਹਿਤ), 32-39. ੩੬ਪੈਟ ਓਟ, 'ਐਟੀਚਿਊਡਜ਼ ਫ਼ਰਾਮ ਦ ਬੀਟੀਚਿਊਡਜ਼,' ਵਿਸ਼ਵਿਅਨ ਵੁਮੇਨ (ਜਨਵਰੀ/ਫਰਵਰੀ 1986): 33. ੩੭ਵੇਖੋ ਵਿਲੀਅਮ ਬਾਅਰਨ ਫੋਰਬਸ, ਸੰਪਾ., ਫੁੱਸ'ਜ਼ ਸੁਕ ਆਫ ਮਾਰਟਿਰਜ਼ (ਫਿਲਾਡੈਲਫੀਆ: ਯੂਨੀਵਰਸਲ ਸੁਕ ਐੰਡ ਬਾਈਬਲ ਹਾਊਸ, 1926)। ੩੮ਰੈਬਿਨਸਨ, 89.